

**Comprehensive Bibliography on  
Guru Gobind Singh**  
**(Books in English, Punjabi, Hindi & Urdu)**



**Bhai Gurdas Central Library  
Guru Nanak Dev University, Amritsar.**

## **Contents**

- 1      Preface
- 2      List of Subject Headings
- 3      Format of the Entries
- 4      Brief life-sketch of Guru Gobind Singh
- 5      Bibliography

## Preface

Guru Gobind Singh was the last and the Tenth Guru of the Sikhs. The Sikhs believe that after his death 'Guru Granth Sahib' was given the status of the Guru by Guru Gobind Singh himself. The Sikhs firmly believe in the teachings enshrined in Shri Guru Granth Sahib and did not tolerate any dissent group.

Contribution of Guru Gobind Singh to Sikh Panth is an unparalleled in the history of human kind. He sacrificed his four sons, father and mother for the sake of Sikh religion. He fought a number of battles against the Mughals and several rulers of the hill States. In 1699 A.D. he founded the Khalsa Panth. After this all the Nanakpanthis became baptised Sikhs adhering to Five K's.

In addition to several manuscripts relating to Guru Gobind Singh, a large number of books in English, Punjabi, Hindi and Urdu have been written. An attempt has been made to cover all the books however, entries of some books may not be in the list for want of availability. Articles appeared in the newspapers have not been covered for lack of references and footnotes. This bibliography covers books in English, Punjabi, Hindi and Urdu; selected articles in English & Punjabi; Ph.D. theses and manuscripts available in Bhai Gurdas Central Library, Guru Nanak Dev University, Amritsar. In preparing this bibliography the major role has been played by Mrs. Kulvir Kaur Assistant Librarian in Bhai Gurdas Central Library. I am thankful to all those library professionals who have made some contribution in this project.

This bibliography will prove very useful to students/researchers/scholars as well as common readers of Sikh history. This bibliography will be put on the Website of University Library which will make it accessible throughout the World.

I am highly obliged to our worthy Vice-Chancellor Prof. (Dr.) Ajaib Singh Brar for his continuous encouragement to such efforts for the academic community.

(Dr. H. S. Chopra)  
PhD. (His.) PhD. (Lib. & Inf. Sc.)  
University Librarian  
chopra\_gndu@yahoo.com,  
gndu\_librarian@yahoo.com  
**Bhai Gurdas Central Library**  
**Guru Nanak Dev University, Amritsar**

## **List of Subject Headings**

For the convenience of the Readers/Scholars the bibliography has been divided into following subject headings:

1. General Works
2. Biographies
3. Works on Philosophy
4. Teachings
5. Dasam Granth Sahib
6. Jaap Sahib
7. Chandi Di Vaar
8. Bachitar Natak
9. Akaal Ustat
10. Zafarnama and Fatehnama
11. Travels
12. Battles
13. Khalsa Panth
14. Gurdwaras
15. Selected Articles
16. Books in Punjabi
17. Selected Articles in Punjabi
18. Books in Hindi
19. Books in Urdu
20. Theses and Dissertations
21. Manuscripts

## **Format of the Entries**

An attempt has been made to cover almost all the books in English, Punjabi, Hindi, Urdu and Manuscripts relating to Guru Gobind Singh even then some books might have not been covered. As this bibliography will be regularly up-dated bi-annually, therefore, we assume its completeness in all respects.

We have included different editions of the books if the publishers are different and date of publishing is different.

\* It denotes the book is not available in Guru Nanak Dev University.

s.l. No place (of Publication)

s.n. No name (of Publisher)

n.d. No date (of Publication)

ed. Editor

tr. Translator

comp. Compiler

pt., pts. Part, Parts

rev. Revised

vol. Volume

This bibliography will be in PDF format which can be downloaded from the university website i.e. [www.gndu.ac.in](http://www.gndu.ac.in)

The format of the entry will be as following:

### **Entry of the Book.**

Author/Editor/Translator/Compiler

Title; sub-title (each subsequent statement of responsibility). Edition statement. Place of Publication, Name of Publisher, Year of Publication. Pt./vol.2.

### **Entry of the Article**

Author(s)Title of the article. Name of the Journal. Volume No. (Issue No.). Pages.

## **Brief life-sketch of Sri Guru Gobind Singh**

Guru Gobind Singh (earlier name Gobind Rai) was born to Guru Tegh Bahadur, the Ninth Sikh Guru and Mata Gujri on Poh Sudi 7, 1723 Bikrami corresponding to the month of December, 1666 at Patna, a big town of historic fame in the province of Bihar, now a State Capital of Bihar there stands a sacred shrine, Takht Sri Harmandar Sahib, one of the five most honoured seats of religious authority for the Sikhs. He was born while his father was on a tour of the neighbouring state of Assam, spreading God's word. Returning to Patna in 1670 A.D., he directed his family to return to Punjab. Guru Gobind Singh lived at Patna until he was five then he was sent to Anandpur Sahib (Punjab).

Gobind Rai was escorted to Anandpur (then known as Chakk Nanaki) on the foothills of the Shivalik hills where he reached in March 1672. His early education included reading and writing of Punjabi, Braj, Sanskrit and Persian. At Anandpur, he started studying Punjabi under Sahib Chand and Persian under Qazi Pir Mohammad. Having received training in the use of sword and spear, bow and arrow, musket and matchlock, the child-Guru hunted in the Jungles around Anandpur. A small force of Sikhs recruited by his uncle Kirpal Chand took charge of the protection of the young Guru. Guru Gobind Singh was barely nine years of age when a sudden turn came in his life as well as in the history of community he was destined to lead. His father fought for the religious freedom of the harassed Kashmiri Pandits who were being forcibly converted to Islam by the Mughal ruler Aurangzeb. He was beheaded on November 11, 1675 at Chandni Chowk, Delhi. After the martyrdom of the Ninth Guru, his son Gobind Rai accepted the leadership of the Sikh community. Guru Gobind Singh was formally installed as Guru on the Baisakhi day of 1733 Bikrami/March 29, 1676. He took charge of the Sikh masses, and like his grandfather, the Sixth Guru, Guru Har Gobind, he took to arms. Thus Guru Gobind Singh was a challenge to Aurangzeb, who ruled from Kanya Kumari in the South to Kabul in the North of India. Guru Gobind Singh became the Tenth Guru of the Sikhs at the age of nine years. Guru Gobind Singh had four sons namely – Ajit Singh, Jujhar Singh, Zorawar Singh and Fateh Singh.

Guru Gobind Singh had a natural genius for poetic composition and his early years were assiduously given to this pursuit. The Var Sri Bhagauti Ji Ki, popularly called Chandi Di Var, written in 1684, was his first composition and his only major work in the Punjabi language. Much of Guru Gobind Singh's literary work was done at Paonta, which he founded on the bank of the river Yamuna and to which site he had temporarily shifted in April 1685. He also gave special attention to the composition of literature. He wrote a number of poems in praise of God - Jaap Sahib, Akaal Ustat, Gian Probodh, Shabad Hazare, 33 Swayyas, Zafarnama etc. His writings in complete form was given the name of Dasam Granth.

During his stay at Paonta, Guru Gobind Singh availed himself of his spare time to practice different forms of many exercises, such as riding, swimming and archery. For the first 20 years or so of his life, Guru Gobind Singh lived peacefully at Anandpur practicing arms and

exercises to complete his training as a soldier. In a period of about 20 years, in between 1686 AD to 1706 AD, the Guru had to face and fight about 16 fights. In the wars of Guru Gobind Singh, where there was not even the thought of a Red-Cross Society, it was Bhai Kanniaha who started serving the injured soldiers alike.

In March 1699, Guru Gobind Singh laid the foundation of the Khalsa at Anandpur Sahib. He offered Amrit to the Panj Piaras (five beloved ones). All of them surnamed Singh meaning lion, were required to wear in future the five symbols of the Khalsa, all beginning with the letter K - the Kesh or long hair and beard, Kangha - a comb, Kara- an iron bracelet, Kachch – short breeches and Kirpan – a sword. Guru Gobind Singh then received initiatory rites from five disciples, now invested with authority as Khalsa and had his name changed to Gobind Rai to Gobind Singh. In fact, thousands of people took the Amrit that day prepared by stirring a dagger in a steel vessel containing water. In one movement he finished the distinction of caste and creed. He gave a new identity to his followers, and took them to live a morally high life. It was a great miracle. A new organization was born with the holy duty of protecting the poor and the oppressed. These were fearless soldiers in the cause of righteousness. They joined the fold of the Khalsa.

The birth of the new order became an eyesore for the Mughal King. In 1705, the two elder sons of Guru Gobind Singh died fighting in a fierce battle at Anandpur Sahib. Two younger ones, hardly seven and five years old, were bricked alive by the Governor of Sarhind. Their grandmother held as a prisoner by the Governor, could not stand this tragedy. She died of grief. Thus the Tenth Guru sacrificed his whole family for the cause of truth, justice and equality. He himself left this world on Kattak Sudi 5, 1765 Bikrami/October 7, 1708 in Maharashtra. Before he died, he declared that there would be no living Guru after him, and that all spiritual guidance would be obtained from the Holy Book, Guru Granth Sahib.

# **Books in English**

## **General Works**

- \* Ahluwalia, Rajinder Singh  
Dashmesh Pitta Guru Gobind Singh. Chandigarh, s.n. 1966.
  
- Ardaman Singh  
A peep into Sikhism; the failure of the Guru? Victories of Guru Gobind Singh, unity of tolerance and culture. Patiala, Guru Nanak Dev Mission. 1978.
  
- \* Attar Singh  
Sakhi namah; sakhee book or the description of Guru Gobind Singh's religion and doctrine. Banaras, Medical Hall Press. 1873.
  
- Bachan, Bachan Singh  
Guru Gobind Singh. Bombay, Veeeklay weekly. 1971.
  
- \* Bakshi, S.R.  
Saints of India. New Delhi, Clarion Press. 2002. vol. 9.
  
- \* Batra, Ravi  
Leadership in the finest mould. Amritsar, Shiromani Gurdwara Parbandhak Committee. 1979.
  
- \* Bedi, G.S.  
Guru Gobind Singh; a hero whose worship will bring peace and contentment. Lahore, Sikh Tract Society. 1934.
  
- Bedi, Gurbachan Singh  
Guru Gobind Singh. Lahore, The Sikh Tract Society. 1934.
  
- \* Bhagat Singh  
Guru Gobind Singh and Muslims. Lahore, Sanjiwal Trust Society. n.d.
  
- \* Bir Singh, tr.  
Baramasa Guru Gobind Singh. Lahore, Montgomery Press. 1874.
  
- \* Bir Singh  
Guru Gobind Singh. Lahore, Montgomery Press. 1874.

\* Chatterjee, D.N.  
Guru Gobind Singh. Chandernagore, s.n. 1960.

Chatterji, Suniti Kumar  
Guru Gobind Singh, 1666-1709; third birth centenary of Guru Gobind Singh.  
Chandigarh, Panjab University. 1967.

\* Dakshit, A.C.  
Guru Gobind Singh. Lahore Tract Society. 1919.

\* Daljeet  
Guru Gobind Singh, by Daljeet and P.C. Jain. New Delhi, Aravali Books International. 1999.

\* Datta, Piara Singh  
The saint soldier; Guru Gobind Singh. Delhi, National Book Shop. 2004.

\* Deane, S.F.  
Saint warrior Guru Gobind Singh. Ambala Cantt, Dass Brothers. n.d.

Dharmanant Singh  
Glimpses of the mission of Shri Guru Gobind Singh. Amritsar, The Author.  
1963.

Dilgeer, Harjinder Singh  
Who are the Sikhs? 3rd ed. Belgium, The Sikh University Press. 2010.

\* Doabia, Harbans Singh  
Divine hymns of Shri Guru Gobind Singh Ji. New Delhi, World Sikh University Press. 1979. vol.1-4.

Fauja Singh, ed.  
Guru Gobind Singh Marg; the great pilgrimage by Fauja Singh and Kapur Singh Ghuman. Punjab, Languages Department. n.d.

Gajrani, Shiv  
Guru Gobind Singh; personality and vision. Patiala, Vision & Venture. 2000.

- \* Ganda Singh  
A select bibliography of the Sikhs and Sikhism. Amritsar, Shiromani Gurdwara Parbandhak Committee. 1965.
  
- \* Ganda Singh  
Contemporary sources of Sikh history. Amritsar, The Author. 1938.
  
- Gopal Singh  
Guru Gobind Singh. New Delhi, National Book Trust. 1968.
  
- Gopal Singh  
Thus spake the Tenth master. Patiala, Punjabi University. 1978.
  
- Grewal, J.S.  
From Guru Nanak to Maharaja Ranjit Singh; essays in Sikh history. Amritsar, Guru Nanak Dev University. 1972.
  
- Harbans Singh  
Guru Gobind Singh. Chandigarh, Guru Gobind Singh Foundation. 1966.
  
- Harbans Singh  
Guru Gobind Singh. New Delhi, Sterling. 1979.
  
- \* Harnam Singh  
Ten Sawayyas of Guru Gobind Singh. Amritsar, Sikh Tract Society. n.d.
  
- \* Jodh Singh, tr.  
Thirty three Swaiyas translated into English. Ludhiana, Lahore Book Shop. 1953.
  
- \* Johar, Surinder Singh  
Guru Gobind Singh; a multi faceted personality. New Delhi, M.D. Publications. 1999.
  
- Johar, Surinder Singh  
Guru Gobind Singh; a study. New Delhi, Marwah. 1979.

- \* Johar, Surinder Singh  
Guru Gobind Singh; an undying Spirit. Delhi, Arsee Publishers. 1999.
  
- \* Kapoor, Sukhbir Singh  
Guru Gobind Singh. Edgware, Sikh Cultural Society of Great Britain. 1996.
  
- Kapoor, Sukhbir Singh  
Saint soldier; Guru Gobind Singh's concept of an ideal man. New Delhi, Hemkunt Press. 1999.
  
- Kapur Singh  
Guru Gobind Singh in an age of crisis. Simla, The Alinda Mandal Someset House. 1952.
  
- \* Kartar Singh  
Guru Gobind Singh. Lahore, Tutorial Press. 1993.
  
- \* Khushwant Singh  
Guru Gobind Singh's concept of dharam yudha. Chandigarh, Guru Gobind Singh Foundation. 1967.
  
- Khushwant Singh  
Homage to Guru Gobind Singh by Khushwant Singh and Suneet Vir Singh. Bombay, Jaico Publishing. 1966.
  
- Khushwant Singh  
The Illustrated history of the Sikhs (Reprint). New Delhi, Oxford University Press. 2011.
  
- Kirpal Singh  
Badshah Darvesh Guru Gobind Singh. New Delhi, Rajinder Pal Singh. 1999.
  
- \* Lakshman Singh (Bhagat)  
Guru Gobind Singh. Lahore, s.n. 1909.
  
- \* Lakshman Singh  
Guru Gobind Singh as seen by a devotee. Rawalpindi, The Author. 1919.

Lakshman Singh

Tribute to the memory of Guru Gobind Singh. Amritsar, The Sikh Tract Society. 1925.

Lallie, Harjinder Singh

The Gursikh legacy. Birmingham, DTF Publishers & Distributors. 1997.

\* Macauliffe, Max Arthur

Guru Gobind Sahib, edited by S.P. Gulati. s.l., s.n. 1999.

Madanjit Kaur

Guru Gobind Singh; historical and ideological perspective. Chandigarh, Unistar. 2007.

Mansukhani, Gobind Singh

Guru Gobind Singh; cosmic hero, by Gobind Singh Mansukhani and Dharamjit Singh. New Delhi, s.n. 1967.

Mohan Singh

Guru Gobind Singh as a poet; an appreciation with illustrative extracts. 2nd ed. Lahore, University Sikh Association. 1932.

Nahar Singh

Two swords of Guru Gobind Singh in England (1666-1708 A.D.), by Nahar Singh and Kirpal Singh. Delhi, Atlantic Publishers. 1989.

Narain Singh

Guru Gobind Singh re-told. Amritsar, The Author. 1966.

\* Narayan, Visanji

Guru Gobind Singh. Bombay, The Author. 1928.

Nath Mal (Dhadi)

Amarnama; a perspective last phase of Guru Gobind's life, translated by Kavita R. Patiala, Gurmat Prakashan. 2008.

Neki. J.S.

Guru Gobind Singh. New Delhi, Himalayan Books. 2009.

Nihal Singh  
Guru Gobind Singh. Lahore, Gurmat Tract Society. 1933.

Nikky-Guninder Kaur Singh  
Sikhism; an introduction. London, I.B. Tauris. 2011.

\* Oberoi, Mohan Singh  
Guru Gobind Singh as a poet. Lahore, University Sikh Association. 1932.

Parkash Singh  
Guru Gobind Singh; a great national hero. Amritsar, Sikh History Research Department. n.d.

Parkash Singh  
The Sikh Gurus and the temple of bread. Amritsar, Shiromani Gurdwara Parbandhak Committee. 1965.

Payne, C.H.  
A short history of the Sikhs. Patiala, Languages Department, Punjab. 1970.

\* Peace, M.L., tr.  
Shri Guru Gobind Singh's Shabad Hazare, the ten Sawaiyas and 33 Sawaiyas. Amritsar, Chief Khalsa Diwan. 1967.

Peace, M.L.  
Short scripts on Guru Gobind Singh. Jullundur, The Author. n.d.

Puran Singh  
Guru Gobind Singh; reflections and offerings. Chandigarh, Guru Gobind Singh Foundation. 1966.

\* Puran Singh  
The Tenth master. Patiala, Punjabi University. 1981.

\* Rakshit, A.C.  
Guru Gobind Singh. Lahore, Sikh Tract Society. 1919.

Rakshit, A.C.

Guru Gobind Singh; an appreciation. Lahore, Sikh Tract Society. 1920.

\* Ramdev, Jagindar Singh

Guru Gobind Singh; a descriptive bibliography. Chandigarh, Panjab University. 1967.

\* Sachkhandi, Parkash

The glazing light of divine religion; Guru Gobind Singh. Sargodha, Punjab Kav Phulwari. n.d.

Safeer, Pritam Singh

The Tenth master. New Delhi, Guru Nanak Foundation. 1983.

Sethi, R.R.

Guru Gobind Singh; birth tercentenary celebrations. Chandigarh, Panjab University. 1968.

\* Sewak, S.N.

Guru Gobind Singh; the apostle of universal brotherhood. Delhi, National Book Shop. 1999.

Shan, Joginder Singh (Kashmiri)

Guru Gobind Singh; light of the universe. Delhi, Wellwish Publishers. 2000.

Shan, Joginder Singh (Kashmiri)

Guru Gobind Singh; light of the universe (Reprint). Chandigarh, Unistar Books. 2008.

\* Sikka, Ajit Singh

Forty ballads about Guru Gobind Singh. Ludhiana, Sikka Publishing. 1995.

\* Sucha Singh

Guru Gobind Singh. Amritsar, Shiromani Gurdwara Parbandhak Committee. n.d.

Suri, V.S.

Pir Budhu Shah; the saint of Sadaura. Chandigarh, Guru Gobind Singh Foundation. 1967.

- \* Swami, Rama  
Celestial song, Gobind Geet; the dynamic dialogue between Guru Gobind Singh and Banda Singh Bahadur. Honesdale, Himalayan Inst. of Yoga Science and Philosophy of the USA. 1987.
  
- Teja Singh  
Guru Gobind Singh as nation-builder. Simla, The Sikh Sammelan. 1949.
  
- \* Teja Singh  
Guru Nanak to Guru Gobind Singh. Lahore, University Sikh Association. 1941.
  
  
- The Tenth master; tributes on tercentenary. Chandigarh, Guru Gobind Singh Foundation. 1967.
  
- Trilochan Singh, tr.  
Guru Gobind Singh's the Jap. Delhi, Gurdwara Parbandhak Committee. n.d.
  
- \* Tulsi, Baljit, tr.  
Ramayana of Guru Gobind Singh Ji. Chandigarh, Guru Gobind Singh Foundation. 1967.
  
- Uppal, S.S., ed.  
Guru Gobind Singh; the saviour. New Delhi, Sri Guru Tegh Bahadur Khalsa College. 1969.
  
- \* Verma, Davinder Kumar  
Guru Gobind Singh on the canvas of the history. New Delhi, s.n. 1995.
  
- Walia, Varinder Singh  
Amritsar; a city with glorious legacy. Amritsar, Singh Brothers. 2012.

## Biographies

Agnihotri, H.L. (Harbans Lal)  
Guru Gobind Singh; his life and Bani, by H.L. Agnihotri and Chand R. Agnihotri. Hisar, Gopal Prakashan. 1996.

Agnihotri, Harbans Lal  
The Sikh Gurus. Amritsar, Nanak Singh Pustak Mala. 2008.

Ahluwalia, Jasbir Singh  
Philosophical contribution of Guru Gobind Singh. Patiala, Punjabi University. 1999.

Amar Singh  
Guru Gobind Singh; life of Guru Gobind Singh, translated by Ajit Singh. New Delhi, The Sher-i-Punjab Newspaper. n.d.

\* Aulakh, Ajit Singh  
Illustrated stories from the life of Guru Gobind Singh Ji. Amritsar, Bhai Chattar Singh Jiwan Singh. 1998.

\* Balbir Singh  
Message of Guru Gobind Singh. Chandigarh, Guru Gobind Singh Foundation. 1983.

Balbir Singh  
Message of Guru Gobind Singh and other essays. Patiala, Punjabi University. 1977.

Bhasin, Rajinder Singh  
Guru Gobind Singh; the prophet, poet and philosopher; a biography. Delhi, Shilalekh. 1999.

\* Chatterjee, Yatindra Mohan, tr.  
Geeta Govindam or Gita of Guru Govind Singh. Calcutta, Sudhir Kumar Mukherjee. n.d.

Dalip Singh  
Life of Sri Guru Gobind Singh Ji; includes clarifications on authenticity of Zafarnama, Fatehnama, role of Banda Bairagi, Amarnama and the facts connected with the Guru's final departure from earth. Amritsar, Bhai Chattar Singh Jiwan Singh. 2002.

Dharam Singh  
Dynamics of social thought of Guru Gobind Singh. Patiala, Punjabi University.  
1998.

Doabia, Harbans Singh  
Life stories of the Sikh saints. 3rd ed. Amritsar, Singh Brothers. 2004.

Doabia, Harbans Singh  
Life story of Siri Satguru Gobind Singh Ji Maharaj and some of his hymns;  
transliterated in Roman script and translated in simple English. Chandigarh, New  
Chandigarh Printing Press. n.d.

Doabia, Harbans Singh  
The Supreme truth containing the abridged life story of Siri Satguru Gobind Singh  
Ji Maharaj and some important principles of Sikh religion. Chandigarh, Harbans  
Singh Doabia. n.d.

\* Fateh Singh  
Brief life of Sri Guru Gobind Singh Ji. Amritsar, Punjab Translating and  
Publishing House. 1926.

Ganda Singh  
Guru Gobind Singh's death at Nanded; an examination of succession theories.  
Faridkot, Guru Nanak Foundation. 1972.

\* Ganda Singh  
Last days of Guru Gobind Singh. Amritsar, Khalsa College. 1941.

Gopal Singh  
The prophet of hope; the life of Guru Gobind Singh. Delhi, Sterling Publishers.  
1967.

Grewal, J.S.  
Guru Gobind Singh (a biographical study) by J.S. Grewal and S.S. Bal.  
Chandigarh, Panjab University. 1967.

\* Grewal, K.S.  
Bibliography of references in Bengali to Guru Gobind Singh. Patiala, Guru Gobind Singh Foundation. 1967.

\* Gulati, S.P.  
Guru Gobind Singh; life and achievements. Delhi, National Book Shop. 1999. vol.2.

Guru Gobind Singh; a sketch of his life and teachings. Madras, G.A. Natesan. n.d.

Jagjit Singh  
Guru Gobind Singh; a study. Bombay, Pritpal Kaur. 1967.

Johar, Surinder Singh  
Guru Gobind Singh. New Delhi, Enkay Publishers. 1987.

Johar, Surinder Singh  
Guru Gobind Singh; a biography. Delhi, Sterling. 1967.

Johar, Surinder Singh  
Guru Gobind Singh; a biography. Jullundur, New Book. 1969.

Johar, Surinder Singh  
Guru Gobind Singh; a study. New Delhi, Marwah. 1979.

Kapoor, Sukhbir Singh, ed.  
The creation of the Khalsa; the saint soldier. New Delhi, Hemkunt Press. 1999.

Kapur Singh  
Guru Gobind Singh in an age of crisis. Simla, The Alinda Mandal Someset House. 1952.

\* Kartar Singh  
Life of Guru Gobind Singh. Ludhiana, Lahore Book Shop. 1951.

Kartar Singh  
Life of Guru Gobind Singh. 3rd ed. Ludhiana, Lahore Book Shop. 1968.

\* Kartar Singh  
Story of Guru Gobind Singh. New Delhi, Hemkunt Press. 1995.

Kaushish, Swaroop Singh  
Guru kian saakhian; tales of the Sikh Gurus. Amritsar, Singh Brothers. 2005.

Kavita, R.  
Amarnama; a perspective. Patiala, Gurmat Parkashan. 2008.

\* Kohli, Surinder Singh  
Guru Gobind Singh; his life personality and achievement by Surinder Singh Kohli and Gobind Singh Mansukhani. New Delhi, Hemkunt Press. 1977.

Kohli, Surinder Singh  
The life and ideas of Guru Gobind Singh; based on original sources. New Delhi, Munshiram Manoharlal Publishers. 1986.

Lakshman Singh (Bhagat)  
A short sketch of the life and work of Guru Gobind Singh; the Tenth and the last Guru of the Sikhs. Lahore, Tribune Stream Press. 1909.

Lakshman Singh (Bhagat)  
The Sikh martyrs, edited by Prithipal Singh Kapur. Amritsar, Singh Brothers. 2006.

Lakshman Singh  
A short sketch of life and work of Guru Gobind Singh. Patiala, Languages Department Punjab. 1970.

Lakshman Singh  
A short sketch of the life and work of Guru Gobind Singh; the 10th and last Guru of the Sikhs. Ludhiana, Lahore Book Shop. 1963.

\* Lakshman Singh  
Tributes to the memory of Guru Gobind Singh. Lahore, Sikh Tract Society. 1925.

Macauliffe, Max Arthur

The Sikh religion; its Gurus, sacred writings and authors (Reprint). Amritsar, Satvic Media. 2009. vol.5.

Maini, Darshan Singh

A biographical sketch of Guru Gobind Singh for children. Chandigarh, Guru Gobind Singh Foundation. 1967.

\* Mann, Arjan Singh

Short life sketch of Guru Gobind Singh. Calcutta, Bengal Sikh Missionary Association. n.d.

Mansukhani, Gobind Singh

Guru Gobind Singh; his personality and achievement, by Gobind Singh Mansukhani and Surinder Singh Kohli. New Delhi, Hemkunt Press. 1976.

\* Mehta, Anand Krishan

Biography of Guru Gobind Singh with pictures. Lahore, s.n. 1924.

\* Natesan, G.A.

Ramanand to Ram Tirath: lives of the saints of northern India including the Sikh Gurus. Madras, The Author. n.d.

Nijhawan, P.K.

Sri Guru Gobind Geeta. New Delhi, Army Educational Stores. 1985.

Pritam Singh

Five stories from Guru Gobind Singh's life. New Delhi, National Book Trust. 2008.

Puran Singh

Guru Gobind Singh. Amritsar, Chief Khalsa Diwan. n.d.

\* Puran Singh

Life and teachings of Guru Gobind Singh Ji. Amritsar, Khalsa Agency. n.d.

Puran Singh

The book of the Ten masters (Reprint). Amritsar, Singh Brothers. 2010.

Puran Singh

The Ten masters. 4th ed. Amritsar, Chief Khalsa Diwan. 1969.

\* Puran Singh

Victory of faith or the story of the martyrdom of four sons of Shri Guru Gobind Singh. Amritsar, Khalsa Agency. 1908.

Rai, Daulat

Sahibe Kamal Guru Gobind Singh, translated by Surinderjit Singh. 2nd ed. Amritsar, Gurmat Sahit Charitable Trust. 1993.

Rakshit, A.C.

Guru Gobind Singh. Lahore, Sikh Tract Society. 1919.

Ranbir Singh

Glimpses of the divine masters. Delhi, International Trade Corporation. 1965.

Safeer, Pritam Singh

The Tenth master. New Delhi, Guru Nanak Foundation. 1983.

Sahib Singh

Guru Gobind Singh; life history, his mission and significance of four breaches and five symbols of Khalsa discipline. Jullundur, Raj Publishers. 1967.

Sahib Singh

Guru Gobind Singh; life history, mission and significance of four and five symbols of Khalsa discipline by Sahib Singh and Dalip Singh. 2nd ed. Jullundur, Raj Publishers. 1970.

Sahota, Kartar Singh

The Sikh Gurus; brief life story of the Ten Sikh Gurus. Bangkok, Sri Guru Singh Sabha. n.d.

Sarangal, Tilak Raj, comp.

Guru Gobind Singh; the Sikh heritage & faith, compiled by Tilak Raj Sarangal and Sewa Ram Sarangal. Lehara Gag, Chehre Prakashan. 1999.

Seetal, Sohan Singh  
Prophet of man; Guru Gobind Singh. Ludhiana, Lyall Book Depot. 1968.

Shamsher Singh  
Guru Gobind Singh. Amritsar, Modern Sahit. n.d.

Shamsher Singh  
Life of Guru Gobind Singh; through pictures by Shamsher Singh; edited by Sadajit Singh. Amritsar, Punjab Modern Academy of Fine Arts & Crafts. n.d.

Sher Singh  
Guru Gobind Singh; his life sketch. Amritsar, Jaidev Singh and Joginder Singh. n.d.

\* Sher Singh  
Life of Guru Gobind Singh. Amritsar, The Author. 1932.

Sher Singh  
Social and political philosophy of Guru Gobind Singh. Delhi, Sterling. 1967.

Sher, Sher Singh  
Sikh Gurus; their religion and followers. Chandigarh, Shiromani Sikh Samaj. 1973.

\* Singh, B.K.  
The saint of Patna: Sri Guru Govind Singh Ji. Patna, Supervising Committee. 1938.

Taran Singh, ed.  
Sikh Gurus and the Indian spiritual thought. Patiala, Punjabi University. 1981.

Thadani, Jaya  
When sparrows killed hawks; a children's life of Guru Gobind Singh. Chandigarh, Guru Gobind Singh Foundation. 1966.

The Tenth master; tributes on tercentenary. Chandigarh, Guru Gobind Singh Foundation. 1967.

- \* Trilochan Singh  
A brief account of life and works of Guru Gobind Singh, by Trilochan Singh and Anurag Singh. Amritsar, Bhai Chattar Singh Jiwan Singh. 2002.

Trilochan Singh  
A brief life sketch of Guru Gobind Singh. Delhi, Gurdwara Parbandhak Committee. 1968.

Trilochan Singh  
Guru Gobind Singh: a brief life sketch. Delhi, Gurdwara Parbandhak Committee. 1964.

## **Works on Philosophy**

- \* Balbir Singh  
Message of Guru Gobind Singh. Chandigarh, Guru Gobind Singh Foundation. 1966.

Batth, Gurdev Singh, tr.  
Sikh rehat maryada; a guide to the Sikh way of life. Hong Kong, Gurdev Singh Batth. 1990.

- \* Chatrath, Balwant Singh  
Guru Gobind Singh Ji and his message. Sargodha, The Author. n.d.

Dharmanant Singh  
Glimpses of the mission of Shri Guru Gobind Singh. Amritsar, The Author from Platoneum. 1963.

- \* Gahir, Gurcharan Singh, ed.  
Souvenir: 298th birthday of Sri Guru Gobind Singh Ji. Nairobi, Sant Baba Mani Singh Memorial Trust. 1964.

Gandhi, Surjit Singh  
A historian's approach to Guru Gobind Singh. Amritsar, Singh Brothers. 2004.

Grewal, J.S.

Sikh ideology, polity and social order; from Guru Nanak to Maharaja Ranjit Singh.  
New Delhi, Manohar Publishers & Distributors. 2007.

Gurcharan Singh

Guru Gobind Singh and his mission. Jullundur, Malhotra. 1976.

Gurdev Singh

Perspectives on the Sikh traditions. 2nd ed. Amritsar, Singh Brothers. 1996.

Khazan Singh

History and philosophy of the Sikh religion, edited by Prithipal Singh Kapur  
(Reprint). Amritsar, Satvic Media. 2005. 2 pts.

\* Lakshman Singh

Guru Govind Singh's idealism. Amritsar, Sikh Tract Society. n.d.

\* Man, Arjan Singh

Guru Gobind Singh's mission. Calcutta, Bengal Sikh Missionary Association.  
n.d.

Mcleod, W.H.

Essays in Sikh history, tradition and society. New Delhi, Oxford University Press.  
2007.

Nirbhai Singh

The philosophical perspective on Sikh view of martyrdom. Amritsar, Singh  
Brothers. 2007.

Taran Singh

Philosophy of Guru Gobind Singh. Ambala Cantt, Vidwan Press. n.d.

## **Teachings**

- \* Bawa, Chhajju Singh  
The Ten Gurus and their teachings. Lahore, Punjab Printing Press. 1903.
  
- Shackle, Christopher, ed.  
Teachings of the Sikh Gurus; selections from the Sikh scriptures, edited and translated by Christopher Shackle and Arvindpal Singh Mandair. London, Routledge. 2005.
  
- Shan, Harnam Singh  
Select sayings of Guru Gobind Singh; a dictionary of the thought of the tenth Prophet -Preceptor of the Sikhs. Punjab, Information & Public Relation Department. 2008.
  
- \* Sharma, Amrita  
The life and teachings of Guru Gobind Singh. New Delhi, Learners Press. 1998.
  
- \* Talib, G.S.  
Impact of Guru Gobind Singh on Indian society. Patiala, Punjabi University. n.d.

Talib, Gurbachan Singh  
The impact of Guru Gobind Singh on Indian society; a socio-ethical interpretation of the Sikh religion. Chandigarh, Guru Gobind Singh Foundation. 1966.

Talib, Gurbachan Singh  
The impact of Guru Gobind Singh on Indian society; a socio-ethical interpretation of the Sikh religion. Ludhiana, Lahore Book Shop. 1984.

## **Dasam Granth Sahib**

Ahluwalia, Jasbir Singh  
Understanding the Dasam Granth; dialectical sublime of Guru Gobind Singh. Patiala, Punjabi University. n.d.

Ashta, Dharam Pal  
The poetry of the Dasam Granth. New Delhi, Arun. 1959.

Baagha, Ajit Singh

Banur had orders; a critical study of an hitherto unknown 'Hukamnamah of Guru Gobind Singh'. Delhi, Ranjit. 1969.

\* Bhagwant Singh

Dasam Granth; Tuk-Tatakara (index). Patiala, Punjabi University. 2001. vol.1.

Bindra, Pritpal Singh, tr.

Chrito Pakhyaan; tales of male-female tricky deceptions from Sri Dasam Granth. Amritsar, Bhai Chattar Singh Jiwan Singh. 2002. 2 vols.

Duggal, Kartar Singh, comp.

Select Sikh scriptures. New Delhi, UBS Publishers & Distributors. 1999.

Jagjit Singh

Dasam Granth; the real issues. Chandigarh, The Author. n.d.

Jodh Singh, tr.

Sri Dasam Granth Sahib; text and translation, translated by Jodh Singh and Dharam Singh. Patiala, Heritage Publications. 1999. 2 vols.

Kohli, Surinder Singh, tr.

Sri Dasam Granth Sahib. Birmingham, The Sikh National Heritage Trust. 2003. 3 vols.

Loehlin, C.H.

The Granth of Guru Gobind Singh and the Khalsa brotherhood. Lucknow, Lucknow Publishing. 1971.

\* Mansukhani, Gobind Singh, tr.

Hymns from the Dasam Granth. New Delhi, Hemkunt Press. 1980.

\* Mansukhani, Gobind Singh

Hymns from the Dasam Granth. New Delhi, Hemkunt Press. 1993.

Sandhu, Piara Singh, tr.

Selections from Sri Dasam Granth Sahib; text in Gurmukhi & Roman. Amritsar, Singh Brothers. 2004.

## **Jaap Sahib**

Bawa, Ujagar Singh, tr.

Jaap Sahib & Sawayyay; a part of Sikh scriptures. Gaithersburg, The Washington Sikh Center. 1993.

\* Brijinder Singh, tr.

The Jap: thoughts on Godhood with Shabadas and Swayyas of Guru Gobind Singh. Amritsar, The Author. 1925.

Gill, Daniel, tr.

Jaap Sahib; the cosmology of Guru Gobind Singh, translated into French and English by Daniel Gill and Harjeet Singh Gill. New Delhi, Bahri Publications. 1994.

Gill, Harjit Singh, tr.

The cosmology of Guru Gobind Singh. New Delhi, Gobind Sadan Institute. n.d.

Gobind Singh (Guru)

Jaap Sahib; the cosmology of Guru Gobind Singh. New Delhi, Gobind Sadan Institute. n.d.

Kapoor, Sukhbir Singh

Jap Sahib, Swayas and Ardas hymns in the praise of God. New Delhi, Sterling. 1995.

Neki, Jaswant Singh

Basking in the divine presence; a study of Jap Sahib, the meditation of Guru Gobind Singh. Amritsar, Singh Brothers. 2008.

Peace, M.L., tr.

Jap Sahib; Guru Gobind's immortal morning prayer. 2nd ed. Jullundur, M.L. Peace and Rattan Kaur. 1966.

Powar, Rabinder, tr.  
Jaap Sahib; phonetic transcription and translation. Patiala, Punjabi University. 2005.

Ralph Singh  
Jaap Sahib: seminar, March 2-3, 1990. New Delhi, Gobind Sadan. 1990.

\* Sodhi, Barjinder Singh, tr.  
Jap or thought on Godhood with shabad and swayyas. Amritsar, The Translator. 1925.

Surendra Nath, tr.  
Jap with Hindi and English text. New Delhi, Gobind Sadan. 1991.

\* Surendra Nath  
Jaap Sahib of Guru Gobind Singh. New Delhi, Gobind Sadan Institute for Advanced Studies in Contemporary Religion. 1996.

Surinderjit Singh, tr.  
Jap Sahib and other hymns. Amritsar, Singh Brothers. 2002.

Trilochan Singh, tr.  
Guru Gobind Singh's the Jap. Delhi, Gurdwara Parbandhak Committee. 1968.

Trilochan Singh, tr.  
The Jap; meditational prayer; translated from the original. Delhi, Gurdwara Parbandhak Committee. 1968.

Wazir Singh, ed.  
Akalvad of Jap Sahib: seminar on Guru Gobind Singh's Japu Sahib March, 2-3. New Delhi, Gobind Sadan Institute for Advanced Studies in Comparative Religion. 1990.

## Chandi Di Vaar

\* Diwan Singh  
Glimpses of Chandi Chritra. Mohali, Diwan Singh. 1996.

Kartar Singh, tr.  
The epic of Chandi. Qadian, The Translator. 1968.

### **Bachitar Natak**

Bawa, Ujagar Singh, tr.  
Bichitra naatik; a part of Sikh scriptures. Gaithersburg, The Washington Sikh Centre, The Sikh Youth Forum. 1991.

- \* Gurbhagat Singh  
Trans-cultural poetics; comparative studies of Ezra pond's Cantos and Guru Gobind Singh's Bachitra Natak. Delhi, Ajanta Publications. 1988.

Harnam Singh, tr.  
Vachitra Natak. Amritsar, Sikh Tract Society. 1925.

- \* Jodh Singh  
Wonderous play; Bachitra Natak. Patiala, The Sikh Heritage Publications. 2003.

Peace, M.L., tr.  
Guru Gobind Singh's Bachittar Natak. 2nd ed. Jullundur, The Author. n.d.

Sekhon, Sant Singh, tr.  
The unique drama; translation of Benati Chaupi, Bachitra Natak and Akal Ustati. Chandigarh, Guru Gobind Singh Foundation. 1968.

### **Akaal Ustat**

Darshan Singh, tr.  
Akal Ustat; praise of the immortal recitation by Guru Gobind Singh, 10th Guru of the Sikhs. Delhi, Gyan Sagar Publications. 1999.

- \* Peace, M.L., tr.  
Guru Gobind Singh's Akal Ustat translated into English verse. Jullundur, The Translator. 1963.

## **Zafarnama and Fatehnama**

- \* Ahuja, Jasbir Kaur  
Fatehnama of Guru Gobind Singh. Mumbai, Bharatiya Vidya Bhawan. 1999.
- \* Ahuja, Jasbir Kaur  
Zafarnama Guru Gobind Singh. Mumbai, Bharatiya Vidya Bhawan. 1996.
- \* Bedi, B.P.L., ed.  
Unto victory; letter from the last Sikh Guru to the last Moghul Emperor; Zafarnamah of Guru Gobind Singh Maharaj addressed to Emperor Aurangzeb. New Delhi, Unity Book Club of India. 1957.
- Bedi, Gurcharan Singh  
The epistle of victory; an English translation of Guru Gobind Singh's Zafarnama in verse. Amritsar, The Author. 1960.
- \* Darshan Singh  
Zafarnama; epistle of victory written in Persian by the Tenth Guru to Mughal Emperor Aurangzeb. New Delhi, ABC Publishing. n.d.
- Duggal, Devinder Singh  
Fatehnama and Zafarnama. Jullundur, Institute of Sikh Studies. 1980.
- \* Ganda Singh, ed.  
Hukamname. Patiala, Punjabi University. 1967.
- Maighowalia, B.S., ed.  
Zafarnama. Hoshiarpur, The Author. n.d.
- Makin, Gurcharan Singh, tr.  
Zafarnamah (Epistle of victory); Ik Onkar Hukam Sat Sri Wahe Guru Ji ki Fateh Zafarnamah Sri Mukhvak Patshahi-10. Ludhiana, Lahore Book Shop. 2005.
- Nara, Ishar Singh  
Safarnama and Zafarnama, translated by Joginder Singh. New Delhi, Nara Publications. 1985.

\* Peace, M.L., tr.  
Guru Gobind Singh's Zafarnama. Jullundur, The Translator. 1963.

Sarna, Navtej, tr.  
Zafarnama; Guru Gobind Singh. New Delhi, Penguin Books India. 2011.

Surinderjit Singh, tr.  
Guru Gobind Singh's Zafarnama. Amritsar, Singh Brothers. 2003.

\* Verma, Davinder Kumar  
Zafarnamah; its historical importance. Patiala, Punjabi University. 1987.

## Travels

\* Attar Singh, tr.  
The travels of Guru Teg Bahadur and Guru Gobind Singh. Lahore, The Author. 1876.

Fauja Singh, ed.  
Guru Gobind Singh marg; edited by Fauja Singh and Kapur Singh Ghuman. 2nd ed. Chandigarh, Language Department, Punjab. 1976.

Fauja Singh, ed.  
Travels of Guru Gobind Singh. Patiala, Punjabi University. 1968.

Gill, Danielle  
Machhiwara; meditations of Guru Gobind Singh, by Danielle Gill and Harjeet Singh Gill. New Delhi, Harman Publishing. 2004.

\* Nahar Singh  
Guru Gobind Singh's visit to Rawalsar (Mandi State). Lahore, Model Electric Press. n.d.

## Battles

Ardaman Singh  
Victories of Sri Guru Gobind Singh. 2nd ed. Patiala, Guru Nanak Mission. 1970.

Dhillon, Dalbir Singh

Battles of Sri Guru Gobind Singh by Dalbir Singh Dhillon and Shangana Singh Bhullar. New Delhi, Deep and Deep Publications. 1990.

Jagdish Singh

The immortal story of Chamkor Sahib. Amritsar, Shiromani Gurdwara Parbandhak Committee. n.d.

Kartar Singh

Guru Gobind Singh and the Mughals. Chandigarh, Guru Gobind Singh Foundation. 1967.

Narain Singh

Guru Gobind Singh; the warrior saint. Chandigarh, Guru Gobind Singh Foundation. 1967.

Nayyar, Gurbachan Singh

The Sikhs in Ferment; battles of the Sikh Gurus. New Delhi, National Book Organization. 1992.

Nihal Singh

The battle of Chamkaur. Lahore, Gurmat Tract Society. 1932.

Nijjar, Bakhshish Singh

Punjab under the Great Mughals.. Chandigarh, Panjab University. 1965.

Pandey, A.B.

Later medieval India (1526-1761 A.D.). Allahabad, Central Book Depot. 1985.

Parkash Singh, ed.

The saint-warrior Guru Gobind Singh. Amritsar, Khalsa College. 1967.

\*

Puran Singh

Victory of faith or the martyrdom of the four sons of Guru Gobind Singh. s.l., s.n. n.d.

- \* Sardul Singh  
The battle of life, how Guru Gobind Singh fought it? The military aspect of Sikhism. Lahore, Sikh Tract Society. 1918.

- Sunder Singh  
The battles of Guru Gobind Singh (Reprint). Amritsar, Khalsa College Research Department. 1938.

- Teja Singh  
Martyrdom of the innocents and Guru Gobind Singh's Zafarnamah. Delhi, Ajanta Books International. 1999.

- \* Virdi, Harbans Singh  
Battles on blue steed. Chandigarh, Writer's Foundation. 1999.

## **Khalsa**

- Ahluwalia, Jasbir Singh  
Creation of the Khalsa; essence and significance. Chandigarh, Unistar Books. 1999.

- \* Ahluwalia, Rajendra Singh  
The founder of the Khalsa. Chandigarh, Guru Gobind Singh Foundation. 1966.

- \* Ahluwalia, Rajendra Singh  
The founder of Khalsa (Reprint). Chandigarh, Guru Gobind Singh Foundation. 1971.

- Amrit Veen Kaur  
The Khalsa doctrine; its origin, evolution and significance. Delhi, Divine Society, Sri Guru Gobind College of Commerce. 1999.

- Ardaman Singh  
The Baisakhi. s.l., s.n. 1970.

- Banerjee, A.C.  
The Khalsa Raj. New Delhi, Abhinav Publications. 1985.

Banerjee, Himadri

The Khalsa and the Punjab; studies in the Sikh history to the nineteenth century.  
New Delhi, Tulika Books. 2002.

Banerjee, Himdari, ed.

The Khalsa and the Punjab; studies in Sikh history to the nineteenth century. New  
Delhi, Tulika. 2002.

Banerjee, Indubhusan

Evolution of the Khalsa. 4th ed. Calcutta, A. Mukherjee. 1979. 2 vols.

Choor Singh

Raj Karega Khalsa. Singapore, Central Sikh Gurdwara Board. 1992.

Dalip Singh

Guru Gobind Singh and Khalsa discipline. Amritsar, Singh Brothers. 1992.

Fauja Singh

Guru Gobind Singh Marg; the great pilgrimage. Punjab, Director Language  
Department. n.d.

Grewal, J.S., ed.

The Khalsa; Sikh and non-Sikh perspectives. New Delhi, Manohar. 2004.

Grewal, Jagtar Singh, ed.

The Khalsa over 300 years; edited by Jagtar Singh Grewal and Indu Banga. New  
Delhi, Tulika. 1999.

Gupta, Shiv Kumar, ed.

Creation of the Khalsa; fulfilment of Guru Nanak's mission (Khalsa tercentenary  
commemorative volume). Patiala, Punjabi University. 1999.

Gurnam Kaur, ed.

Khalsa; a thematic perspective. Patiala, Punjabi University. 2001.

Harbhajan Singh, ed.

The tercentenary of Khalsa; a commemoration. Chennai, Developers India.  
1999.

Inderpal Singh

The grandeur of Khalsa. Amritsar, Guru Nanak Dev University. 1999.

\* Jaspal, Partap Singh

Eternal glory of Guru Gobind Singh and the Khalsa. New Delhi, Reliance Publishing. 1999.

\* Johar, S.S.

Rituals and the Khalsa; in his birth of the Khalsa. New Delhi, Ajanta International. 2001.

Kapoor, Sukhbir Singh, ed.

The creation of the Khalsa; the saint soldier. New Delhi, Hemkunt Press. 1999.

\* Kapur Singh

Baisakhi of Guru Gobind Singh. Jullundur, Hindi Publishers. 1960.

Kapur, Prithipal Singh

The Khalsa by Prithipal Singh Kapur and Dharam Singh. Patiala, Punjabi University. 1999.

Kharak Singh

Khalsa and the twenty first century. Chandigarh, Institute of Sikh Studies. 1999.

\* Kumar, H.C.

The birth of the Khalsa. Hyderabad, Jethmal Parsham Gupta. 1928.

Madanjit Kaur, ed.

Guru Gobind Singh and creation of Khalsa. Amritsar, Guru Nanak Dev University. 2000.

Malik, Arjan Dass

The sword of the Khalsa; the Sikh people war 1699-1768. New Delhi, Manohar Publishers and Distributors. 1999.

\* Man, Arjan Singh

The Sikh and the Singh. Calcutta, Bengal Sikh Missionary Association. 1937.

McLeod, W.H.  
Sikhs of the Khalsa; a history of the Khalsa rahit. New Delhi, Oxford University Press. 2003.

Mohinder Singh  
Sikh; forms and symbols. New Delhi, Manohar Publishers. 2000.

Parkash Singh  
Degh Tegh Fateh. Amritsar, Khalsa Advocate. n.d.

- \* Rajinder Singh  
Functioning of Sarkar Khalsa. Patiala, Academy of Sikh Religion & Culture. 1981.
- \* Rataul, Sardar Singh  
The Khalsa. 3rd ed. Amritsar, Shiromani Gurdwara Parbandhak Committee. 1958.
- \* Relevance of Khalsa value system in the 21st century. Chandigarh, Anandpur Sahib Foundation. 2000.

Santokh Singh  
Sword of the Khalsa. Jammu, Gujral Printers. 1991.

Shan, Harnam Singh  
Creation of the Khalsa; an epoch-making event in the world history. Patiala, Guru Nanak Dev Mission. 2002.

Singh, K.  
Baisakhi; the birthday of the Khalsa. Bangkok, Sri Guru Singh Sabha. n.d.

The Spirit of Khalsa; three centuries of interface. Chennai, Developers India. 2000.

Trilochan Singh, tr.  
Souvenir; Vesakhi special. Singapore, Sikh Community of Singapore. 1998.

## **Gurdwaras**

Dilgeer, Harjinder Singh

Anandpur Sahib. Belgium, Sikh University Centre. 2003.

Shamsher Singh

Takht Patna Sahib in its historical spiritual perspective. Patna Sahib, Takhat Sri Harminder Sahib Ji. n.d.

### **List of Gurdwaras**

#### **Bihar**

- Gurdwara Bal Lila Maini
- Gurdwara Gobind Ghat (Patna)
- Gurdwara Guru Ka Bagh Sahib (Patna)
- Gurudwara Handi Sahib
- Takhat Sachkhand Sri Patna Sahib

#### **Haryana**

- Gurdwara Dasvin Patshahi (Kurukshetra)
- Gurdwara Patshahi Dasvin (Sulhar)
- Gurdwara Raj Ghat Patshahi Dasvin (Kurukshetra)
- Gurudwara Nada Sahib
- Gurudwara Patshahi 6th,9th,10th Sahib
- Gurudwara Patshahi Dasvin (Jagadhari)

#### **Himachal Pradesh**

- Gurdwara Tir Garhi (Bhangani)
- Guru Ka Lahaur (Bilaspur)
- Gurudwara Bhangani Sahib
- Gurudwara Dasvin Patshahi (Nadaun)
- Gurudwara Guru Gobind Singh Sahib (Nahan)

- Gurudwara Mandi
- Gurudwara Padal Sahib (Mandi)
- Gurudwara Paonta Sahib
- Gurudwara Rawalsar Sahib
- Gurudwara Sehra Sahib
- Gurudwara Toka Sahib

## **Bathinda**

- Gurdwara Zafarnama
- Gurudwara Jand Sahib
- Takhat Damdama Sahib

## **Faridkot**

- Gurdwara Gurusar Patshahi 10

## **Fatehgarh**

- Gurdwara Fatehgarh Sahib
- Gurdwara Shahid Ganj

## **Ludhiana**

- Gurudwara Charan Kanwal
- Gurudwara Manji Sahib (Alamgir)
- Gurudwara Uch Da Pir
- Gurdwara Jhar Sahib

## **Mohali**

- Gurudwara Akalgarh Sahib (Gharuan)

## **Ropar**

- Chamkaur Sahib
- Gurdwara Bhatta Sahib
- Gurdwara Damdama Sahib (Anandpur)
- Gurdwara Garhi Sahib
- Gurdwara Katalgarh Sahib

- Gurdwara Mata Jit Kaur Sahib
- Gurdwara Parivar Vichora
- Gurudwara Jand Sahib
- Gurudwara Manji Sahib (Burjmajra)
- Gurudwara Mata Jit Kaur (Anandpur)
- Gurudwara Qila Anandgarh (Anandpur)
- Gurudwara Qila Fatehgarh (Anandpur)
- Gurudwara Qila Lohgarh (Anandpur)
- Gurudwara Shahid Ganj Sahib (Morinda)
- Gurudwara Sisganj (Anandpur)
- Gurudwara Thara Sahib (Anandpur)
- Keshgarh Sahib

## **Maharashtra**

- Gurdwara Mata Sahib (Nanded)
- Gurudwara Banda Ghat
- Gurudwara Damdama Sahib (Nanded)
- Gurudwara Hira Ghat Sahib
- Gurudwara Mal Tekri
- Gurudwara Nagina Ghat Sahib
- Gurudwara Sangat Sahib (Nanded)
- Gurudwara Shikar Ghat Sahib
- Takhat Sachkhand Sri Hazoor Sahib

## **Uttaranchal**

- Gurudwara Hemkunt Sahib

# **Selected Articles**

## **General Works**

**Amrit Kaur**

Guru Gobind Singh Foundation salutes mothers. The Sikh Review. 55:8(644). 2007. pp.79-81.

**Bawa, Paramjeet Singh**

The darbars of the Sikh Gurus by Louis E. Fenech. The Sikh Review. 57:2(662). 2009. pp.52-56.

**Chadha, Dilbir Singh**

Peerless is Guru Gobind Singh; "Himself the master and the disciple". The Sikh Review. 57:4(664). 2009. pp.9-10.

**Cunningham, J.D.**

Guru Gobind Singh; the measure of greatness. The Sikh Review. 50:1(577). 2002. pp.31-32.

**Dharminder Singh**

Writings of Guru Gobind Singh; historical significance. The Panjab Past and Present. 38(76). 2007. pp.32-40.

**Gupta, Rajat Das**

Tagore's essay; Shivaji and Guru Govind Singh. The Sikh Review. 57:5(665). 2009. pp.36-42.

**Gurbinder Kaur**

Role of women in history during the Guru period. Punjab History Conference. 42nd session, March 19-21. 2010. pp.108-110.

**Jogi, Joginder Singh**

Guru Gobind Singh; personality and vision. The Sikh Review. 57:1(661). 2009. pp.41-44.

**Kirpal Singh**  
Sikhs and Afghans; from Guru Nanak to Maharaja Ranjit Singh. The Sikh Review. 56:12(660). 2008. pp.39-43.

**Kohli, Jaidev Singh**  
The incredible Guru Gobind Singh. The Sikh Review. 57:1(661). 2009. pp.21-27.

**Latif, Syed Mohammed**  
Guru Gobind Singh; birth of a nation (Reprint). The Sikh Review. 50.1(577). 2002. pp.32-33.

**Madanjit Kaur**  
The Guruship and succession of Guru Granth Sahib. The Panjab Past and Present. 35(69 & 70). 2004. pp.115-127.

**Madanjit Kaur**  
The Guruship and succession of Sri Guru Granth Sahib. The Panjab Past and Present. 39(78). 2008. pp.1-18.

**Mahindar Singh**  
A Glimpse of Sri Dasmesh. The Sikh Review. 50:1(577). 2002. pp.24-27.

**Mahindar Singh**  
Banda Bairagi; as Singh Bahadur and Badshah. The Sikh Review. 56:12(660). 2008. pp.44-47.

**Nayyar, G.S. and Kavita**  
Guru Gobind Singh's mission and the last phase at Nanded. Punjab History Conference. 41st session, March 14-16. 2009. pp.129-134.

**Onkar Singh**  
Saint soldiers of the Tenth Master. The Sikh Review. 50:1(577). 2002. pp.28-30.

**Panesar, S.D.**  
The Khalsa March across 18th & 19th centuries; from Banda Singh Bahadur to Maharaja Ranjit Singh. The Sikh Review. 58:12(684). 2010. pp.30-33.

Rai Aziz Ullah

Tenth Guru's unique relic; the incomparable "Ganga Sagar". The Sikh Review. 52:7(607). 2004. pp.16-21.

Sarna, Joginder Singh

The miracle that Guru Gobind Singh wrought. The Sikh Review. 49:1(565). 2001. pp.21-22.

Shanti Kaur Khalsa

Mata Jeeto Ji as the feminine light of Guru Gobind Singh Ji. The Sikh Review. 56:4(652). 2008. pp.31-33.

Shukla, Satish Kumar

Humanitarianism; shubh karman te kab-hon na taron. The Sikh Review. 57:4(664). 2009. pp.14-17.

Sohan Singh

The Miri-Piri doctrine as perfected by Guru Gobind Singh. The Sikh Review. 57:1(661). 2009. pp.30-35.

Sulakhan Singh

Historical analysis of Giani Gian Singh's Nirmal Panth Pardipika. Punjab History Conference. 37th session, March 18-20. 2005. pp.220-222.

Tara Singh, O.

Guru Gobind Singh's gift to humanity. The Sikh Review. 49:1(565). 2001. pp.16-19.

Aurobindo, tr.

Sri Aurobindo on Guru Gobind Singh Ji. The Sikh Review. 49:1(565). 2001. p.20.

Bedi, Parminder Singh

Koer Singh's Gurbilas Patshahi 10; nineteenth century Sikh literature. Punjab History Conference. 39th session, March 16-18. 2007. pp.247-252.

Kirpal Singh

Early life of Guru Gobind Singh. The Panjab Past and Present. 31(61). 2000. pp.25-30.

**Madhulika Singh**

Takhat Sri Patna Sahib; second throne of the Sikh World. The Panjab Past Present. 38(75). 2007. pp.1-10.

**Pargat Singh**

Faith & character building; Guru Gobind Singh Ji as patron of sports. The Sikh Review. 52:8(608). 2004. pp.14-17.

## **Works on Philosophy**

**Ahuja, Jasbir Kaur**

Guru Gobind Singh; the prophet & statesman. The Sikh Review. 51:12(600). 2003. pp.27-30.

**Kavita**

Goddess worship as ascribed to Guru Gobind Singh; an analysis. The Panjab Past and Present. 39(78). 2008. pp.29-35.

**Nayyar, Gurbachan Singh**

The aims and activity of Guru Gobind Singh. The Panjab Past and Present. 31(61). 2000. pp.31-36.

**Sodhi, S.S.**

Guru Gobind Singh; India's prophet of destiny. The Sikh Review. 51:12(600). 2003. pp.30-32.

## **Teachings**

**Ahluwalia, K.J.S.**

The mission and message of Guru Gobind Singh Ji. The Sikh Review. 58:4(676). 2010. pp.21-23.

**Dalawari, Bhagwant Singh**

The blessings of Guru Gobind Singh's Amrit; a personal testimony. The Sikh Review. 49:4(568). 2001. pp.18-23.

**Rao, K.L. Seshagiri**

Religious dialogue and Sikh perspective vision of Guru Gobind Singh. The Sikh Review. 49:4(568). 2001. pp.12-17.

## **Dasam Granth Sahib**

Navdeep Kaur

Shabad Hazare in Dasam Granth; an analysis. Punjab History Conference. 42nd session, March 19-21. 2010. pp.98-102.

## **Chandi Di Vaar**

Ahluwalia, K.S.

References to Durga in writings of Guru Gobind Singh Ji. The Sikh Review. 57:4(664). 2009. pp.27-28.

Sharma, Jaswant Kumar

The chandi charitar- an analysis. The Panjab Past and Present. 31(61). 2000. pp.37-43.

## **Zafarnama**

Navdeep Kaur

Zafarnama; its historical importance. Punjab History Conference. 41st session, March 14-16. 2009. pp.193-198.

## **Travels**

Bajwa, K.S.

Guru Gobind Singh; from Talwandi Sabho to Nanded. Punjab History Conference. 41st session, March 14-16. 2009. pp.117-128.

Sohi, B.K.

Preservation of holy sites; a visit to Anandpur Sahib. The Sikh Review. 49:4(568). 2001. pp.46-48.

## **Battles**

Daljit Kaur

Sources on Sikh history- a case study of Khanzada expedition and Hussaini Yudh against Guru Gobind Singh. Punjab History Conference. 35th session, March 6-8. 2003. pp.95-97.

Jagjit Singh

Advent of Guru Gobind Singh Ji; emancipatory basis of the Sikh struggle. The Sikh Review. 52:1(601). 2004. pp.21-28.

Sethi, Joginder Singh

Martyr's blood on Chamkaur di Garhi. The Sikh Review. 52:12(612). 2004. pp.19-21.

Sharma, Saroj

Battle of Bhangani; a profile of perspectives on Bachittar Natak and Sri Gur Sobha. Punjab History Conference. 35th session, March 6-8. 2003. pp.98-100.

Vaswani, T.L.

Guru Gobind Singh: a soldier of the Spirit. The Sikh Review. 50:1(577). 2002. pp.23-24.

## **Khalsa**

Aulakh, Gurcharan Singh

The process of baptism in 1699 on Baisakhi day-in context of sources. Punjab History Conference. 37th session, March 18-20. 2005. pp.188-193.

Baveja, Manmohan Singh

The Sikh discipline and Kesh. The Sikh Review. 52:4(604). 2004. pp.61-62.

Grewal, Gurdip Singh

Khalsa and the concept of sovereignty. The Sikh Review. 52:4(604). 2004. pp.34-35.

Jogi, Joginder Singh

Emergence of Khalsa; a divine will. The Sikh Review. 55:4(640). 2007. pp.26-29.

Kapoor, Satish K.  
Guru Gobind Singh; the final phase. The Sikh Review. 56:9(657). 2008.  
pp.19-23.

Kavita Rani  
Sainapat Sri Gur Sobha as a source of post Khalsa battles. Punjab History Conference. 35th session, March 6-8. 2003. pp.91-94.

Khullar, Pranav  
Vaisakhi; sacred & secular. The Sikh Review. 57:4(664). 2009. pp.41-42.

Kuldeep Singh  
The essentiality of turban; World Sikh Council presents memorandum to French Government in Paris. The Sikh Review. 52:4(604). 2004. pp.52-57.

Livtar Singh Khalsa  
Khalsa on top of the World. The Sikh Review. 56:3(651). 2008. p.73.

Narinder Singh  
The underlying reason for the 5K's. The Sikh Review. 58:4(676). 2010.  
pp.57-58.

Parminder Singh  
Vaisakhi; past and present - changing trends. The Sikh Review. 58:4(676).  
2010. pp.26-28.

Prince, S.S.  
Vaisakhi of the Khalsa. The Sikh Review. 58:4(676). 2010. p.71.

Ravindra Kumar  
Guru Gobind Singh's Khalsa as forerunner of Indian nationalism. The Sikh Review. 57:5(665). 2009. pp.22-25.

Shan, Harnam Singh  
Birth of the Khalsa Panth; the divinely ordained people. The Sikh Review. 56:4(652). 2008. pp.25-26.

**Shan, Harnam Singh**  
Why Sikhs are ordained to preserve Kesh. The Sikh Review. 57:5(2009). 2009.  
pp.20-21.

**Sodhi, S.S.**  
Khalsa centrism; a life affirming system. The Sikh Review. 58:4(676). 2010.  
pp.17-20.

**Sukhdial Singh**  
Emergence of the Khalsa commonwealth. The Sikh Review. 55:4(640). 2007.  
pp.30-34.

**Sukhdial Singh**  
Guru Gobind Singh Ji; founding Father of the Khalsa. The Sikh Review.  
56:4(652). 2008. pp.27-30.

**Sukhdial Singh**  
Guru Gobind Singh as founder of the Khalsa commonwealth. The Sikh Review.  
57:4(664). 2009. pp.35-36.

**Sukhdial Singh**  
Guru Gobind Singh; as founder of the Khalsa Commonwealth. The Sikh Review.  
57:1(661). 2009. pp.36-38.

**Syalee, Sangat Singh**  
Ordaining of the Khalsa. The Sikh Review. 52:4(604). 2004. pp.11-13.

**Tarilochan Singh**  
Raj karega Khalsa; its historical significance. The Sikh Review. 55:4(640).  
2007. pp.35-37.

**Tarilochan Singh**  
Attributes of Khalsa; the ideal and the reality. The Sikh Review. 52:4(604).  
2004. pp.35-37.

**Tarnindar Singh**  
Nyara Khalsa; the perfectionist spirit. The Sikh Review. 52:12(612). 2004.  
pp.22-27.

Vidyarthi, Rajinder Singh  
The Khalsa in turbulent times. The Sikh Review. 52:4(604). 2004. pp.31-33.

Walia, Jasjit Singh  
Khalsa as the divinely sanctioned order. The Sikh Review. 49:8(572). 2001.  
pp.23-30.

Yogi, Harbhajan Singh  
Order of the Khalsa. The Sikh Review. 57:4(664). 2009. pp.24-26.

Yogi, Harbhajan Singh  
Vaisakhi; the unfolding of Sikh history. The Sikh Review. 58:4(676). 2010.  
pp.55-56.

## **Gurdwaras**

Madhulika Singh  
Takhat Sri Patna Sahib; second throne of the Sikh world. The Panjab Past and Present. 38(75). 2007. pp.1-10.

# **Books in Punjabi**

## ਸੰਖੇਪ ਸ਼ਬਦ

ਸੰਪਾ.              ਸੰਪਾਦਕ

ਅਨੁ.              ਅਨੁਵਾਦਕ

ਮ.ਨ.              ਮਿਤੀ ਨਹੀਂ

## ਗੁਰੂ ਗੋਬਿੰਦ ਸਿੰਘ (ਜਨਰਲ ਵਰਕਸ)

ਆਸੀਂ ਕਲਗੀਧਰ ਜੀ ਦੇ ਪੁੜ੍ਹ ਕਿਸ ਤਰਾਂ ਬਣੇ ਰਹੀਏ?. ਅੰਮ੍ਰਿਤਸਰ, ਖਾਲਸਾ ਟ੍ਰੈਕਟ ਸੁਸੈਟੀ, 1904.

ਅਨੰਦਪੁਰੀ, ਰਘਬੀਰ ਸਿੰਘ

ਦਸ਼ਮੇਸ਼ ਪਿਤਾ ਦੇ ਸਿਦਕੀ ਸਿੱਖ ਅਤੇ ਧਰਮ ਯੁੱਧ. ਪਟਿਆਲਾ, ਲੇਖਕ, 2000.

\* ਅਰਜਨ ਸਿੰਘ

ਉਪਕਾਰੀ ਕਲਗੀਧਰ ਪਿਤਾ. ਅੰਮ੍ਰਿਤਸਰ, ਦੇਵੀ ਦਾਸ ਜਨਕੀ ਦਾਸ, 1929.

\* ਅਰਜਨ ਸਿੰਘ

ਕਲਗੀਧਰ ਜੀ ਦਾ ਪਿਆਰ. ਅੰਮ੍ਰਿਤਸਰ, ਭਾਈ ਚਤਰ ਸਿੰਘ ਜੀਵਨ ਸਿੰਘ, 1929.

\* ਅਰਜਨ ਸਿੰਘ

ਚੋਜ਼ੀ ਦੇ ਚੋਜ਼. ਅੰਮ੍ਰਿਤਸਰ, ਭਾਈ ਚਤਰ ਸਿੰਘ ਜੀਵਨ ਸਿੰਘ, 1930.

ਅਰਜਨ ਸਿੰਘ

ਦਸਮ ਗੁਰੂ ਉਪਕਾਰ. ਅੰਮ੍ਰਿਤਸਰ, ਸੁੰਦਰ ਸਿੰਘ, ਮ.ਨ.

ਆਹਲੂਵਾਲੀਆ, ਰਾਜਿੰਦਰ ਸਿੰਘ

ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ. ਚੰਡੀਗੜ੍ਹ, ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ, 1967.

\* ਆਨੰਦ, ਬਰਕਤ ਸਿੰਘ

ਨਿਰੰਕਾਰੀ ਜੋਤਾਂ ਜਾਂ ਸਭ ਗੁਰ ਦਰਸ਼ਨ. ਅੰਮ੍ਰਿਤਸਰ, ਮੇਹਰ ਸਿੰਘ ਐਂਡ ਸਨੌਰ, ਮ.ਨ.

ਆਜਾਦ, ਅਵਤਾਰ ਸਿੰਘ

ਮਰਦ ਅਗੰਮੜਾ (ਮਹਾਂਕਾਵਿ). ਚੰਡੀਗੜ੍ਹ, ਸ੍ਰੀ ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ, 1967.

\* ਅਸ਼ੋਕ, ਸ਼ਮਸੇਰ ਸਿੰਘ

ਧਰਮ, ਸਾਹਿਤ ਤੇ ਇਤਿਹਾਸ. ਲਾਹੌਰ, ਮਾਡਰਨ ਪਬਲੀਕੇਸ਼ਨਜ਼, 1944.

ਸਤਿਬੀਰ ਸਿੰਘ

ਸਾਡਾ ਇਤਿਹਾਸ; ਪੰਜਾਬ ਦਾ ਇਤਿਹਾਸ, ਭਾਗ ਪਹਿਲਾ. ਜਲੰਧਰ, ਨਿਊ ਬੁਕ ਕੰਪਨੀ, 1966.

ਸਫੀਰ, ਪ੍ਰੀਤਮ ਸਿੰਘ

ਗੁਰੂ ਗੋਬਿੰਦ. ਚੰਡੀਗੜ੍ਹ, ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ, 1966.

ਸ੍ਰੀ ਦਸ਼ਮੇਸ਼ ਮੈਹਮਾਂ. ਅੰਮ੍ਰਿਤਸਰ, ਬੂਟਾ ਸਿੰਘ ਪ੍ਰਤਾਪ ਸਿੰਘ, ਮ.ਨ.

ਸਿੱਧੂ, ਕੁਲਬੀਰ ਸਿੰਘ

ਮਾਨਵਤਾ ਦਾ ਪ੍ਰਣਾਮ; ਸਰਬੰਸ ਦਾਨੀ ਦੇ ਨਾਮ. ਬਠਿੰਡਾ, ਲੇਖਕ, 2005.

\*

ਸੀਤਲ, ਸੋਹਣ ਸਿੰਘ

ਸੀਤਲ ਵਲਵਲੇ. ਲੁਧਿਆਣਾ, ਸੀਤਲ ਪੁਸਤਕ ਭੰਡਾਰ, 1958.

ਸੀਤਲ, ਸੋਹਣ ਸਿੰਘ

ਮਨੁੱਖਤਾ ਦੇ ਗੁਰੂ; ਗੁਰੂ ਗੋਬਿੰਦ ਸਿੰਘ ਜੀ. ਲੁਧਿਆਣਾ, ਸੀਤਲ ਪੁਸਤਕ ਭੰਡਾਰ, 1973.

ਸੀਤਲ, ਧਨਵੰਤ ਸਿੰਘ

ਦਸ਼ਮੇਸ਼ ਜੀ ਦੇ ਬਾਲ ਚੋਜ. ਅੰਮ੍ਰਿਤਸਰ, ਲੇਖਕ, ਮ.ਨ.

ਸੁਜਾਨ ਸਿੰਘ

ਕਲਗੀ ਦੀਆਂ ਅਣੀਆਂ. ਅੰਮ੍ਰਿਤਸਰ, ਸਿੰਘ ਬ੍ਰਦਰਜ਼, 1967.

ਸੁਮੇਰ ਸਿੰਘ

ਸ੍ਰੀ ਗੁਰੂ ਪਦ ਪ੍ਰੇਮ ਪ੍ਰਕਾਸ਼. ਲਾਹੌਰ, ਦੀਵਾਨ ਬੂਟਾ ਸਿੰਘ, 1882.

\*

ਸੁੰਦਰ ਸਿੰਘ

ਕਲਗੀ ਦੀ ਚਮਕ. ਰਾਵਲਪਿੰਡੀ, ਲੇਖਕ, 1921.

ਸੈਨਾਪਤਿ

ਸ੍ਰੀ ਗੁਰ ਸੋਭਾ, ਸੰਪਾਦਕ ਗੰਡਾ ਸਿੰਘ. ਪਟਿਆਲਾ, ਪੰਜਾਬੀ ਯੂਨੀਵਰਸਿਟੀ, 1980.

ਸੈਨਾਪਤਿ

ਸ੍ਰੀ ਗੁਰ ਸੋਭਾ, ਸੰਪਾਦਕ ਸ਼ਮਸ਼ੇਰ ਸਿੰਘ ਅਸੋਕ. ਅੰਮ੍ਰਿਤਸਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, 1967.

ਸੰਤ ਸਿਪਾਹੀ (ਸ੍ਰੀ ਗੁਰੂ ਗੋਬਿੰਦ ਸਿੰਘ ਜੀ). ਅੰਬਾਲਾ, ਦਾਸ ਬ੍ਰਦਰਜ਼, ਮ.ਨ.

ਸੰਪੂਰਣ ਸਿੰਘ

ਰਹਿਤਨਾਮੇ; ਗੁਰੂ ਸਿੱਖੀ ਦਾ ਹਰ ਇੱਕ ਕਕਾਰ ਤੇ ਚੰਗੀ ਤਰ੍ਹਾਂ ਰਹਿਤ ਰੱਖਣੀ ਸੋਹਣੇ ਤਰੀਕੇ ਨਾਲ ਦਸੀ ਹੈ ਤੇ ਨਾਲ ਹੀ ਗੋਸਟ ਭਾਈ ਨੰਦ ਲਾਲ. ਅੰਮ੍ਰਿਤਸਰ, ਜਵਾਹਰ ਸਿੰਘ ਕ੍ਰਿਪਾਲ ਸਿੰਘ, 1946.

ਹਉਰਾ, ਕੁਲਦੀਪ ਸਿੰਘ

ਵਹ ਉਪਜਿਓ ਚੇਲਾ ਮਰਦ ਕਾ. ਅੰਮ੍ਰਿਤਸਰ, ਸਿੰਘ ਬ੍ਰਦਰਜ਼, 1992.

ਹਸਰਤ, ਸੁਖਪਾਲਵੀਰ ਸਿੰਘ  
ਦੁਸ਼ਟ ਦਮਨ ਗੋਬਿੰਦ ਗੁਰੂ. ਚੰਡੀਗੜ੍ਹ, ਰਘਬੀਰ ਰਚਨਾ ਪ੍ਰਕਾਸ਼ਨ, 1995.

ਗਗਨ (ਪਾਕਿਸਤਾਨੀ)  
ਗੋਬਿੰਦ ਬੋਲੇ. ਅੰਮ੍ਰਿਤਸਰ, ਨਾਨਕ ਸਿੰਘ ਪੁਸਤਕ ਮਾਲਾ, 1994.

ਗਿਲ, ਮਹਿੰਦਰ ਕੌਰ  
ਹਰ ਦੋ ਆਲਮ ਤਾਕ. ਨਵੀਂ ਦਿੱਲੀ, ਨਵਯੁਗ ਪਬਲਿਸ਼ਰਜ਼, 1999.

ਗਿਲ, ਮਹਿੰਦਰ ਕੌਰ, ਸੰਪਾ.  
ਦਸਮ ਗੁਰੂ; ਰਚਨਾ-ਸੰਸਾਰ. ਦਿੱਲੀ, ਮਨਪ੍ਰੀਤ ਪ੍ਰਕਾਸ਼ਨ, 1999.

ਗਿੱਲ, ਮਹਿੰਦਰ ਸਿੰਘ  
ਮਾਤਾ ਸੁੰਦਰੀ ਜੀ. ਦਿੱਲੀ, ਰੱਬੀ ਪ੍ਰਕਾਸ਼ਨ, 1976.

ਗੁਰਬਚਨ ਸਿੰਘ  
ਪਾ: 10 || ਕਬਿਯੋ ਬਾਚ ਬੇਨਤੀ || ਚੋਪਈ || . ਸਹਾਰਨਪੁਰ, ਦਸ਼ਮੇਸ਼ ਪ੍ਰਚਾਰ ਸਭਾ,  
2004.

ਗੁਰਬਖ਼ਸ਼ ਸਿੰਘ  
ਸਰਬ ਪੱਖੀ ਨਾਇਕ. ਪ੍ਰੀਤ ਨਗਰ, ਪ੍ਰੀਤ ਨਗਰ ਸ਼ਾਪ, 1972.

ਗੁਰੂ ਗੋਬਿੰਦ ਸਿੰਘ ਜੀ ਦਾ ਰੂਪ ਤੇ ਸਰੂਪ. ਦਿੱਲੀ, ਸਿੱਖ ਸਟੂਡੋਂਟਸ ਫੈਲੋਸ਼ਨ, 1975.

ਗੋਪਾਲ ਸਿੰਘ  
ਗੁਰੂ ਗੋਬਿੰਦ ਸਿੰਘ. ਦੂਜਾ ਐਡੀਸ਼ਨ. ਦਿੱਲੀ, ਨੈਸ਼ਨਕ ਬੁਕ ਟਰਸਟ, 1968.

ਚਰਨ ਸਿੰਘ  
ਕਲਗੀਧਰ ਕੌਤਕ. ਅੰਮ੍ਰਿਤਸਰ, ਗੁਰੂ ਖਾਲਸਾ ਪ੍ਰੈਸ, ਮ.ਨ.

ਚਰਨ ਸਿੰਘ, ਐਸ. ਐਸ.  
ਸ਼ਮਸੇਰ-ਬਹਾਦਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ. ਅੰਮ੍ਰਿਤਸਰ, ਸ਼ਹੀਦ ਪੰਜਾਬੀ ਪ੍ਰਚਾਰ  
ਮੰਡਲ, ਮ.ਨ.

ਚੰਦਾ ਸਿੰਘ  
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋ ਬੀਰ ਸਿੰਘ, ਧੀਰ ਸਿੰਘ ਦੀ ਪਰਖ. ਸਿੰਘਾਪੁਰ, ਭਾਈ  
ਚੰਦਾ ਸਿੰਘ, 1937.

ਛਕੇ ਛੇ ਪਾਤਸ਼ਾਹੀ ਦਸ. ਲਾਹੌਰ, ਫਖਰਦੀਨ, ਮ.ਨ.

**ਜਗਜੀਤ ਸਿੰਘ (ਖਾਨਪੁਰੀ)**

ਆਪੇ ਗੁਰ ਚੇਲਾ. ਮੋਹਾਲੀ, ਲੇਖਕ, 1998.

**ਜੋਗਿੰਦਰ ਸਿੰਘ**

ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼. ਅੰਮ੍ਰਿਤਸਰ, ਸੁੰਦਰ ਸਰੂਪ ਪ੍ਰਕਾਸ਼ਨ, 1990.

**ਜੋਗਿੰਦਰ ਸਿੰਘ**

ਗੁਰੂ ਗੋਬਿੰਦ ਸਿੰਘ ਜੀ ਦਾ ਵਿਰਸਾ. ਦਿੱਲੀ, ਪ੍ਰੀਤ ਪ੍ਰਕਾਸ਼ਨ, ਮ.ਨ.

**ਜੋਗਿੰਦਰ ਸਿੰਘ**

ਗੁਰੂ ਗੋਬਿੰਦ ਸਿੰਘ ਜੀ ਦੀ ਮਰਦਾਨਗੀ. ਨਵੀਂ ਦਿੱਲੀ, ਸੁੰਦਰ ਸਰੂਪ ਪ੍ਰਕਾਸ਼ਨ, 1990.

**ਜੋਗਿੰਦਰ ਸਿੰਘ**

ਗੁਰੂ ਗੋਬਿੰਦ ਸਿੰਘ; ਮੁਰਤਿ ਤੇ ਮੁਹਰ. ਨਵੀਂ ਦਿੱਲੀ, ਪ੍ਰੀਤ ਪ੍ਰਕਾਸ਼ਨ, 1973.

**ਜੋਗਿੰਦਰ ਸਿੰਘ**

ਗੁਰੂ ਗੋਬਿੰਦ ਜੀ ਦਾ ਆਤਮਕ ਮੰਡਲ. ਨਵੀਂ ਦਿੱਲੀ, ਸੁੰਦਰ ਸਰੂਪ ਪ੍ਰਕਾਸ਼ਨ, 1989.

**ਜੋਗਿੰਦਰ ਸਿੰਘ**

ਗੁਰੂ ਗੋਬਿੰਦ ਜੀ ਦਾ ਧਰਮ-ਸੰਕਲਪ. ਨਵੀਂ ਦਿੱਲੀ, ਸੁੰਦਰ ਸਰੂਪ ਪ੍ਰਕਾਸ਼ਨ, 1992.

**ਜੋਗਿੰਦਰ ਸਿੰਘ**

ਗੁਰੂ ਗੋਬਿੰਦ ਜੀ ਦਾ ਪ੍ਰਕਾਸ਼ ਤੇ ਪ੍ਰਭਾਵ. ਨਵੀਂ ਦਿੱਲੀ, ਸੁੰਦਰ ਸਰੂਪ ਪ੍ਰਕਾਸ਼ਨ, 1994.

**ਜੋਗਿੰਦਰ ਸਿੰਘ**

ਦਸਵੀਂ ਪਾਤਸ਼ਾਹੀ ਸਭ ਥਾਈਂ ਹੋਏ ਸਹਾਇ. ਨਵੀਂ ਦਿੱਲੀ, ਸੁੰਦਰ ਸਰੂਪ ਪ੍ਰਕਾਸ਼ਨ, 1987.

**ਜੋਗਿੰਦਰ ਸਿੰਘ**

ਧਰਮ ਯੁੱਧ ਦਾ ਸੰਕਲਪ ਤੇ ਗੁਰੂ ਗੋਬਿੰਦ ਸਿੰਘ ਜੀ. ਨਵੀਂ ਦਿੱਲੀ, ਸੁੰਦਰ ਸਰੂਪ ਪ੍ਰਕਾਸ਼ਨ, 1995.

**ਜੰਗ ਸਿੰਘ**

ਇਤਿਹਾਸ ਗੁਰਦੁਆਰਾ ਗੁਪਤਸਰ ਸਾਹਿਬ. ਫਰੀਦਕੋਟ, ਗੁਰਦੁਆਰਾ ਪ੍ਰਬੰਧਕ ਕਮੇਟੀ ਗੁਪਤਸਰ ਸਾਹਿਬ, ਮ.ਨ.

**ਛਿਲੋਂ, ਗੁਰਪ੍ਰੀਤ ਕੌਰ**

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ਿਸ਼ ਗੁਰ-ਵਸਤਾਂ ਦਾ ਇਤਿਹਾਸ. ਦਿੱਲੀ, ਮਨਪ੍ਰੀਤ ਪ੍ਰਕਾਸ਼ਨ, 1999.

**ਤਾਤਲੇ, ਸੰਤਾ ਸਿੰਘ**

ਦਸਮੇਸ਼ ਰਵਾਨੀ. ਐਬਟਸਫ਼ੋਰਡ, ਲੇਖਕ, 2009.

ਤਾਰਨ ਸਿੰਘ

ਦਸਮੇਸ਼ ਦਰਪਣ. ਅੰਮ੍ਰਿਤਸਰ, ਭਾਈ ਛਕੀਰ ਸਿੰਘ ਐਂਡ ਸਨਜ਼, 1967.

ਤੁਲਸੀ, ਇੰਦਰਜੀਤ ਸਿੰਘ

ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ. ਚੰਡੀਗੜ੍ਹ, ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ, 1971.

ਦਸਮ ਪਾਤਿਸ਼ਾਹ ਦੀ ਮੂਰਤਿ ਤੇ ਮੁਹਰ. ਦਿੱਲੀ, ਸਿੱਖ ਸਟੂਡੈਂਟਸ ਫੈਡਰੇਸ਼ਨ, ਮ.ਨ.

ਦਰਬਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ. ਅੰਮ੍ਰਿਤਸਰ, ਭਾਈ ਬੁਟਾ ਸਿੰਘ ਪ੍ਰਤਾਪ ਸਿੰਘ, ਮ.ਨ.

\*

ਦਾਤਾ, ਪਿਆਰਾ ਸਿੰਘ

ਇਨਕਲਾਬੀ ਯੋਧਾ. ਲਾਹੌਰ, ਨੈਸ਼ਨਲ ਬੁਕ ਸ਼ਾਪ, ਮ.ਨ.

ਦਾਤਾ, ਪਿਆਰਾ ਸਿੰਘ

ਦੇਸ਼ ਬੰਧੂ. ਦਿੱਲੀ, ਨੈਸ਼ਨਲ ਬੁਕ ਸ਼ਾਪ, ਮ.ਨ.

ਦੀਵਾਨ ਸਿੰਘ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਦੂਤੀ ਸੈਨਿਕਤਾ. ਅੰਮ੍ਰਿਤਸਰ, ਚੀਫ ਖਾਲਸਾ ਦੀਵਾਨ, 1967.

ਧਨਵੰਤ ਸਿੰਘ

ਅੰਮ੍ਰਿਤ ਛੁਹ. ਅੰਮ੍ਰਿਤਸਰ, ਪੰਜਾਬ ਸੰਗੀਤ ਸਭਾ, ਮ.ਨ.

ਧਰਮ ਦਾ ਛੱਤ੍ਰ ਅਰਥਾਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ. ਜਾਲੰਧਰ, ਦੇਸ਼ ਸੇਵਕ ਬੁਕ ਏਜੰਸੀ, ਮ.ਨ.

ਨਰੈਣ ਸਿੰਘ

ਵਰਿਆਮ ਇਕੇਲਾ. ਪਟਿਆਲਾ, ਗੁਰੂ ਨਾਨਕ ਮਿਸ਼ਨ, 1972.

ਨਾਨਕ ਸਿੰਘ

ਭਾਰਤ ਰਖਿਆਕ (ਗੁਰੂ ਗੋਬਿੰਦ ਸਿੰਘ). ਪ੍ਰੀਤ ਨਗਰ (ਅੰਮ੍ਰਿਤਸਰ), ਨਾਨਕ ਸਿੰਘ ਪੁਸਤਕਮਾਲਾ, ਮ.ਨ.

ਨੌਰਗ, ਗੁਰਬਖਸ਼ ਸਿੰਘ

ਗੋਬਿੰਦ ਜੀ ਦੇ ਯਸ ਸੰਬੰਧੀ ਕਵੀਸ਼ਰਾਂ ਦੇ ਗੀਤਾਂ ਤੇ ਲੇਖ. ਸਿੰਟਗੁਮਰੀ, ਸਿੰਘ ਏਜੰਸੀ, ਮ.ਨ.

- \* ਪਦਮ, ਪਿਆਰਾ ਸਿੰਘ  
ਇਨਕਲਾਬੀ ਗੁਰੂ ਕਲਗੀਵਾਲਾ. ਅੰਮ੍ਰਿਤਸਰ, ਪੰਜਾਬੀ ਬੁਕ ਸ਼ਾਪ, 1949.
- ਪਦਮ, ਪਿਆਰਾ ਸਿੰਘ  
ਸ੍ਰੀ ਦਸਮੇਸ਼ ਬਾਣੀ. ਪਟਿਆਲਾ, ਲੇਖਕ, 1994.
- \* ਪਦਮ, ਪਿਆਰਾ ਸਿੰਘ  
ਕਲਗੀਵਾਲਾ. ਅੰਮ੍ਰਿਤਸਰ, ਸਾਹਿਤ ਭਵਨ, ਮ.ਨ.
- \* ਪਦਮ, ਪਿਆਰਾ ਸਿੰਘ  
ਦਸਮੇਸ਼. ਅੰਮ੍ਰਿਤਸਰ, ਸ਼ਹੀਦ ਮਿਸ਼ਨਰੀ ਕਾਲਜ, 1946.
- ਪ੍ਰਕਾਸ਼ ਸਿੰਘ  
ਦਸਮੇਸ਼ ਜੀ ਦੀ ਬਾਣੀ ਵਿੱਚ ਭਗਤੀ ਤੇ ਸ਼ਕਤੀ. ਅੰਮ੍ਰਿਤਸਰ, ਧਰਮ ਪ੍ਰਚਾਰ ਕਮੇਟੀ, 1963.
- \* ਪਰਤਾਪ ਸਿੰਘ  
ਦਸਮੇਸ਼ ਚਮਤਕਾਰ. ਅੰਮ੍ਰਿਤਸਰ, ਬੂਟਾ ਸਿੰਘ ਪ੍ਰਤਾਪ ਸਿੰਘ, ਮ.ਨ.
- ਪ੍ਰੀਤਮ ਸਿੰਘ  
ਦਾਰਸ਼ਨਿਕ ਸਿੱਖ ਇਤਿਹਾਸ. ਜਲੰਧਰ, ਨਿਊ ਬੁਕ ਕੰਪਨੀ, 1962.
- \* ਪਾਂਧੀ, ਨਨਕਾਣਵੀ  
ਮਰਦ ਅਗੰਮੜਾ. ਦਿੱਲੀ, ਸੁਖਦੇਵ ਬੁਕ ਡਿਪੋ, ਮ.ਨ.
- ਪਾਲ, ਅੰਮ੍ਰਿਤ ਲਾਲ  
ਵਾਰਕਾਰ ਗੁਰੂ ਗੋਬਿੰਦ ਸਿੰਘ. ਪਟਿਆਲਾ, ਆਰ. ਐਸ. ਪਬਲੀਕੇਸ਼ਨ, 1999.
- ਪਿਆਰਾ ਸਿੰਘ  
ਵਾਰਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੀਆਂ. ਪਟਿਆਲਾ, ਲੇਖਕ, 1967.
- ਫਿਲੋਰੀ, ਸ਼ਰਧਾ ਰਾਮ  
ਸਿੱਖਾਂ ਦੇ ਰਾਜ ਦੀ ਵਿਥਿਆ. ਜਲੰਧਰ, ਹਿੰਦ ਪਬਲਿਸ਼ਰਜ਼, 1956.
- ਫੌਜਾਂ ਦਾ ਵਾਲੀ. ਦਿੱਲੀ, ਪੰਜਾਬ ਟ੍ਰੈਕਟ ਸੁਸਾਇਟੀ, 1963.
- \* ਬਸੰਤ ਸਿੰਘ  
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੋਲੇ ਦੇ ਭਜਨ. ਲਾਹੌਰ, ਲੇਖਕ, ਮ.ਨ.
- ਬੰਚਿੱਤਰ ਸਿੰਘ (ਗਿਆਨੀ)  
ਸਟੀਕ ਸ਼ਬਦ ਹਜ਼ਾਰੇ ਪਾ: 10. ਕੁਆਲਾਲੰਪਰ, ਕਾਰਜ ਸਾਧਕ ਕਮੇਟੀ, 1967.

**ਬੀਰਇੰਦਰ ਸਿੰਘ, ਸੰਪਾ.**

ਗੁਰੂ ਗੋਬਿੰਦ ਸਿੰਘ ਸਮਰਪਣ ਗ੍ਰੰਥ. ਅੰਮ੍ਰਿਤਸਰ, ਆਲ ਇੰਡੀਆ ਸਿਖ ਯੂਥ ਫੈਡਰੇਸ਼ਨ,  
1967.

**ਭਗਤ ਸਿੰਘ**

ਰਾਸ਼ਟਰ ਵੀਰ ਗੁਰੂ ਗੋਬਿੰਦ ਸਿੰਘ. ਲੁਧਿਆਣਾ, ਲਾਹੌਰ ਬੁਕ ਸ਼ਾਪ, 1964.

**ਭੁਲੇਰ, ਨਰਿੰਦਰ ਸਿੰਘ**

ਗੁਰੂ ਗੋਬਿੰਦ ਸਿੰਘ ਜੀ ਦਾ ਆਸ਼ਾ. ਬਟਾਲਾ, ਲੇਖਕ, 1988.

**ਮਈਆ ਸਿੰਘ**

ਕਲਗੀਧਰ ਪ੍ਰਕਾਸ਼. ਲਾਹੌਰ, ਲੇਖਕ, ਮ.ਨ.

**ਮਹਾਂ ਸਿੰਘ**

ਹਮ ਇਹ ਕਾਜ ਜਗਤ ਮੋ ਆਏ ਅਥਵਾ ਦਸਮ ਗੁਰੂ ਗਿਰਾ ਸਰਵੇਖਣ. ਅੰਮ੍ਰਿਤਸਰ,  
ਲੇਖਕ, 1977.

**ਮਹਿਤਾ, ਗੁਰਚਰਨ ਸਿੰਘ**

ਸੱਵਜੇ ॥ ਪਾ: 10 ॥; ਅਮ੍ਰਿਤ ਤੇ ਨਿਤਨੇਮ ਬਾਣੀ. ਸਹਾਰਨਪੁਰ, ਦਸ਼ਮੇਸ਼ ਪ੍ਰਚਾਰ  
ਸਭਾ, 2003.

**ਮਲ ਸਿੰਘ**

ਸ੍ਰੀ ਗੁਰੂ ਦਸ਼ਮੇਸ਼ ਅੰਮ੍ਰਿਤ ਪ੍ਰਕਾਸ਼. ਅੰਮ੍ਰਿਤਸਰ, ਸਿਲਪੀ ਅਰਜਨ ਸਿੰਘ, ਮ.ਨ.

**ਮਾਨ ਸਿੰਘ**

ਦਸ਼ਮੇਸ਼ ਦੇ ਸ਼ੇਰ. ਨਵੀਂ ਦਿੱਲੀ, ਮਾਨ ਸਰੋਵਰ ਪਬਲੀਕੇਸ਼ਨਜ਼, 1960.

**ਮਾਨ, ਤੇਜਵੰਤ**

ਪੰਚ ਖਾਲਸਾ ਦੀਵਾਨ, ਭਸੋੜ; ਇਕ ਸਾਹਿਤਕ ਮੁਲੰਕਣ. ਸੰਗਰੂਰ, ਪੰਜਾਬੀ ਸਾਹਿਤ  
ਸਭਾ, 1982.

**ਮਿੱਤਰ, ਗੋਪਾਲ ਸਿੰਘ**

ਅੰਮ੍ਰਿਤ ਦੀ ਬਰਕਤ. ਗੁਰੜਗਾਊਂ, ਸ੍ਰੀ ਗੁਰੂ ਤੇਗ ਬਹਾਦਰ ਲਾਇਬ੍ਰੇਰੀ, 1983.

\*

**ਰਣਜੀਤ ਸਿੰਘ**

ਗੁਰੂ ਗੋਬਿੰਦ ਸਿੰਘ ਜੀ ਦਾ ਜਾਨ-ਨਾਸ਼ੀਨ ਕੌਣ ਗੁਰੂ ਹੈ ?. ਅੰਮ੍ਰਿਤਸਰ, ਲੇਖਕ,  
1932.

**ਰਣਧੀਰ ਸਿੰਘ**

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਬਦ-ਮੂਰਤ. ਅੰਮ੍ਰਿਤਸਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ  
ਕਮੇਟੀ, 1962.

ਰਵੇਲ ਸਿੰਘ, ਸੰਪਾ.

ਗੁਰੂ ਗੋਬਿੰਦ ਸਿੰਘ ਦਾ ਸਿਰਜਣਾ ਸੰਸਾਰ. ਨਵੀਂ ਦਿੱਲੀ, ਪੰਜਾਬੀ ਅਕਾਦਮੀ, ਮ.ਨ.

ਰਾਏ, ਗੁਰਦੇਵ ਸਿੰਘ

ਬੇਕਸਾਂ ਰਾ ਯਾਰ ਗੁਰੂ ਗੋਬਿੰਦ ਸਿੰਘ. ਚੰਡੀਗੜ੍ਹ, ਰਘਬੀਰ ਰਚਨਾ ਪ੍ਰਕਾਸ਼ਨ, 1969.

ਰਾਜੇਂਦ੍ਰ ਸੁਮਨ

ਸ੍ਰੀ ਗੁਰੂ ਦਸ਼ਮੇਸ਼ ਅੰਮ੍ਰਿਤ ਪ੍ਰਕਾਸ਼. ਅੰਮ੍ਰਿਤਸਰ, ਅਰਜਨ ਸਿੰਘ, ਮ.ਨ.

ਰੰਗਾਨਾਥਾਨੰਦ (ਸੁਆਮੀ)

ਗੁਰੂ ਗੋਬਿੰਦ ਸਿੰਘ ਜੀ ਬਾਰੇ ਸੁਆਮੀ ਵਿਵੇਕਾਨੰਦ ਜੀ ਦੇ ਤਾਸਰਾਤ, ਅਨੁਵਾਦਕ ਜਸਬੀਰ ਕੌਰ ਆਹੂਜਾ. ਪਟਿਆਲਾ, ਸੋਸਾਇਟੀ ਫਾਰ ਹਯੂਮਨਿਜ਼ਮ, 1986.

ਲਾਭ ਸਿੰਘ

ਸ੍ਰੀ ਮੁਖਵਾਕ ਪਾਤਸ਼ਾਹੀ 10; 33 ਸਵੈਯੇ ਸਟੀਕ. ਅੰਮ੍ਰਿਤਸਰ, ਖਾਲਸਾ ਟ੍ਰੈਕਟ ਸੋਸਾਇਟੀ, 1860.

ਵਰਮਾ, ਦੇਵਿੰਦਰ ਕੁਮਾਰ

ਮਾਤਾ ਸਾਹਿਬ ਕੌਰ ਜੀ. ਪਟਿਆਲਾ, ਗੁਰੂ ਨਾਨਕ ਦੇਵ ਮਿਸ਼ਨ, 1994.

ਵਾਰ ਦੀਏ ਸੁਤ ਚਾਰ. ਸ੍ਰੀ ਭੈਣੀ ਸਾਹਿਬ (ਲੁਧਿਆਣਾ), ਵਿਸ਼ਵ ਨਾਮਧਾਰੀ ਸੰਗਤ, ਮ.ਨ.

ਵੀਰ ਸਿੰਘ

ਸ੍ਰੀ ਕਲਗੀਧਰ ਚਮਤਕਾਰ; ਉਤਰਾਰਧ. ਦਿੱਲੀ, ਭਾਈ ਵੀਰ ਸਿੰਘ ਸਾਹਿਤ ਸਦਨ, 1999.

\*

ਵੀਰ ਸਿੰਘ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਵਿਦਿਆ ਦਰਬਾਰ. ਅੰਮ੍ਰਿਤਸਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਮ.ਨ.

ਵੀਰ ਸਿੰਘ

ਸ੍ਰੀ ਕਲਗੀਧਰ ਜੀ ਦੀਨੇ. ਅੰਮ੍ਰਿਤਸਰ, ਖਾਲਸਾ ਸਮਾਚਾਰ, 1959.

ਸ਼ਾਨ, ਹਰਨਾਮ ਸਿੰਘ

ਚੜ੍ਹਦੀ-ਕਲਾ ਦੇ ਪੁੰਜ; ਗੁਰੂ ਗੋਬਿੰਦ ਸਿੰਘ. ਚੰਡੀਗੜ੍ਹ, ਪੰਜਾਬ ਯੂਨੀਵਰਸਿਟੀ, 1976.

## ਸਿਵਰਾਮ ਦਾਸ

ਦੇਵੀ ਨਿਰਣਯ. ਸ੍ਰੀ ਕਰਨਪੁਰ (ਰਾਜਸਥਾਨ), ਮੁਰਾਰੀ ਲਾਲ ਨਾਗਪਾਲ, ਮ.ਨ.

\*

## ਫਤਹ ਸਿੰਘ

ਗੁਰੂ ਗੋਬਿੰਦ ਸਿੰਘ ਜੀ. ਅੰਮ੍ਰਿਤਸਰ, ਦਾ ਪੰਜਾਬ ਟਰਾਂਸਲੇਟਿੰਗ ਐਂਡ ਪਬਲਿਸ਼ਿੰਗ ਹਾਊਸ, 1926.

## ਫਤਹ ਸਿੰਘ

ਪਿਤਾ ਗੁਰੂ. ਗੰਗਾਨਗਰ, ਸੰਤ ਚਨਣ ਸਿੰਘ, ਮ.ਨ.

## ਜੀਵਨੀਆਂ

### ਅਜਮੇਰ ਸਿੰਘ

ਕੌਣ ਬਲੀ ਪ੍ਰਗਟਿੰਚ. ਅੰਮ੍ਰਿਤਸਰ, ਭਾਈ ਚਤਰ ਸਿੰਘ ਜੀਵਨ ਸਿੰਘ, 2000.

### ਅਮਰ ਸਿੰਘ

ਅਮਰ-ਕਥਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ. ਅੰਮ੍ਰਿਤਸਰ, ਦਰਬਾਰ ਪਬਲਿਸ਼ਿੰਗ, 1969.

### ਅਮਰ ਸਿੰਘ

ਜਨਮ-ਸਾਖੀ; ਸ੍ਰੀ ਗੁਰੂ ਗੋਬਿੰਦ ਸਿੰਘ ਜੀ. ਅੰਮ੍ਰਿਤਸਰ, ਸਿੱਖ ਬੁਕ ਕੰਪਨੀ, 1973.

### ਅਮਰ ਸਿੰਘ

ਨਿਰਭਉ-ਨਿਰਵੈਰ; ਜੀਵਨ ਦਸਾਡੇ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ. ਅੰਮ੍ਰਿਤਸਰ, ਅੰਮ੍ਰਿਤ ਪੁਸਤਕ ਭੰਡਾਰ, 1978.

### ਅਮੇਲ, ਸ.ਸ. ਸੰਪਾ.

ਏਕ ਮੂਰਤ ਅਨੇਕ ਦਰਸ਼ਨ; ਦਸਾਡੇ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 300ਵੇਂ ਪ੍ਰਕਾਸ਼ ਉਤਸ਼ਾਹ ਸਮੇਂ ਲਾਇਲਪੁਰ ਖਾਲਸਾ ਕਾਲਜ ਜਲੰਧਰ ਵਲੋਂ ਯਾਦਗਾਰੀ ਸਰਧਾਂਜਲੀ. ਜਲੰਧਰ, ਲਾਇਲਪੁਰ ਖਾਲਸਾ ਕਾਲਜ, 1967.

\*

### ਅਰਜਨ ਸਿੰਘ

ਦਸਮ ਅਵਤਾਰ. ਅੰਮ੍ਰਿਤਸਰ, ਭਾਈ ਚਤਰ ਸਿੰਘ ਜੀਵਨ ਸਿੰਘ, 1932.

\*

### ਅਰਜਨ ਸਿੰਘ

ਦਸਾਡੇ ਪਿਤਾ. ਅੰਮ੍ਰਿਤਸਰ, ਭਾਈ ਚਤਰ ਸਿੰਘ ਜੀਵਨ ਸਿੰਘ, 1938.

### ਆਹਲੂਵਾਲੀਆ, ਰਾਜਿੰਦਰ ਸਿੰਘ

ਦਸਾਡੇ ਪਿਤਾ ਗੁਰੂ ਗੋਬਿੰਦ ਸਿੰਘ. ਚੰਡੀਗੜ੍ਹ, ਗੁਰੂ ਗੋਬਿੰਦ ਸਿੰਘ ਡਾਊਂਡੇਸ਼ਨ, 1967.

- \* آنند، براکت سینچ  
دسم بُر پُرکاٹ. اُمیڈسرا، دُعماں سینچ بُرہچان سینچ، م.ن.
- سچدے، راجنیدر سینچ  
جیون گُرُو گُوبِنْد سینچ جی، دُعا راجنیدر سینچ سچدے اُتے اُمر سینچ.  
امیڈسرا، سینچ بُر کپنی، م.ن.
- ساتبیر سینچ  
پُرخ بُرگانڈ؛ جیونی گُرُو گُوبِنْد سینچ جی. جلپر، نیو بُر کپنی، 1973.
- سڈیر، پُرکم سینچ  
گُر گُوبِنْد. چنگیگڑ، گُرُو گُوبِنْد سینچ ڈائیڈسنا، م.ن.
- ساحب سینچ  
سے ساخی. اُمیڈسرا، سینچ بُر کپنی، 1972.
- ساحب سینچ  
جیون-بُرگانڈ؛ سُر گُرُو گُوبِنْد سینچ جی. اُمیڈسرا، سینچ بُرگانڈ، 1967.
- ساحب سینچ  
پُرچین سے ساخی (گُرگانڈ)، سپاڈک پیا را سینچ پدم. پٹیالا،  
لکھک، 1983.
- \* سیتل، سوہن سینچ  
سُر گُرُو گُوبِنْد سینچ جی دا جیون بُرگانڈ. اُمیڈسرا، بُرگانڈ ٹُرکت  
سُرساٹی، م.ن.
- \* سیتل، یانگان سینچ  
جیون سُر گُرُو گُوبِنْد سینچ جی. اُمیڈسرا، بُرگانڈ ساہیت ڈو، 1950.
- سُخا سینچ  
گُرگیلاس دسموں پاٹسَاہی ارخا ایتھاں کلگیئر سُر گُرُو گُوبِنْد سینچ  
جی دا. لارئ، سُر بُرگانڈ پُس، 1912.
- سُخا سینچ  
گُرگیلاس پاٹسَاہی دسم، م.ن.
- سُمیر سینچ  
سُر گُرُو پد پُرم پُرکاٹ گُوبِنْد ارخا اس سُر گُرُو گُوبِنْد سینچ ساہیت جی دی جیون  
کھا، ٹیکاکار ایسرا سینچ نارا. نہیں دیلی، بُرگانڈ سینچ، 1988.

**ਸੁਰਿੰਦਰ ਕੌਰ**

ਸੰਖੇਪ ਜੀਵਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ. ਨਾਂਦੇੜ, ਗਿਆਨੀ ਬਹਾਦਰ ਸਿੰਘ, 1956.

**ਸੁਖਾ ਸਿੰਘ**

ਗੁਰ ਬਿਲਾਸ; ਦਸਵੀਂ ਪਾਤਸ਼ਾਹੀ. ਲਾਹੌਰ, ਐਂਗਲੋ ਸੰਸਕ੍ਰਿਤ ਪ੍ਰੈਸ, 1952.

**ਸੋਢੀ, ਤੇਜਾ ਸਿੰਘ**

ਜੀਵਨ-ਪ੍ਰਕਾਸ਼ ਸ੍ਰੀ ਗੁਰੂ ਗੋਬਿੰਦ ਸਿੰਘ ਜੀ. ਅੰਮ੍ਰਿਤਸਰ, ਗੁਰਬਾਣੀ ਪੁਸਤਕਾਲਯ, 1966.

**ਸੋਢੀ, ਤੇਜਾ ਸਿੰਘ**

ਵਚਿੜ੍ਹ ਜੀਵਨ; ਸ੍ਰੀ ਗੁਰੂ ਗੋਬਿੰਦ ਸਿੰਘ ਜੀ. ਅੰਮ੍ਰਿਤਸਰ, ਭਾਈ ਚਤਰ ਸਿੰਘ ਜੀਵਨ ਸਿੰਘ, 1976.

**ਸੰਤੋਖ ਸਿੰਘ**

ਸ੍ਰੀ ਦਸਮ ਗੁਰੂ ਚਮਤਕਾਰ; ਸੂਰਜ ਪ੍ਰਕਾਸ਼ ਦਾ ਵਾਰਤਕ ਟੀਕਾ ਅਰਥਾਤ ਜਨਮ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਟੀਕਾਕਾਰ ਤੇਜਾ ਸਿੰਘ ਸੋਢੀ. ਅੰਮ੍ਰਿਤਸਰ, ਭਾਈ ਚਤਰ ਸਿੰਘ ਜੀਵਨ ਸਿੰਘ, ਮ.ਨ.

\*

**ਸੰਤੋਖ ਸਿੰਘ**

ਗੁਰੂ ਗੋਬਿੰਦ ਸਿੰਘ. ਫੈਜ਼ਾਬਾਦ, ਹਰਨਾਮ ਸਿੰਘ, 1938.

**ਹਰਬੰਸ ਸਿੰਘ**

ਗੁਰੂ ਗੋਬਿੰਦ ਸਿੰਘ, ਅਨੁਵਾਦਕ ਅਤਰ ਸਿੰਘ. ਚੰਡੀਗੜ੍ਹ, ਗੁਰੂ ਗੋਬਿੰਦ ਸਿੰਘ ਡਾਉਂਡੇਸ਼ਨ, 1966.

**ਹਰਿਭਜਨ ਸਿੰਘ**

ਦਸ-ਗੁਰ ਰਤਨਾਵਲੀ. ਅੰਮ੍ਰਿਤਸਰ, ਸਤਿਨਾਮ ਪ੍ਰਕਾਸ਼ਨ, 1975.

\*

**ਹਰਿੰਦਰ ਸਿੰਘ (ਰੂਪ)**

ਹਿਮਾਲਾ ਦੀ ਵਾਰ; ਪ੍ਰਿਥਮ ਭਗਉਤੀ. ਲੁਧਿਆਣਾ, ਲਾਹੌਰ ਬੁਕ ਸਾਪ, ਮ.ਨ.

**ਹਰੀ ਸਿੰਘ**

ਜਨਮ ਸਾਖੀ; ਗੁਰੂ ਗੋਬਿੰਦ ਸਿੰਘ, ਗ੍ਰੰਥ ਬਿਜਲ ਮੁਕਤਿ. ਅੰਮ੍ਰਿਤਸਰ, ਅਨੰਦ ਪ੍ਰਗਾਝ, 1894.

\*

ਕਥਾ-ਪੂਰਨਮਾਸੀ; ਸ੍ਰੀ ਗੁਰੂ ਗੋਬਿੰਦ ਸਿੰਘ ਜੀ. ਅੰਮ੍ਰਿਤਸਰ, ਲੱਧ ਸਿੰਘ ਕਰਤਾਰ ਸਿੰਘ, ਮ.ਨ.

**ਕਮਾਲਵੀ, ਜੇ. ਐਸ.**

ਗੁਰੂ ਗੋਬਿੰਦ ਸਿੰਘ ਜੀ; ਜੀਵਨ ਤੇ ਉਪਦੇਸ਼. ਅੰਬਾਲਾ, ਪ੍ਰਕਾਸ਼ ਬੁਕ, ਮ.ਨ.

**ਕਰਤਾਰ ਸਿੰਘ**

ਜੀਵਨ ਕਥਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ. ਅੰਮ੍ਰਿਤਸਰ, ਲੇਖਕ, 1935.

**ਕਰਤਾਰ ਸਿੰਘ**

ਜੀਵਨ ਕਥਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ. ਲੁਧਿਆਣਾ, ਲਾਹੌਰ ਬੁਕ ਸ਼ਾਪ, 1979.

\* **ਕਰਮ ਸਿੰਘ**

ਸੰਖੇਪ ਗੁਰ ਇਤਿਹਾਸ. ਪਟਿਆਲਾ, ਦਰਬਾਰਾ ਸਿੰਘ ਜੋਧ ਸਿੰਘ, ਮ.ਨ.

\* **ਕਲਾਸਵਾਲੀਆ, ਕਰਤਾਰ ਸਿੰਘ**

ਸ੍ਰੀ ਕਲਗੀਧਰ ਦਰਸਨ. ਅੰਮ੍ਰਿਤਸਰ, ਲੇਖਕ, ਮ.ਨ.

**ਕਲਾਸਵਾਲੀਆ, ਕਰਤਾਰ ਸਿੰਘ**

ਸ੍ਰੀ ਗੁਰੂ ਦਸਮੇਸ਼ ਪ੍ਰਕਾਸ਼. ਅੰਮ੍ਰਿਤਸਰ, ਭਾਈ ਲੱਧਾ ਸਿੰਘ ਕਰਤਾਰ ਸਿੰਘ, ਮ.ਨ.

**ਕਲਾਸਵਾਲੀਆ, ਕਰਤਾਰ ਸਿੰਘ**

ਸ੍ਰੀ ਦੁਸ਼ਟ ਦਮਨ ਪ੍ਰਕਾਸ਼; ਜਿਸ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਅਵਤਾਰ ਧਾਰਨ ਤੋਂ ਜੋਤੀ ਜੋਤ ਸਮਾਉਣ ਤਕ ਸੰਪੂਰਨ ਬਿੜਾਂਤ ਦਰਜ ਹੈ। ਅੰਮ੍ਰਿਤਸਰ, ਜਵਾਹਰ ਸਿੰਘ ਕ੍ਰਿਪਾਲ ਸਿੰਘ, ਮ.ਨ.

**ਕਾਨੂ ਸਿੰਘ ਨਾਭਾ**

ਸੰਖੇਪ ਜੀਵਨ; ਸ੍ਰੀ ਗੁਰੂ ਗੋਬਿੰਦ ਸਿੰਘ ਜੀ. ਨਾਭਾ, ਲੇਖਕ, ਮ.ਨ.

\* **ਕਾਨੂ ਸਿੰਘ ਨਾਭਾ**

ਗੁਰਸ਼ਬਦ ਰਤਨਾਕਰ; ਮਹਾਨ ਕੋਸ਼. ਪਟਿਆਲਾ, ਭਾਸ਼ਾ ਵਿਭਾਗ ਪੰਜਾਬ, 1960.

**ਕੁਇਰ ਸਿੰਘ**

ਗੁਰਬਿਲਾਸ ਪਾਤਸ਼ਾਹੀ 10, ਸੰਪਾਦਕ ਸ਼ਮਸੇਰ ਸਿੰਘ ਅਸੋਕ. ਪਟਿਆਲਾ, ਪੰਜਾਬੀ ਯੂਨੀਵਰਸਿਟੀ, 1968.

**ਕੇਸਰੀ, ਗੁਰਬਖਸ਼ ਸਿੰਘ**

ਸੁਭਾਗੀ ਨੌਦਰ ਅਰਥਾਤ ਸ੍ਰੀ ਗੁਰੂ ਕਲਗੀਧਰ ਜੀ ਦੇ ਸਵਪਨ ਵਿਚ ਦਰਸਨ। ਪਟਿਆਲਾ, ਨਿਰੰਜਨ ਸਿੰਘ, ਮ.ਨ.

\* **ਕੇਸਰ ਸਿੰਘ**

ਬੰਸਾਵਲੀ ਨਾਨਕ ਦਸਮ ਪਾਤਸ਼ਾਹੀਆਂ ਕਾ, ਮ.ਨ.

**ਕੈਂਚ, ਕਿਸ਼ਨ ਚੰਦ**

ਹਮ ਇਹ ਕਾਜ ਜਗਤ ਮੋ ਆਏ (ਸ੍ਰੀ ਗੁਰੂ ਗੋਬਿੰਦ ਸਿੰਘ ਜੀ). ਅੰਮ੍ਰਿਤਸਰ, ਨਵੀਨ ਪ੍ਰਕਾਸ਼ਨ, 1999.

**ਕੋਹਲੀ, ਨਾਨਕ ਸਿੰਘ**

ਪ੍ਰਾਚੀਨ ਸੌ ਸਾਖੀ. ਜਲੰਧਰ, ਕੇ. ਲਾਲ ਐਂਡ ਕੰਪਨੀ, 1986.

\*

ਕੌਸ਼ਕ, ਰਾਮ ਸਰੂਪ

ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ. ਲਾਹੌਰ, ਪੰਜਾਬ ਸਕੂਲ ਸਪਲਾਈ ਡਿਪੋ, 1930.

ਕੌਸ਼ਕ, ਸਵਰੂਪ ਸਿੰਘ

ਗੁਰੂ ਕੀਆਂ ਸਾਖੀਆਂ, ਸੰਪਾਦਕ ਪਿਆਰਾ ਸਿੰਘ ਪਦਮ. ਅੰਮ੍ਰਿਤਸਰ, ਸਿੰਘ ਬ੍ਰਦਰਜ਼, 2008.

ਗਿਆਨ ਸਿੰਘ

ਸ੍ਰੀ ਦਸਮੇਸ਼ ਦਰਸ਼ਨ. ਅੰਮ੍ਰਿਤਸਰ, ਬੁਟਾ ਸਿੰਘ ਪ੍ਰਤਾਪ ਸਿੰਘ, ਮ.ਨ.

ਗਿਆਨ ਸਿੰਘ

ਜੀਵਨ ਕਥਾ; ਗੁਰੂ ਗੋਬਿੰਦ ਸਿੰਘ ਜੀ. ਅੰਮ੍ਰਿਤਸਰ, ਬੁਟਾ ਸਿੰਘ ਪ੍ਰਤਾਪ ਸਿੰਘ, ਮ.ਨ.

ਗਿੱਲ, ਮਹਿੰਦਰ ਕੌਰ

ਗੁਰੂ ਮਹਿਲ ਗਾਥਾ, ਤੀਜਾ ਐਡੀਸ਼ਨ. ਨਵੀਂ ਦਿੱਲੀ, ਹਿਮਾਲਾ ਪਬਲਿਸ਼ਰਜ਼, 1992.

ਗਿੱਲ, ਮਹਿੰਦਰ ਕੌਰ, ਸੰਪਾ.

ਧਰਮ-ਮੂਰਤਿ; ਮਾਤਾ ਸੁੰਦਰੀ ਜੀ, ਦੂਜਾ ਐਡੀਸ਼ਨ. ਨਵੀਂ ਦਿੱਲੀ, ਵਿਜੈ ਪਬਲਿਸ਼ਰਜ਼, 1998.

ਗੁਰਬਖ਼ਸ਼ ਸਿੰਘ

ਸੌ ਸਾਖੀ; ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ. ਅੰਮ੍ਰਿਤਸਰ, ਭਾਈ ਚਤਰ ਸਿੰਘ ਜੀਵਨ ਸਿੰਘ, ਮ.ਨ.

\*

ਗੁਰਬਖ਼ਸ਼ ਸਿੰਘ

ਸਿਖ ਧਰਮ. ਅੰਮ੍ਰਿਤਸਰ, ਸਵੇਰਾ ਸਾਹਿਤ ਪਬਲੀਕੇਸ਼ਨਜ਼, 1961.

\*

ਗੁਰਬਖ਼ਸ਼ ਸਿੰਘ

ਪਰਮ ਮਨੁੱਖ ਤੇ ਹੋਰ ਲੇਖ. ਅੰਮ੍ਰਿਤਸਰ, ਪ੍ਰੀਤ ਨਗਰ ਸ਼ਾਪ, 1962.

\*

ਗੁਰਬਖ਼ਸ਼ ਸਿੰਘ

ਪਾਤਸ਼ਾਹੀ ਦਸਵੀਂ; ਸੌ ਸਾਖੀ. ਅੰਮ੍ਰਿਤਸਰ, ਬੁਟਾ ਸਿੰਘ ਪ੍ਰਤਾਪ ਸਿੰਘ, 1962.

\*

ਗੁਰੂ ਗੋਬਿੰਦ ਸਿੰਘ. ਸਿੰਘਾਪੁਰ, ਸਿਖ ਮਿਸ਼ਨਰੀ ਟ੍ਰੈਕਟ ਸੁਸਾਇਟੀ, 1941.

ਗੋਪਾਲ ਸਿੰਘ

ਗੁਰੂ ਗੋਬਿੰਦ ਸਿੰਘ. ਨਵੀਂ ਦਿੱਲੀ, ਨੈਸ਼ਨਲ ਬੁਕ ਟਰਸਟ, 1966.

ਗੋਬਿੰਦ ਸਿੰਘ; ਗੁਰੂ ਕਥਾ ਪੂਰਨਮਾਸੀ. ਅੰਮ੍ਰਿਤਸਰ, ਪ੍ਰਤਾਪ ਸਿੰਘ ਸੁੰਦਰ ਸਿੰਘ, ਮ.ਨ.

- \* **ਗੰਗਾ ਸਿੰਘ**  
ਕਲਗੀਧਰ ਦਾ ਜੋਹਰ. ਅੰਮ੍ਰਿਤਸਰ, ਲੇਖਕ, ਮ.ਨ.
- \* **ਗੰਡਾ ਸਿੰਘ**  
ਸਿਖ ਇਤਿਹਾਸ ਬਾਰੇ, ਦੂਜਾ ਐਡੀਸ਼ਨ. ਲਾਹੌਰ, ਲਾਹੌਰ ਬੁਕ ਸ਼ਾਪ, 1946.
- \* **ਚਕਰਪਾਰੀ, ਬੇਜ਼ਾਰ**  
ਦਸਤੇਸ਼ ਮਹਿਮਾ. ਅੰਮ੍ਰਿਤਸਰ, ਕਿਰਪਾਲ ਸਿੰਘ ਬਲਬੀਰ ਸਿੰਘ, ਮ.ਨ.
- ਛਿੱਬਰ, ਕੇਸਰ ਸਿੰਘ**  
ਬੰਸਾਵਲੀਨਾਮਾ; ਦਸਾਂ ਪਾਤਸ਼ਾਹੀਆਂ ਕਾ, ਸੰਪਾਦਕ ਪਿਆਰਾ ਸਿੰਘ ਪਦਮ. ਅੰਮ੍ਰਿਤਸਰ, ਸਿੰਘ ਬੁਦਰਜ, 2005.
- \* **ਜਸਵੰਤ ਸਿੰਘ**  
ਦਸ ਗੁਰੂ. ਅੰਮ੍ਰਿਤਸਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਮ.ਨ.
- ਜੀਵਨ ਸਿੰਘ**  
ਸ੍ਰੀ ਗੁਰੂ ਗੋਬਿੰਦ ਸਿੰਘ ਜੀ. ਅੰਮ੍ਰਿਤਸਰ, ਮੈਨੇਜਰ ਮਸਤਾਨਾ, 1957.
- \* **ਜੋਗਿੰਦਰ ਸਿੰਘ**  
ਬਚਿੱਤਰ ਕਥਾ; ਸ੍ਰੀ ਗੁਰੂ ਗੋਬਿੰਦ ਸਿੰਘ ਜੀ. ਦਿੱਲੀ, ਪੰਜਾਬੀ ਲਿਟਰੇਰੀ ਸੁਸਾਇਟੀ, 1965.
- ਜੋਗਿੰਦਰ ਸਿੰਘ**  
ਵਾਹੁ ਵਾਹੁ ਗੋਬਿੰਦ ਸਿੰਘ ਆਧੇ ਗੁਰ ਚੇਲਾ. ਨਵੀਂ ਦਿੱਲੀ, ਸੁੰਦਰ ਸਰੂਪ ਪ੍ਰਕਾਸ਼ਨ, 1988.
- \* **ਜੋਧ ਸਿੰਘ**  
ਸ੍ਰੀ ਕਲਗੀਧਰ ਹੁਲਾਸ. ਅੰਮ੍ਰਿਤਸਰ, ਆਤਮਾ ਸਿੰਘ, 1913.
- \* **ਜੋਧ ਸਿੰਘ**  
ਮਹਾਂਬਲੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ਼; ਦਸਵੀਂ ਪਾਤਸ਼ਾਹੀ ਦਾ ਜੀਵਨ ਬਿਰਤਾਂਤ. ਲਾਹੌਰ, ਜੋਤ ਸਿੰਘ, 1904.
- ਜੋਹਰ, ਸੁਰਿੰਦਰ ਸਿੰਘ**  
ਸ੍ਰੀ ਗੁਰੂ ਗੋਬਿੰਦ ਸਿੰਘ ਜੀ. ਦਿੱਲੀ, ਸ੍ਰੀ ਪ੍ਰਕਾਸ਼ਨ, 2004.

**ਜੰਗ ਸਿੰਘ (ਗਿਆਨੀ)**

ਗੁਰੂ ਪੂਰੇ ਦੀਆਂ ਅਕੱਥ ਕਹਾਣੀਆਂ। ਲੁਧਿਆਣਾ, ਪੰਜਾਬੀ ਰਾਈਟਰਜ਼ ਕੋਆਪਰੇਟਿਵ  
ਸੁਸਾਇਟੀ, 2000.

**ਠਾਕਰ ਸਿੰਘ (ਗਿਆਨੀ)**

ਸ਼ਹੀਦ ਬਿਲਾਸ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ੍ਰੀ ਮਾਤਾ ਗੁਜਰੀ ਜੀ ਅਤੇ ਚਾਰੋਂ  
ਸਾਹਿਬਜ਼ਾਦਿਆਂ ਦੀ ਸ਼ਹੀਦੀ ਕਥਾ। ਅੰਮ੍ਰਿਤਸਰ, ਮੇਜਰ ਨੌਨਿਹਾਲ ਸਿੰਘ ਗਿਆਨੀ,  
1972.

**ਤ੍ਰਿਲੋਚਨ ਸਿੰਘ**

ਸੰਖੇਪ ਜੀਵਨ ਗੁਰੂ ਗੋਬਿੰਦ ਸਿੰਘ। ਦਿੱਲੀ, ਗੁਰਦੁਆਰਾ ਪ੍ਰਬੰਧਕ ਕਮੇਟੀ, 1968.

**ਤੀਰ, ਵਿਧਾਤਾ ਸਿੰਘ**

ਸ੍ਰੀ ਦਸਮੇਸ਼ ਦਰਸ਼ਨ। ਅੰਮ੍ਰਿਤਸਰ, ਸੀਤਾ ਵੰਡੀ, 1973.

**ਤੁਲਸੀ, ਇੰਦਰਜੀਤ ਸਿੰਘ**

ਸੰਤ ਸਿਪਾਹੀ (ਗੁਰੂ ਗੋਬਿੰਦ ਸਿੰਘ)। ਕਰਨਾਲ, ਨਿਰਦੋਸ਼, 1971.

\*

**ਤੇਜਾ ਸਿੰਘ**

ਦਸਮ ਗੁਰੂ। ਅੰਮ੍ਰਿਤਸਰ, ਪੰਚ ਖਾਲਸਾ ਦੀਵਾਨ, ਮ.ਨ.

**ਦਇਆ ਸਿੰਘ**

ਸੌ ਸਾਖੀ ਪਾਤਸ਼ਾਹੀ 10, ਦੁਆਰਾ ਦਇਆ ਸਿੰਘ ਅਤੇ ਮੱਘਰ ਸਿੰਘ। ਅੰਮ੍ਰਿਤਸਰ,  
ਵਜੀਰ ਹਿੰਦ ਪ੍ਰੈਸ, 1890.

\*

ਦਸਮ ਸਤਿਗੁਰੂ ਦਾ ਜੀਵਨ ਬਿਰਤਾਂਤ ਅਰਥਾਤ ਸੰਖੇਪ ਤਵਾਰੀਖ ਗੁਰੂ ਖਾਲਸਾ। ਅੰਮ੍ਰਿਤਸਰ, ਨਿਰੰਜਨ  
ਸਿੰਘ, ਮ.ਨ.

\*

ਦਸਮ ਗੁਰੂ ਖਾਲਸਾ ਪ੍ਰਕਾਸ਼। ਅੰਮ੍ਰਿਤਸਰ, ਬੁਧ ਸਿੰਘ, 1920.

\*

ਦਸਮੇਸ਼ ਅਦਰਸ। ਜਲੰਧਰ, ਗੁਰਪੁਰਬ ਟ੍ਰੈਕਟ ਸੁਸਾਇਟੀ, ਮ.ਨ.

**ਦਾਤਾ, ਪਿਆਰਾ ਸਿੰਘ**

ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ। ਦਿੱਲੀ, ਨੈਸ਼ਨਲ ਬੁਕ ਸ਼ਾਪ, ਮ.ਨ.

**ਦੀਵਾਨ ਸਿੰਘ**

ਦਸਮ ਗੁਰੂ; ਜੀਵਨ ਤੇ ਸ਼ਖਸੀਅਤ। ਅੰਮ੍ਰਿਤਸਰ, ਫਕੀਰ ਸਿੰਘ ਐਂਡ ਸਨਜ਼, 1967.

**ਦੀਵਾਨ ਸਿੰਘ**

ਦਸਮ ਗੁਰੂ; ਜੀਵਨ ਤੇ ਸ਼ਖਸੀਅਤ. ਲੁਧਿਆਣਾ, ਲਾਹੌਰ ਬੁਕ ਸ਼ਾਪ, 1968.

\*

**ਉਰਲਾਭ ਸਿੰਘ**

ਰਾਸ਼ਟਰੀ ਪਿਤਾ; ਸ੍ਰੀ ਗੁਰੂ ਗੋਬਿੰਦ ਸਿੰਘ ਜੀ. ਦਿੱਲੀ, ਹਰਬੰਸ ਸਿੰਘ ਸੁਖਦੇਵ ਸਿੰਘ,  
ਮ.ਨ.

**ਨਈਅਰ, ਗੁਰਬਚਨ ਸਿੰਘ**

ਗੁਰੂ ਰਤਨ ਮਾਲ ਅਰਥਾਤ ਸੌ ਸਾਖੀ. ਪਟਿਆਲਾ, ਪੰਜਾਬੀ ਯੂਨੀਵਰਸਿਟੀ, 1985.

**ਨਰੈਣ ਸਿੰਘ (ਗਿਆਨੀ)**

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਚਰਿੱਤ੍ਰ; ਸ੍ਰੀ ਬਚਿੱਤ੍ਰ ਨਾਟਕ ਸਟੀਕ. ਅੰਮ੍ਰਿਤਸਰ,  
ਜਵਾਹਰ ਸਿੰਘ ਕ੍ਰਿਪਾਲ ਸਿੰਘ, ਮ.ਨ.

**ਨਿਧਾਨ ਸਿੰਘ**

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਰਚਿਤ ਸੋ ਸਾਖੀ ਚੌਂ ਭਵਿਖਤ ਸਾਖੀਆਂ. ਅੰਮ੍ਰਿਤਸਰ, ਮੇਹਰ  
ਸਿੰਘ ਐਂਡ ਸਨੌਰ, ਮ.ਨ.

**ਨੇਕੀ, ਜਸਵੰਤ ਸਿੰਘ**

ਵੱਡੇ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ. ਪਟਿਆਲਾ, ਮਾਈ ਭਾਗੋ ਬਿਗੇਡ  
ਇੰਟਰਨੈਸ਼ਨਲ, ਮ.ਨ.

**ਪਦਮ, ਪਿਆਰਾ ਸਿੰਘ**

ਗੋਬਿੰਦ ਸਾਗਰ; ਸ੍ਰੀ ਦਸਮੇਸ਼ ਜੀ ਦੀ ਸ਼ਖਸੀਅਤ ਤੇ ਸਿਖਿਆ ਦਾ ਸਰਬੰਗੀ ਅਧਿਐਨ.  
ਪਟਿਆਲਾ, ਕਲਮ ਮੰਦਿਰ, 2000.

**ਪਦਮ, ਪਿਆਰਾ ਸਿੰਘ**

ਚਾਰ ਸਾਹਿਬਜ਼ਾਦੇ. ਅੰਮ੍ਰਿਤਸਰ, ਸਿੰਘ ਬ੍ਰਦਰਜ਼, 2004.

**ਪਦਮ, ਪਿਆਰਾ ਸਿੰਘ, ਸੰਪਾ.**

ਪ੍ਰਾਚੀਨ ਸੌ ਸਾਖੀ. ਅੰਮ੍ਰਿਤਸਰ, ਸਿੰਘ ਬ੍ਰਦਰਜ਼, 2007.

**ਪ੍ਰਭਾਕਰ, ਰਾਜਨ, ਸੰਪਾ.**

ਦਸਮੇਸ਼ ਦਰਸ਼ਨ. ਦਿੱਲੀ, ਨੈਸ਼ਨਲ ਬੁਕ ਸ਼ਾਪ, 1967.

**ਪ੍ਰੀਤਮ ਸਿੰਘ, ਸੰਪਾ.**

ਸ੍ਰੀ ਗੁਰੂ ਗੋਬਿੰਦ ਸਿੰਘ ਜੀ. ਲੁਧਿਆਣਾ, ਪੰਜਾਬੀ ਸਾਹਿਤ ਅਕਾਡਮੀ, ਮ.ਨ.

\*

**ਪ੍ਰੇਮ ਸਿੰਘ (ਸੰਤਰਣ)**

ਦਸਮ ਸਤਿਗੁਰ ਦੀ ਕਥਾ. ਅੰਮ੍ਰਿਤਸਰ, ਵਜੀਰ ਹਿੰਦ ਪ੍ਰੈਸ, ਮ.ਨ.

\*

**ਪ੍ਰੇਮ ਸਿੰਘ (ਗਿਆਨੀ)**

ਤਵਾਰੀਖ ਦਸ ਗੁਰੂ ਸਾਹਿਬ. ਅੰਮ੍ਰਿਤਸਰ, ਹਰਭਜਨ ਸਿੰਘ ਹਰਚਰਨ ਸਿੰਘ, ਮ.ਨ.

**ਪਾਲ, ਅੰਮ੍ਰਿਤ ਲਾਲ**

ਗੁਰੂ ਗੋਬਿੰਦ ਸਿੰਘ; ਜੀਵਨ ਤੇ ਬਾਣੀ. ਸਮਾਣਾ, ਸੰਗਮ ਪਬਲੀਕੇਸ਼ਨਜ਼, 2005.

**ਪੂਰਨ ਸਿੰਘ**

ਦਸ ਗੁਰ ਦਰਸ਼ਨ. ਪਟਿਆਲਾ, ਪੰਜਾਬੀ ਯੂਨੀਵਰਸਿਟੀ, 1999.

**ਬ੍ਰਹਮਜਗਦੀਸ਼ ਸਿੰਘ**

ਗੁਰੂ ਗੋਬਿੰਦ ਸਿੰਘ; ਜੀਵਨ ਅਤੇ ਸੰਦੇਸ਼. ਅੰਮ੍ਰਿਤਸਰ, ਵਾਰਿਸ ਸ਼ਾਹ ਫਾਊਂਡੇਸ਼ਨ, 1999.

ਬਿਜੈ ਮੁਕਤ ਤਥਾ ਧਰਮ ਸ਼ਾਸਤ੍ਰ; ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਜਨਮ ਸਾਖੀ ਅਤੇ ਸ੍ਰੀ ਮੁਖਵਾਕ, ਸਾਖੀਆਂ ਜਿਸ ਵਿਚ 100 ਸਾਖੀ ਭੀ ਦਰਜ ਹੈ. ਅੰਮ੍ਰਿਤਸਰ, ਭਾਈ ਗੁਰਦਿਤ ਸਿੰਘ ਸੋਹਣ ਸਿੰਘ, 1922.

\*

**ਬਿਸ਼ਨ ਸਿੰਘ (ਗਿਆਨੀ)**

ਸ੍ਰੀ ਕਲਗੀਧਰ ਹੁਲਾਸ. ਲਾਹੌਰ, ਦਯਾ ਸਿੰਘ ਭਾਟੀਆ, 1913.

**ਬੇਦੀ, ਗਣੇਸ਼ਾ ਸਿੰਘ**

ਸ੍ਰੀ ਗੁਰੂ ਦਸਮ ਲੀਲਾ ਪ੍ਰਸ਼ਨੋਤ੍ਤ੍ਰੀ. ਅੰਮ੍ਰਿਤਸਰ, ਵਜੀਰ ਹਿੰਦ ਪ੍ਰੈਸ, 1897.

\*

**ਮਹਾਂ ਸਿੰਘ**

ਜੀਵਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ. ਅੰਮ੍ਰਿਤਸਰ, ਪੰਜਾਬ ਟਰਾਂਸਲੇਟਿੰਗ ਹਾਊਸ, ਮ.ਨ.

**ਮਹਿਤਾ, ਪ੍ਰਤਾਪ ਸਿੰਘ**

ਸੌ ਸਾਖੀ ਸਟੀਕ. ਅੰਮ੍ਰਿਤਸਰ, ਗੁਰਮਤ ਪ੍ਰੈਸ, 1958.

**ਮਹਿਤਾ, ਪ੍ਰਤਾਪ ਸਿੰਘ, ਅਨੁ.**

ਸੌ ਸਾਖੀ ਸਟੀਕ, ਤੀਜਾ ਐਡੀਸ਼ਨ. ਅੰਮ੍ਰਿਤਸਰ, ਭਾਈ ਚਤਰ ਸਿੰਘ ਜੀਵਨ ਸਿੰਘ, 2000.

**ਮਮਿਕ, ਸੁਸ਼ੀਲ**

ਵਿਸਵ ਜੋਤ; ਸ੍ਰੀ ਗੁਰੂ ਗੋਬਿੰਦ ਸਿੰਘ ਜੀ. ਦਿੱਲੀ, ਸੇਵਕ ਸਾਹਿਤ ਭਵਨ, 1968.

**ਮਾਨ ਸਿੰਘ**

ਸਾਹਿਬੇ ਕਮਾਲ; ਜੀਵਨ ਬਰਤਾਂਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ. ਨਵੀਂ ਦਿੱਲੀ, ਮਾਨਸਰੋਵਰ ਪਬਲੀਕੇਸ਼ਨਜ਼, 1967.

**ਮੈਕਾਲਿਫ਼, ਮੈਕਸ ਆਰਬਰ**

ਸਿੱਖ ਧਰਮ, ਗੁਰੂ ਸਾਹਿਬਾਨ, ਪਿਵਿੱਤਰ ਰਚਨਾਵਾਂ ਅਤੇ ਰਚਨਾਕਾਰ; ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨ ਕਥਾ, ਅਨੁਵਾਦਕ ਧਰਮ ਸਿੰਘ, ਭਾ. 5. ਪਟਿਆਲਾ, ਪੰਜਾਬੀ ਯੂਨੀਵਰਸਿਟੀ, 1997.

## ਰਣਬੀਰ

ਯੁਗ ਪੁਰਸ਼; ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਜੀਵਨ ਕਥਾ, ਅਨੁਵਾਦਕ ਭਗਵਾਨ ਸਿੰਘ ਕੋਮਲ. ਅੰਮ੍ਰਿਤਸਰ, ਸਿੰਘ ਬ੍ਰਦਰਜ਼, 1978.

## ਰਾਏ, ਦੌਲਤ

ਜਨਮਸਾਖੀ ਗੁਰੂ ਗੋਬਿੰਦ ਸਿੰਘ. 1904.

## ਰਾਏ, ਜਸਬੀਰ ਸਿੰਘ

ਚਾਰ ਸਾਹਿਬਜ਼ਾਦੇ. ਅੰਮ੍ਰਿਤਸਰ, ਜੀਵਨ ਸਿੰਘ, 2002.

## ਰਾਏ, ਦੌਲਤ

ਸਾਹਿਬੇ ਕਮਾਲ; ਗੁਰੂ ਗੋਬਿੰਦ ਸਿੰਘ ਜੀ. ਅੰਮ੍ਰਿਤਸਰ, ਗੁਰਮਤਿ ਸਾਹਿਤ ਚੈਰੀਟੇਬਲ ਟ੍ਰਸਟ, 2007.

## ਰਾਏ, ਦੌਲਤ

ਮਹਾਂਬਲੀ ਗੁਰੂ ਗੋਬਿੰਦ ਸਿੰਘ ਜੀ; ਸਵਾਨੇ ਉਮਰੀ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ. ਅੰਮ੍ਰਿਤਸਰ, ਭਾਈ ਚਤਰ ਸਿੰਘ ਜੀਵਨ ਸਿੰਘ, 2007.

## ਰਾਜੂ, ਕਰਮ ਸਿੰਘ

ਅਮਨ ਪੈਗੰਬਰ; ਗੁਰੂ ਗੋਬਿੰਦ ਸਿੰਘ. ਪਟਿਆਲਾ, ਭਾਸ਼ਾ ਵਿਭਾਗ, ਪੰਜਾਬ. 2000.

## ਰਾਮ ਕੁਇਰ

ਗੁਰ ਰਤਨ ਮਾਲ ਅਰਥਾਤ ਸੌ ਸਾਖੀ, ਸੰਪਾਦਕ ਗੁਰਬਚਨ ਸਿੰਘ ਨਈਅਰ. ਪਟਿਆਲਾ, ਪੰਜਾਬੀ ਯੂਨੀਵਰਸਿਟੀ, 1985.

\*

## ਰੰਧਾਵਾ, ਐਮ. ਐਸ.

ਜਾਹਿਰਾ ਜੌਹਰ; ਸ੍ਰੀ ਗੁਰੂ ਗੋਬਿੰਦ ਸਿੰਘ ਜੀ. ਅੰਮ੍ਰਿਤਸਰ, ਗਿਆਨੀ ਨਾਹਰ ਸਿੰਘ ਗੁਜਰਾਂਵਾਲਾ, 1952.

## ਲਾਲ ਸਿੰਘ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸੰਘਰਸ਼ ਨੀਤੀ ਤੇ ਜੀਵਨ ਲਖਸ਼. ਨਵੀਂ ਦਿੱਲੀ, ਸ੍ਰੀ ਗੁਰੂ ਸਿੰਘ ਸਭਾ ਸਤਾਬਦੀ ਕਮੇਟੀ, ਮ.ਨ.

## ਲਾਲ ਸਿੰਘ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਤਿੰਨ ਸੌ ਸਾਲਾ ਬਰਸੀ ਦੀ ਯਾਦ ਅਰਥਾਤ ਸ੍ਰੀ ਗੁਰੂ ਦਸਮੇਸ਼ ਦਰਸ਼ਨ. ਜੁੜਾਹਾਂ (ਲੁਧਿਆਣਾ), ਗੁਰਮਤਿ ਪ੍ਰਚਾਰਕ ਖਾਲਸਾ ਦੀਵਾਨ, 1966.

## ਲਾਲ ਸਿੰਘ (ਗਿਆਨੀ)

ਸ੍ਰੀ ਗੁਰੂ ਦਸਮੇਸ਼ ਦਰਸ਼ਨ. ਲੁਧਿਆਣਾ, ਗੁਰਮਤਿ ਪ੍ਰਚਾਰਕ ਖਾਲਸਾ ਦੀਵਾਨ, 1966.

\*

### ਵਿਸਾਖਾ ਸਿੰਘ

ਜਨਮ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ. ਲਾਹੌਰ, ਲੇਖਕ, 1906.

### ਵਿਦਿਆਰਥੀ, ਦੇਵਿੰਦਰ ਸਿੰਘ, ਸੰਪਾ.

ਸ੍ਰੀ ਗੁਰੂ ਗੋਬਿੰਦ ਸਿੰਘ ਅਭਿਨੰਦਨ. ਅੰਮ੍ਰਿਤਸਰ, ਗੁਰੂ ਨਾਨਕ ਦੇਵ ਯੂਨੀਵਰਸਿਟੀ,  
1983.

### ਵੀਰ ਸਿੰਘ

ਸ੍ਰੀ ਕਲਗੀਧਰ ਚਮਤਕਾਰ ਅਰਥਾਤ ਜੀਵਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ.  
ਅੰਮ੍ਰਿਤਸਰ, ਵਜ਼ੀਰ ਹਿੰਦ ਪ੍ਰੈਸ, 1931.

### ਵੀਰ ਸਿੰਘ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਵਿੱਤਰ ਜੀਵਨ ਵਿਚੋਂ ਕੁਝ ਚਮਤਕਾਰ. ਨਵੀਂ ਦਿੱਲੀ,  
ਭਾਈ ਵੀਰ ਸਿੰਘ ਸਾਹਿਤ ਸਦਨ, 2010.

### ਵੀਰ ਸਿੰਘ

ਗੁਰ ਬਾਲਮ ਸਾਖੀਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ. ਨਵੀਂ ਦਿੱਲੀ, ਭਾਈ ਵੀਰ ਸਿੰਘ  
ਸਾਹਿਤ ਸਦਨ, 2012.

### ਵੀਰ ਸਿੰਘ

ਸ੍ਰੀ ਕਲਗੀਧਰ ਚਮਤਕਾਰ ਪੂਰਬਾਰਧ ਅਰਥਾਤ ਜੀਵਨ ਚਰਿਤ੍ਰ ਸਾਹਿਬ ਸ੍ਰੀ ਗੁਰੂ ਗੋਬਿੰਦ  
ਸਿੰਘ ਜੀ. ਅੰਮ੍ਰਿਤਸਰ, ਖਾਲਸਾ ਸਮਾਚਾਰ, 1969.

### ਵੀਰ ਸਿੰਘ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਗੁਰ ਬਾਲਮ ਸਾਖੀਆਂ. ਅੰਮ੍ਰਿਤਸਰ, ਖਾਲਸਾ  
ਸਮਾਚਾਰ, 1970.

\*

### ਸ਼ੇਰ ਸਿੰਘ (ਗਿਆਨੀ)

ਦੇਗ ਤੇਗ ਦਾ ਮਾਲਕ. ਰਾਵਲਪਿੰਡੀ, ਮੈਲਟਨ ਪ੍ਰੈਸ, ਮ.ਨ.

\*

### ਸ਼ੇਰ ਸਿੰਘ (ਗਿਆਨੀ)

ਧਰਮ ਦਾ ਛਤਰ ਅਰਥਾਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਬਿਰਤਾਂਤ.  
ਅੰਮ੍ਰਿਤਸਰ, ਲੇਖਕ, ਮ.ਨ.

## ਦਾਰਸ਼ਨਿਕ ਵਿਚਾਰ

### ਅਨੁਪ ਸਿੰਘ

ਦਾਰਸ਼ਨਿਕ ਯੋਧਾ; ਗੁਰੂ ਗੋਬਿੰਦ ਸਿੰਘ. ਪਟਿਆਲਾ, ਪ੍ਰੇਰਣਾ ਪ੍ਰਕਾਸ਼ਨ, 1999.

ਗੁਰੂ, ਪ੍ਰੀਤਮ ਸਿੰਘ

ਸ੍ਰੀ ਗੁਰੂ ਗੋਬਿੰਦ ਸਿੰਘ; ਇਕ ਦਾਰਸ਼ਨਿਕ ਅਧਿਐਨ. ਜਲੰਧਰ, ਨਿਊ ਬੁਕ ਕੰਪਨੀ,  
1967.

ਨਨਕਾਣਵੀ, ਪਾਂਧੀ, ਸੰਪਾ.

ਕਲਾਗੀਧਰ ਮਹਿਸਾ. ਅੰਮ੍ਰਿਤਸਰ, ਸਿੰਘ ਬ੍ਰਦਰਜ਼, 2000.

### ਸਿਖਿਆਵਾਂ

ਅੰਮ੍ਰਿਤਪਾਲ ਕੌਰ

ਦਸਮ ਗੁਰੂ ਬਾਣੀ ਸੰਚਾਰ. ਪਟਿਆਲਾ, ਪੰਜਾਬੀ ਯੂਨੀਵਰਸਿਟੀ, 1999.

ਜੱਗੀ, ਰਤਨ ਸਿੰਘ

ਗੁਰ-ਸੰਦੇਸ਼. ਅੰਮ੍ਰਿਤਸਰ, ਸਿੰਘ ਬ੍ਰਦਰਜ਼, 2000.

\* ਤੇਜਾ ਸਿੰਘ (ਗਿਆਨੀ), ਸੰਕਲਨ ਕਰਤਾ

ਦਸ਼ਮੇਸ਼ ਉਦੇਸ਼. ਅੰਮ੍ਰਿਤਸਰ, ਤੇਜਾ ਸਿੰਘ, 1931.

ਬਲਵਿੰਦਰ ਸਿੰਘ

ਕਲਾਗੀਧਰ ਜੀ ਦੇ 52 ਬਚਨ. ਅੰਮ੍ਰਿਤਸਰ, ਸਿੰਘ ਬ੍ਰਦਰਜ਼, 2008.

### ਦਸਮ ਗ੍ਰੰਥ ਸਾਹਿਬ

ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹੀ 10 ਅਰਥਾਤ ਦਸਮ ਗ੍ਰੰਥ. ਲਾਹੌਰ, ਵਿੱਦਿਯਾ ਪ੍ਰੈਸ, ਮ.ਨ.

ਸਾਹਿਬ ਸਿੰਘ

ਆਥ ਦਸਮ ਗੁਰ ਗਿਰਾ ਪ੍ਰਕਾਸ਼ਕ ਗ੍ਰੰਥ., ਮ.ਨ.

ਸੇਵਾ ਸਿੰਘਾ, ਸੰਪਾ.

ਦਸਮ ਗ੍ਰੰਥ ਦੀ ਚੋਣਵੀਂ ਬਾਣੀ. ਨਵੀਂ ਦਿੱਲੀ, ਨੈਸ਼ਨਲ ਬੁਕ ਟਰੱਸਟ, 1998.

\* ਸੋਹਣ ਸਿੰਘ

ਸ੍ਰੀ ਹੇਮਕੁੰਟ ਸਪਤਸਿੰਗ. ਅੰਮ੍ਰਿਤਸਰ, ਖਾਲਸਾ ਟ੍ਰੈਕਟ ਸੋਸਾਇਟੀ, 1944.

ਸੰਤੋਖ ਸਿੰਘ

ਦਸਮ ਗ੍ਰੰਥ ਵਿਚੋਂ ਪਖਜਾਨ ਚਰਿਤ੍ਰ. ਚੰਡੀਗੜ੍ਹ, ਲੇਖਕ, 1973.

ਹਰਿਭਜਨ ਸਿੰਘ

ਦਸਮ ਗ੍ਰੰਥ ਬਾਰੇ ਚੋਣਵੇ ਲੇਖ. ਚੰਡੀਗੜ੍ਹ, ਮੇਜ਼ਰ ਜਨਰਲ ਨਰਿੰਦਰ ਸਿੰਘ, 1996.

ਹੀਰਾ ਸਿੰਘ, ਟੀਕਾਕਾਰ

ਦਸਮ ਗੁਰਬਾਣੀ ਸਟੀਕ. ਲੁਧਿਆਣਾ, ਗੁਰਮਤਿ ਪ੍ਰਚਾਰਕ ਖਾਲਸਾ ਦੀਵਾਨ, ਮ.ਨ.

\*

ਜੱਗੀ, ਰਤਨ ਸਿੰਘ

ਦਸਮ ਗ੍ਰੰਥ ਦਾ ਪੁਰਾਣਕ ਅਧਿਐਨ. ਜਲੰਧਰ, ਨਿਊ ਬੁਕ ਕੰਪਨੀ, 1965.

ਜੱਗੀ, ਰਤਨ ਸਿੰਘ

ਦਸਮ ਗ੍ਰੰਥ ਪਰਿਚਯ. ਨਵੀਂ ਦਿੱਲੀ, ਗੋਬਿੰਦ ਸਦਨ ਇੰਸਟੀਚਿਊਟ, 1990.

ਜੱਗੀ, ਰਤਨ ਸਿੰਘ, ਸੰਪਾ.

ਸ੍ਰੀ ਦਸਮ-ਗ੍ਰੰਥ ਸਾਹਿਬ; ਪਾਠ-ਸੰਪਾਦਨ ਅਤੇ ਵਿਆਖਿਆ, ਸੰਪਾਦਕ ਰਤਨ ਸਿੰਘ ਜੱਗੀ  
ਅਤੇ ਗੁਰਸਰਨ ਸਿੰਘ ਜੱਗੀ. ਨਵੀਂ ਦਿੱਲੀ, ਗੋਬਿੰਦ ਸਦਨ, 2007.

ਤਾਰਨ ਸਿੰਘ

ਦਸਮ ਗ੍ਰੰਥ; ਰੂਪ ਤੇ ਰਸ. ਚੰਡੀਗੜ੍ਹ, ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ, 1967.

ਤੇਤੀ ਸਵੈਜੇ ਸਟੀਕ. ਅੰਮ੍ਰਿਤਸਰ, ਲਾਭ ਸਿੰਘ, ਮ.ਨ.

ਦਸ ਗ੍ਰੰਥੀ. ਅੰਮ੍ਰਿਤਸਰ, ਬੂਟਾ ਸਿੰਘ ਪ੍ਰਤਾਪ ਸਿੰਘ, ਮ.ਨ.

ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ; ਪਦ ਛੇਦ ਤੇ ਪ੍ਰਯਾਵਾਂ ਸਹਿਤ. ਸੈਚੀ ਦੂਜੀ. ਅੰਮ੍ਰਿਤਸਰ, ਭਾਈ  
ਜਵਾਹਰ ਸਿੰਘ ਕ੍ਰਿਪਾਲ ਸਿੰਘ, 1956.

ਦਸਮ ਗੁਰਬਾਣੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਥਾ ਦਸਮ ਗੁਰੂ ਤੇ ਬਾਕੀ ਨੌ ਗੁਰੂ ਸਾਹਿਬਾਂ ਸੰਬੰਧੀ  
ਗੁਰਬਾਣੀ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਅਭੇਦਤਾ. ਮਲਾਯਾ, ਕਾਰਜ ਸਾਧਕ ਦਲ  
ਪੰਚ ਖਾਲਸਾ ਜਥਾ, 1930.

ਦੀਵਾਨ ਸਿੰਘ

ਦਸਮ ਗੁਰੂ; ਜੀਵਨ ਤੇ ਸ਼ਖਸੀਅਤ. ਅੰਮ੍ਰਿਤਸਰ, ਫਕੀਰ ਸਿੰਘ ਐਂਡ ਸਨਜ਼, 1967.

\*  
ਨਰਾਇਣ ਸਿੰਘ (ਗਿਆਨੀ), ਸੰਪਾ.  
ਦਸਮ ਗੁਰੂ ਗ੍ਰੰਥ ਸਾਹਿਬ. ਲਾਹੌਰ, ਚਤਰ ਸਿੰਘ, 1937.

ਨਰੈਣ ਸਿੰਘ  
ਦਸਮ ਸ੍ਰੀ ਗ੍ਰੰਥ ਸਾਹਿਬ ਸਟੀਕ ਵਿਚੋਂ ਜ਼ਫਰਨਾਮਾ ਪਾ: 10 ਸਟੀਕ; ਪਦਅਰਥ ਤੇ  
ਭਾਵਾਰਥ ਸਹਿਤ. ਅੰਮ੍ਰਿਤਸਰ, ਭਾਈ ਬੂਟਾ ਸਿੰਘ, ਮ.ਨ.

ਨਰੈਣ ਸਿੰਘ, ਟੀਕਾਕਾਰ  
ਸ੍ਰੀ ਦਸਮ ਗ੍ਰੰਥ ਸਾਹਿਬ ਸਟੀਕ. ਪਹਿਲਾ ਤੇ ਦੂਜਾ ਭਾਗ. ਅੰਮ੍ਰਿਤਸਰ, ਭਾਈ ਬੂਟਾ  
ਸਿੰਘ ਪ੍ਰਤਾਪ ਸਿੰਘ, ਮ.ਨ.

ਪਦਮ, ਪਿਆਰਾ ਸਿੰਘ  
ਦਸਮ ਗ੍ਰੰਥ ਦਰਸ਼ਨ. ਪਟਿਆਲਾ, ਕਲਮ ਮੰਦਿਰ, 2008.

ਬੇਅੰਤ ਕੌਰ  
ਇਹ ਸੁੰਦਰਿ ਸਜਾਮ ਕੀ ਮਾਨ ਤਮੈ; ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਰਚਿਤ ਦਸਮ  
ਗ੍ਰੰਥ ਸਾਹਿਬ ਵਿੱਚ ਸੰਕਲਿਤ ਦੋ ਬਾਰਹ ਮਾਹ. ਦਿੱਲੀ, ਆਰਸੀ ਪਬਲਿਸ਼ਰਜ਼, 1999.

ਭਾਰਤੀ, ਅਮਰ  
ਦਸਮ ਗ੍ਰੰਥ ਵਿਚ ਕੁੰਡਲਿਨੀ ਤੱਤ. ਦਿੱਲੀ, ਸਿਲਾਲੇਖ, 1998.

ਰਣ ਸਿੰਘ, ਸੰਪਾ.  
ਦਸਮ ਗ੍ਰੰਥ ਨਿਰਣਯ ਅਰਥਾਤ ਦਸਮ ਪਾਤਸ਼ਾਹੀ ਜੀ ਦੇ ਲੋਕ ਪ੍ਰਸਿੱਧ ਦਸਮ ਗ੍ਰੰਥ ਦੀ  
ਬਾਣੀ ਦਾ ਕ੍ਰਮ ਅਨੁਸਾਰ ਨਿਰਣੇ ਤੇ ਵਿਚਾਰ. ਅੰਮ੍ਰਿਤਸਰ, ਗੁਰਮਤ ਪ੍ਰੈਸ, ਮ.ਨ.

ਰਤਨ ਸਿੰਘ  
ਦਸਮ ਗ੍ਰੰਥ; ਸੰਖੇਪ ਨਿਰੀਖਣ. ਪਟਿਆਲਾ, ਗੁਰੂ ਨਾਨਕ ਦੇਵ ਮਿਸ਼ਨ, 1999.

ਲਾਲ ਸਿੰਘ, ਸੰਪਾ.  
ਚੋਣਵੀਂ ਬਾਣੀ; ਦਸਮ-ਗ੍ਰੰਥ. ਚੰਡੀਗੜ੍ਹ, ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ, 1987.

\*  
ਲਾਲ ਸਿੰਘ (ਗਿਆਨੀ)  
ਕੋਸ਼ ਸ੍ਰੀ ਦਸਮ ਗ੍ਰੰਥ. ਸੰਗਰੂਰ, ਜਨਕ ਪੁਸਤਕ ਭੰਡਾਰ, 1949.

\*  
ਸ਼ੇਰ ਸਿੰਘ  
ਦਸਮੇਸ਼ ਦਰਪਣ ਤੇ ਸ੍ਰੀ ਦਸਮ ਗ੍ਰੰਥ ਦੀ ਕੁੰਜੀ. ਤਰਨ ਤਾਰਨ, ਸਿੱਖ ਟ੍ਰੈਕਟ ਸੁਸਾਇਟੀ,  
ਮ.ਨ.

## ਜਾਪੁ ਸਾਹਿਬ

ਸਾਹਿਬ ਸਿੰਘ

ਜਾਪੁ ਸਾਹਿਬ, ਸਵਈਏ, ਚੌਪਈ ਸਟੀਕ. ਅੰਮ੍ਰਿਤਸਰ, ਸਿੰਘ ਬ੍ਰਦਰਜ, ਮ.ਨ.

ਸੋਢੀ, ਹਜ਼ਾਰਾ ਸਿੰਘ

ਜਪੁ ਵਿਆਖਿਆ. ਲੁਧਿਆਣਾ, ਲਾਹੌਰ ਬੁਕ ਸ਼ਾਪ, ਮ.ਨ.

ਹਰਿਦਾਸ ਸਿੰਘ, ਸੰਪਾ.

ਬਾਣੀ-ਜਾਪੁ ਸਾਹਿਬ, ਮ.ਨ.

ਜਾਗੀਰ ਸਿੰਘ

ਜਪੁ ਵਿਵੇਚਨ. ਦਿੱਲੀ, ਰਬੀ ਪ੍ਰਕਾਸ਼ਨ, 1986.

ਜੋਧ ਸਿੰਘ, ਸੰਪਾ.

ਸਵਈਏ. ਲੁਧਿਆਣਾ, ਲਾਹੌਰ ਬੁਕ ਸ਼ਾਪ, 1953.

ਜੱਗੀ, ਰਤਨ ਸਿੰਘ

ਜਾਪੁ ਸਾਹਿਬ ਦਾ ਗੌਰਵ. ਨਵੀਂ ਦਿੱਲੀ, ਗੋਬਿੰਦ ਸਦਨ, 1999.

\* ਨਰੈਣ ਸਿੰਘ, ਅਨੁ.

ਜਪੁ ਸਾਹਿਬ ਤੇ ਅਕਾਲ ਉਸਤਤ. ਅੰਮ੍ਰਿਤਸਰ, ਬੂਟਾ ਸਿੰਘ ਪ੍ਰਤਾਪ ਸਿੰਘ, ਮ.ਨ.

ਨਰੈਣ ਸਿੰਘ (ਗਿਆਨੀ), ਟੀਕਾਕਾਰ

ਕਥਾ ਜਾਪੁ ਸਾਹਿਬ. ਅੰਮ੍ਰਿਤਸਰ, ਬੂਟਾ ਸਿੰਘ ਪ੍ਰਤਾਪ ਸਿੰਘ, ਮ.ਨ.

ਨਰੈਣ ਸਿੰਘ (ਗਿਆਨੀ), ਟੀਕਾਕਾਰ

ਜਾਪੁ ਸਾਹਿਬ ਸਟੀਕ. ਅੰਮ੍ਰਿਤਸਰ, ਭਾਈ ਬੂਟਾ ਸਿੰਘ ਪ੍ਰਤਾਪ ਸਿੰਘ, ਮ.ਨ.

ਬ੍ਰਹਮਜਗਦੀਸ਼ ਸਿੰਘ

ਜਾਪੁ ਸਾਹਿਬ; ਪਾਠ ਅਤੇ ਪ੍ਰਬੰਧ, ਸੰਪਾਦਕ ਰਾਜਬੀਰ ਕੌਰ. ਅੰਮ੍ਰਿਤਸਰ, ਵਾਰਿਸ ਸ਼ਾਹ  
ਫਾਊਂਡੇਸ਼ਨ, 2007.

ਬਲਕਾਰ ਸਿੰਘ, ਸੰਪਾ.

ਸ੍ਰੀ ਮੁਖ ਬਾਣੀਆਂ ਪਾਤਸ਼ਾਹੀ 10 ਰਚਿਤ ਜਾਪੁ ਸਾਹਿਬ, ਸ਼ਬਦ ਹਜ਼ਾਰੇ, ਕਬਿਯੋਬਾਚ  
ਚੌਪਈ, 33 ਸਵੈਯੈ, ਜ਼ਫਰਨਾਮਾ, ਅਕਾਲ ਉਸਤਤਿ ਅਤੇ ਚੰਡੀ ਦੀ ਵਾਰ (ਪਾਠ, ਤੁਕ-  
ਤਤਕਰਾ, ਅਨੁਕ੍ਰਮਣਿਕਾ ਤੇ ਕੋਸ਼). ਪਟਿਆਲਾ, ਪੰਜਾਬੀ ਯੂਨੀਵਰਸਿਟੀ, 1998.

\* ਬਿਸ਼ਨ ਸਿੰਘ (ਗਿਆਨੀ), ਸੰਪਾ.  
ਸ੍ਰੀ ਜਪ ਸਾਹਿਬ, ਹਜ਼ਾਰੇ ਦੇ ਸ਼ਬਦ, 33 ਸੱਵਈਏ. ਜਲੰਧਰ, ਦੇਸ਼ ਸੇਵਕ ਬੁਕ ਏਜੰਸੀ,  
ਮ.ਨ.

ਬਿਸ਼ਨ ਸਿੰਘ, ਟੀਕਾਕਾਰ  
ਜਾਪੁ ਸਾਹਿਬ ਸਟੀਕ. ਜਲੰਧਰ, ਦੇਸ਼ ਸੇਵਕ ਬੁਕ ਏਜੰਸੀ, ਮ.ਨ.

ਮਹਿਤਾ, ਗੁਰਚਰਨ ਸਿੰਘ  
ਜਾਪੁ ਸਾਹਿਬ. ਸਹਾਰਨਪੁਰ, ਦਸ਼ਮੇਸ਼ ਪ੍ਰਚਾਰ ਸਭਾ, 2003.

ਰਮਨਪ੍ਰੀਤ ਕੌਰ  
ਜਾਪੁ ਸਾਹਿਬ; ਪਾਠ ਅਤੇ ਪ੍ਰਵਚਨ. ਅੰਮ੍ਰਿਤਸਰ, ਰਵੀ ਸਾਹਿਤ ਪ੍ਰਕਾਸ਼ਨ, 2004.

### ਚੰਡੀ ਦੀ ਵਾਰ

ਹਰਬੰਸ ਸਿੰਘ, ਸੰਪਾ.  
ਚੰਡੀ ਦੀ ਵਾਰ. ਜਲੰਧਰ, ਸੁੰਦਰ ਬੁਕ ਡਿਪੋ, 1979.

ਕਾਨੂ ਸਿੰਘ ਨਾਭਾ, ਟੀਕਾਕਾਰ  
ਚੰਡੀ ਦੀ ਵਾਰ. ਭੈਣੀ ਸਾਹਿਬ (ਲੁਧਿਆਣਾ), ਨਾਮਧਾਰੀ ਦਰਬਾਰ, 1992.

ਕੁਲਦੀਪ ਕੌਰ, ਟੀਕਾਕਾਰ  
ਚੰਡੀ ਦੀ ਵਾਰ. ਨਵੀਂ ਦਿੱਲੀ, ਲੇਖਕ, ਮ.ਨ.

ਕੁਲਵੰਤ ਸਿੰਘ  
ਚੰਡੀ ਦੀ ਵਾਰ; ਪਾਠ ਤੇ ਵਿਸ਼ਲੇਸ਼ਣ. ਅੰਮ੍ਰਿਤਸਰ, ਰਵੀ ਸਾਹਿਤ ਪ੍ਰਕਾਸ਼ਨ. 2012.

ਕੋਹਲੀ, ਕੁਲਵੰਤ ਕੌਰ  
ਚੰਡੀ ਦੀ ਵਾਰ ਦਾ ਸਾਹਿਤਕ ਅਧਿਐਨ. ਲੁਧਿਆਣਾ, ਲਾਹੌਰ ਬੁਕ ਸ਼ਾਪ, 1981.

ਗੁਰਚਰਨ ਸਿੰਘ  
ਚੰਡੀ ਦੀ ਵਾਰ; ਇਕ ਆਲੋਚਨਾਤਮਿਕ ਅਧਿਐਨ. ਪਟਿਆਲਾ, ਪੈਪਸੂ ਬੁਕ ਡਿਪੂ,  
1973.

ਜਗਜੀਤ ਸਿੰਘ, ਸੰਪਾ.  
ਵਾਰ ਸ੍ਰੀ ਭਗਉਤੀ ਜੀ. ਚੰਡੀਗੜ, ਸਾਹਿਤ ਸੰਗਮ, 1968.

ਤਾਰਾ ਸਿੰਘ (ਅਨਜਾਣ)  
ਵਾਰ ਸ੍ਰੀ ਭਗਉਤੀ ਜੀ ਕੀ; ਇਕ ਅਧਿਐਨ. ਨੋਇਡਾ, ਪ੍ਰਦੇਸੀ ਸਾਹਿਤ ਪ੍ਰਕਾਸ਼ਨ,  
2004.

ਨਿਹਾਲ ਸਿੰਘ

ਚੰਡੀ ਦੀ ਵਾਰ ਸਟੀਕ. ਅੰਮ੍ਰਿਤਸਰ, ਖਾਲਸਾ ਬ੍ਰਦਰਜ਼, ਮ.ਨ.

ਪਰਮਿੰਦਰ ਸਿੰਘ, ਸੰਪਾ.

ਚੰਡੀ ਦੀ ਵਾਰ; ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਸੰਪਾਦਕ ਪਰਮਿੰਦਰ ਸਿੰਘ ਅਤੇ ਕਿਰਪਾਲ  
ਸਿੰਘ ਕਸ਼ਲ. ਲੁਧਿਆਣਾ, ਲਾਹੌਰ ਬੁਕ ਸ਼ਾਪ, 1951.

ਪ੍ਰਿਤਪਾਲ ਸਿੰਘ, ਸੰਪਾ.

ਵਾਰ ਸ੍ਰੀ ਭਗਉਤੀ ਜੀ ਕੀ; ਉਥਾਨਿਕਾ, ਪਾਠ ਤੇ ਵਿਆਖਿਆ. ਪਟਿਆਲਾ, ਸ੍ਰੀਮਤੀ  
ਪੂਰਨ ਗੁਪਤਾ, 2005.

\*

ਬਿਸ਼ਨ ਸਿੰਘ (ਗਿਆਨੀ)

ਦੁਰਗਾ ਪ੍ਰਬੋਧ. ਅੰਮ੍ਰਿਤਸਰ, ਭਾਈ ਚਤਰ ਸਿੰਘ ਜੀਵਨ ਸਿੰਘ, 1910.

\*

ਬਿਸ਼ਨ ਸਿੰਘ (ਗਿਆਨੀ), ਸੰਪਾ.

ਚੰਡੀ ਚਰਿਤ੍ਰ ਅਤੇ ਚੰਡੀ ਦੀ ਵਾਰ ਸਟੀਕ. ਜਲੰਧਰ, ਹਰੀ ਸਿੰਘ, ਮ.ਨ.

ਬੇਦੀ, ਕਾਲਾ ਸਿੰਘ

ਵਾਰ ਸ੍ਰੀ ਭਗਉਤੀ ਜੀ ਕੀ. ਨਵੀਂ ਦਿੱਲੀ, ਪੰਜਾਬੀ ਬੁਕ ਸਟੋਰ, 1965.

ਭੂਈ, ਗੁਰਚਰਨ ਸਿੰਘ, ਸੰਪਾ.

ਚੰਡੀ ਦੀ ਵਾਰ. ਅੰਮ੍ਰਿਤਸਰ, ਉਨਤ ਪੰਜਾਬ ਪ੍ਰਕਾਸ਼ਨ ਵਿਭਾਗ, 1975.

ਭੋਗਲ, ਪਿਆਰਾ ਸਿੰਘ, ਸੰਪਾ.

ਚੰਡੀ ਦੀ ਵਾਰ (ਸ੍ਰੀ ਭਗਉਤੀ ਜੀ ਕੀ ਵਾਰ). ਜਲੰਧਰ, ਧਨਪਤ ਰਾਏ ਐਂਡ ਸਨਜ਼,  
ਮ.ਨ.

ਸ਼ਰਮਾ, ਜੀ. ਐਲ. ਸੰਪਾ.

ਚੰਡੀ ਦੀ ਵਾਰ. ਅੰਮ੍ਰਿਤਸਰ, ਸੁੰਦਰ ਬੁਕ ਡਿਪੋ, 1986.

## ਬਚਿੜ੍ਹ ਨਾਟਕ

ਸਰੂਪ ਸਿੰਘ

ਗੁਰਪੁਰਬਪ੍ਰਕਾਸ਼ ਅਰਥਾਤ ਸ੍ਰੀ ਮੁਖਵਾਕ ਬਚਿੜ੍ਹ ਨਾਟਕ ਵਿਚੋਂ ਸੰਸਾਰ ਪਰ ਆਉਣ ਦੀ  
ਕਥਾ ਦਾ ਟੀਕਾ. ਅੰਮ੍ਰਿਤਸਰ, ਸ੍ਰੀ ਗੁਰਮਤ ਪ੍ਰੈਸ, 1908.

ਜੇ. ਪੀ. ਸੰਗਤ ਸਿੰਘ, ਟੀਕਾਕਾਰ

ਬਚਿੜ੍ਹ ਨਾਟਕ ਸਟੀਕ. ਅੰਮ੍ਰਿਤਸਰ, ਸਿੰਘ ਬ੍ਰਦਰਜ਼, 1991.

ਤੇਜਾ ਸਿੰਘ, ਟੀਕਾਕਾਰ

ਬਚਿੜ੍ਹ ਨਾਟਕ ਸਟੀਕ. ਅੰਮ੍ਰਿਤਸਰ, ਸਿੱਖ ਬੁਕ ਕੰਪਨੀ, ਮ.ਨ.

ਨਰੈਣ ਸਿੰਘ, ਟੀਕਾਕਾਰ

ਬਚਿੜ੍ਹ ਨਾਟਕ ਸਟੀਕ; ਸ੍ਰੀ ਦਸਮ ਗ੍ਰੰਥ ਸਾਹਿਬ ਜੀ ਵਿਚੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਪਵਿੜ੍ਹ ਬਾਣੀ. ਅੰਮ੍ਰਿਤਸਰ, ਭਾਈ ਚਤਰ ਸਿੰਘ ਜੀਵਨ ਸਿੰਘ, ਮ.ਨ.

ਬਿਸ਼ਨ ਸਿੰਘ, ਟੀਕਾਕਾਰ

ਸ੍ਰੀ ਬਚਿੜ੍ਹ ਨਾਟਕ ਸਟੀਕ. ਅੰਮ੍ਰਿਤਸਰ, ਜਵਾਹਰ ਸਿੰਘ ਕ੍ਰਿਪਾਲ ਸਿੰਘ, ਮ.ਨ.

ਬਿਸ਼ਨ ਸਿੰਘ, ਟੀਕਾਕਾਰ

ਸਟੀਕ ਬਚਿੜ੍ਹ ਨਾਟਕ. ਅੰਮ੍ਰਿਤਸਰ, ਵਜੀਰ ਹਿੰਦ ਪ੍ਰੈਸ, 1912.

ਬੇਅੰਤ ਕੌਰ

ਬਚਿੜ੍ਹ ਨਾਟਕ; ਇਕ ਅੂਪਰਵ ਕ੍ਰਿਤੀ. ਨਵੀਂ ਦਿੱਲੀ, ਵਿਜੈ ਪਬਲਿਕੇਸ਼ਨਜ਼, 1999.

## ਅਕਾਲ ਉਸਤਤਿ

ਹਰਬੰਸ ਸਿੰਘ, ਟੀਕਾਕਾਰ

ਅਕਾਲ ਉਸਤਤਿ ਨਿਰਣਯ. ਜਲੰਧਰ, ਸੁੰਦਰ ਬੁਕ ਡਿਪੋ, 1972.

\*

ਬਿਸ਼ਨ ਸਿੰਘ (ਗਿਆਨੀ), ਅਨੁ.

ਅਕਾਲ ਉਸਤਤ ਸਟੀਕ. ਅੰਮ੍ਰਿਤਸਰ, ਭਾਈ ਚਤਰ ਸਿੰਘ ਜੀਵਨ ਸਿੰਘ, ਮ.ਨ.

ਮਹਿਤਾ, ਗੁਰਚਰਨ ਸਿੰਘ

ਅਕਾਲ ਉਸਤਤਿ. ਸਹਾਰਨਪੁਰ, ਦਸ਼ਮੇਸ਼ ਪ੍ਰਚਾਰ ਸਭਾ, 2003.

## ਜਫਰਨਾਮਾ ਅਤੇ ਡਤਹਿਨਾਮਾ

\*

ਅਮੀਰ ਸਿੰਘ, ਸੰਕਲਨ ਕਰਤਾ

ਜਫਰਨਾਮਾ. ਅੰਮ੍ਰਿਤਸਰ, ਜਵਾਹਰ ਸਿੰਘ ਕ੍ਰਿਪਾਲ ਸਿੰਘ, 1960.

\*

ਆਜ਼ਾਦ, ਅਵਤਾਰ ਸਿੰਘ, ਅਨੁ.

ਜਫਰਨਾਮਾ. ਅੰਮ੍ਰਿਤਸਰ, ਭਾਪੇ ਦੀ ਹੱਟੀ, 1954.

ਆਜ਼ਾਦ, ਅਵਤਾਰ ਸਿੰਘ, ਟੀਕਾਕਾਰ

ਜਫਰ ਨਾਮਹ ਸਟੀਕ. ਅੰਮ੍ਰਿਤਸਰ, ਸਿੱਖ ਬੁਕ ਕੰਪਨੀ, 1945.

ਸਰਵਰੀ, ਪਿੰਡੀ ਦਾਸ, ਅਨੁ.  
ਜਫਰਨਾਮਾ. ਜਲੰਧਰ, ਸੁਮਨ ਪਬਲਿਸ਼ਰਜ਼, 1968.

ਸਰੂਪ ਸਿੰਘ (ਗਯਾਨੀ), ਟੀਕਾਕਾਰ  
ਜਫਰਨਾਮਾ ਸਟੀਕ. ਅੰਮ੍ਰਿਤਸਰ, ਸ੍ਰੀ ਗੁਰਮਤ ਪ੍ਰੈਸ, 1469.

ਸਰੂਪ ਸਿੰਘ, ਟੀਕਾਕਾਰ  
ਜਫਰਨਾਮਾ ਸਟੀਕ. ਅੰਮ੍ਰਿਤਸਰ, ਗੁਰਮਤ ਪ੍ਰੈਸ, 1915.

ਕਿਰਪਾਲ ਸਿੰਘ, ਟੀਕਾਕਾਰ  
ਜਫਰਨਾਮਹ ਸਟੀਕ. ਅੰਮ੍ਰਿਤਸਰ, ਜਵਾਹਰ ਸਿੰਘ ਕ੍ਰਿਪਾਲ ਸਿੰਘ, 1973.

ਗਲੋੜਾ, ਸੋਹਣ ਸਿੰਘ, ਅਨੁ.  
ਜਫਰਨਾਮਾ; ਸ੍ਰੀ ਗੁਰੂ ਗੋਬਿੰਦ ਜੀ ਵਲੋਂ ਔਰੰਗਜ਼ੇਬ ਵਲ ਲਿਖੇ ਵਿਜੈ-ਪੱਤਰ ਦਾ ਪੰਜਾਬੀ  
ਕਵਿਤਾ ਵਿਚ ਅਨੁਭਾਵ. ਅੰਮ੍ਰਿਤਸਰ, ਭਾਈ ਜਵਾਹਰ ਸਿੰਘ ਕ੍ਰਿਪਾਲ ਸਿੰਘ, 1976.

\* ਜੋਧ ਸਿੰਘ, ਸੰਪਾ.  
ਜਫਰਨਾਮਾ ਸਟੀਕ. ਲਾਹੌਰ, ਭਾਈ ਵਿਸਾਖਾ ਸਿੰਘ, ਮ.ਨ.

ਤੇਜਾ ਸਿੰਘ, ਟੀਕਾਕਾਰ  
ਜਫਰਨਾਮਾ ਸਟੀਕ. ਪਟਿਆਲਾ, ਪੰਚ ਖਾਲਸਾ ਦੀਵਾਨ, 1922.

ਦਮਦਮੀਆ, ਹੀਰਾ ਸਿੰਘ  
ਸ੍ਰੀ ਜਫਰਨਾਮਾ; ਗੁਰੂ ਗੋਬਿੰਦ ਸਿੰਘ ਦਸਵੀਂ ਪਾਤਸ਼ਾਹੀ ਕਾ. ਲਾਹੌਰ, ਲਾਲ ਭਗਤ  
ਬਾਜ਼ਾਰ, 1871.

ਨਰੈਣ ਸਿੰਘ, ਟੀਕਾਕਾਰ  
ਜਫਰਨਾਮਾ ਸਟੀਕ. ਅੰਮ੍ਰਿਤਸਰ, ਭਾਈ ਚਤਰ ਸਿੰਘ ਜੀਵਨ ਸਿੰਘ, ਮ.ਨ.

ਨਾਰਾਇਣ ਸਿੰਘ  
ਜਫਰਨਾਮਾ ਪਾਤਸ਼ਾਹੀ 10; ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ. ਅੰਮ੍ਰਿਤਸਰ, ਯੰਡਾਲਜ  
ਅਸਰ ਪ੍ਰੈਸ, ਮ.ਨ.

ਨਾਰਾ, ਈਸ਼ਰ ਸਿੰਘ  
ਸਫਰਨਾਮਾਂ ਤੇ ਜਫਰਨਾਮਾਂ. ਦਿੱਲੀ, ਲੇਖਕ, 1971.

ਨੂਰ, ਨਿਰੰਜਨ ਸਿੰਘ, ਅਨੁ.  
ਗੁਰੂ ਗੋਬਿੰਦ ਸਿੰਘ ਜੀ ਰਚਿਤ ਜਫਰਨਾਮਹ. ਪਟਿਆਲਾ, ਪੰਜਾਬੀ ਯੂਨੀਵਰਸਿਟੀ,  
1999.

ਪਦਮ, ਪਿਆਰਾ ਸਿੰਘ, ਟੀਕਾਕਾਰ  
ਜਫਰਨਾਮਾ ਤੇ ਪੰਜ ਹੋਰ ਨਾਮੇ. ਅੰਮ੍ਰਿਤਸਰ, ਸਿੰਘ ਬ੍ਰਦਰਜ਼, 2008.

ਪੰਦਰੋਲ, ਗੁਰਦੇਵ ਸਿੰਘ  
ਜਫਰਨਾਮਾ ਅਰਥਾਤ ਵਿਜੈ ਪੱਤਰ. ਲੁਧਿਆਣਾ, ਲਾਹੌਰ ਬੁੱਕ ਸਾਪ, 1973.

\*  
ਮੰਗਲ ਸਿੰਘ, ਸੰਧਾ. ਤੇ ਅਨੁ.  
ਜਫਰਨਾਮਾ. ਅੰਮ੍ਰਿਤਸਰ, ਬੁਧ ਸਿੰਘ, 1909.

ਮੰਗਲ ਸਿੰਘ, ਟੀਕਾਕਾਰ  
ਜਫਰਨਾਮਾ ਸਟੀਕ. ਅੰਮ੍ਰਿਤਸਰ, ਭਾਈ ਪ੍ਰਤਾਪ ਸਿੰਘ ਸੁੰਦਰ ਸਿੰਘ, 1930.

ਲਾਭ ਸਿੰਘ, ਅਨੁ.  
ਸ੍ਰੀ ਦਸਮੇਸ ਜੀ ਦੀ ਚਿਠੀ ਅਰਥਾਤ ਜਫਰਨਾਮਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ਼।  
ਲਾਹੌਰ, ਭਾਈ ਗੁਰਦਿਆਲ ਸਿੰਘ ਐਂਡ ਸਨਜ਼, 1922.

ਸ਼ਹਰਜਾਰ, ਅਨੁ.  
ਜਫਰਨਾਮਾ. ਅੰਮ੍ਰਿਤਸਰ, ਸਿੰਘ ਬ੍ਰਦਰਜ਼, 1972.

ਸੇਰ, ਸਮਸੇਰ ਸਿੰਘ, ਅਨੁ.  
ਦਸਮ ਪਾਤਸ਼ਾਹ ਰਚਿਤ ਜਫਰਨਾਮੇ ਦਾ ਅਨੁਵਾਦ. ਨਵੀਂ ਦਿੱਲੀ, ਸਟਾਰ ਬੁੱਕ ਸੈਂਟਰ, 1999.

### ਯਾਤਰਾਵਾਂ

\*  
ਕਰਤਾਰ ਸਿੰਘ (ਹਿਤਕਾਰੀ)  
ਯਾਤਰਾ ਸ੍ਰੀ ਅਨੰਦਪੁਰ ਸਾਹਿਬ. ਲਾਹੌਰ, ਗੁਰਮਤਿ ਟ੍ਰੈਕਟ ਸੋਸਾਇਟੀ, ਮ.ਨ.

ਗਿੱਲ, ਮੇਹਰ ਸਿੰਘ  
ਗੁਰੂ ਗੋਬਿੰਦ ਸਿੰਘ ਜੀ ਦੇ ਸਫਰ. ਪਟਿਆਲਾ, ਪੰਜਾਬੀ ਯੂਨੀਵਰਸਿਟੀ, 1968.

ਤਾਤਲੇ, ਸੰਤਾ ਸਿੰਘ  
ਦਸਮੇਸ ਯਾਤਰਾ. ਐਬਟਸਫੋਰਡ, ਲੇਖਕ, 2006.

ਨਰਿੰਜਨ ਸਿੰਘ (ਸਾਬੀ)  
ਚਰਨ ਚਲਉ ਮਾਰਗਿ ਗੋਬਿੰਦ; ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਫਰਾਂ ਦਾ ਪ੍ਰਤੀ ਦਿਨ  
ਇਤਿਹਾਸ. ਲੁਧਿਆਣਾ, ਲਾਹੌਰ ਬੁੱਕ ਸਾਪ, 2010.

- \* **ਈਸ਼ਰ ਕੌਰ**  
ਜੰਗ ਚਮਕੌਰ. ਬਰੇਲੀ (ਅੰਬਾਲਾ), ਹਜ਼ੂਰਾ ਸਿੰਘ ਅਹਲਕਰ, ਮ.ਨ.
- ਸਮੁੰਦਰੀ, ਲਾਲ ਸਿੰਘ**  
ਜੰਗ ਚਮਕੌਰ ਤੋਂ ਪਿਛੋਂ. ਲਾਹੌਰ, ਗੁਰਮਤ ਟ੍ਰੈਕਟ ਸੁਸਾਇਟੀ, 1860.
- \* **ਸਾਧੂ ਸਿੰਘ**  
ਖੰਡੇ ਦੀ ਵਾਰ. ਗੁਜਰਾਂਵਾਲਾ, ਲੇਖਕ, 1924.
- ਹਰਚਰਨ ਸਿੰਘ**  
ਚਮਕੌਰ ਦੀ ਗੜੀ. ਅੰਮ੍ਰਿਤਸਰ, ਸਿੰਘ ਬ੍ਰਦਰਜ਼, 2000.
- \* **ਹਜ਼ਾਰਾ ਸਿੰਘ**  
ਜੰਗਨਾਮਾ; ਗੁਰੂ ਗੋਬਿੰਦ ਸਿੰਘ ਜੀ. ਅੰਮ੍ਰਿਤਸਰ, ਅਤਰ ਸਿੰਘ, 1921.
- \* **ਗਿਆਨ ਸਿੰਘ**  
ਗੁਰੂ ਗੋਬਿੰਦ ਸਿੰਘ ਜੀ ਦਾ ਵੱਡਾ ਜੰਗਨਾਮਾ. ਅੰਮ੍ਰਿਤਸਰ, ਬੂਟਾ ਸਿੰਘ ਪ੍ਰਤਾਪ ਸਿੰਘ, ਮ.ਨ.
- \* **ਗਿਆਨ ਸਿੰਘ**  
ਜੰਗਨਾਮਾ; ਗੁਰੂ ਗੋਬਿੰਦ ਸਿੰਘ ਜੀ. ਅੰਮ੍ਰਿਤਸਰ, ਬੂਟਾ ਸਿੰਘ ਪ੍ਰਤਾਪ ਸਿੰਘ, ਮ.ਨ.
- \* **ਚਮਕੌਰ ਯੁੱਧ.** ਅੰਮ੍ਰਿਤਸਰ, ਖਾਲਸਾ ਟ੍ਰੈਕਟ ਸੁਸਾਇਟੀ, 1925.
- \* **ਜੰਗਨਾਮਾ; ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ.** ਅੰਮ੍ਰਿਤਸਰ, ਭਾਈ ਚਤਰ ਸਿੰਘ ਜੀਵਨ ਸਿੰਘ, ਮ.ਨ.
- \* **ਜੰਗ ਮੁਕਤਸਰ.** ਅੰਮ੍ਰਿਤਸਰ, ਖਾਲਸਾ ਟ੍ਰੈਕਟ ਸੁਸਾਇਟੀ, 1902.
- \* **ਬੀਰ ਸਿੰਘ**  
ਬਾਰਹ ਮਾਂਹ. ਲਾਹੌਰ, ਲੇਖਕ, 1874.
- ਮੇਵਾ ਸਿੰਘ**  
ਚਾਰ ਮੂਣੇ ਤੋਂ ਕਿਆ ਭਇਆ. ਅੰਮ੍ਰਿਤਸਰ, ਸਾਤਵਿਕ ਮੀਡੀਆ, 2004.

## ਖਾਲਸਾ

ਊਧਮ ਸਿੰਘ (ਗਿਆਨੀ)

ਕੇਸ ਚਮਤਕਾਰ. ਅੰਮ੍ਰਿਤਸਰ, ਸਿੰਘ ਬ੍ਰਦਰਜ਼, 2010.

\* ਅਰਜਨ ਸਿੰਘ

ਖਾਲਸਾ ਦਾ ਜਨਮ. ਅੰਮ੍ਰਿਤਸਰ, ਕਿਰਪਾਲ ਸਿੰਘ ਬਲਬੀਰ ਸਿੰਘ, 1930.

\* ਅਰਜਨ ਸਿੰਘ

ਪੰਜ ਪਿਆਰੇ ਸਾਜਨ. ਅੰਮ੍ਰਿਤਸਰ, ਉਤਮ ਸਿੰਘ ਹਰਚਰਨ ਸਿੰਘ, 1932.

ਐਲਖ, ਗੁਰਚਰਨ ਸਿੰਘ

ਖਾਲਸੇ ਦੀ ਸਿਰਜਣਾ; ਸੰਕਲਪ, ਸਰੂਪ ਤੇ ਸਿਧਾਂਤ. ਅੰਮ੍ਰਿਤਸਰ, ਭਾਈ ਚਤਰ ਸਿੰਘ ਜੀਵਨ ਸਿੰਘ, 1999.

ਐਲਖ, ਗੁਰਚਰਨ ਸਿੰਘ

ਨਾਮ ਅੰਮ੍ਰਿਤ; ਖੰਡੇ ਦਾ ਅੰਮ੍ਰਿਤ. ਪਟਿਆਲਾ, ਗੁਰੂ ਨਾਨਕ ਦੇਵ ਮਿਸ਼ਨ, 1999.

\*

ਇਕ ਅਦਭੁਤ ਦਰਸ਼ਨ. ਅੰਮ੍ਰਿਤਸਰ, ਖਾਲਸਾ ਟ੍ਰੈਕਟ ਸੁਸਾਇਟੀ, 1949.

ਸਤਵਿੰਦਰ ਸਿੰਘ

ਖਾਲਸਾ ਰਹੈ ਨਿਆਰਾ. ਲੁਧਿਆਣਾ, ਮੀਰ ਪ੍ਰਿੰਟਰਜ਼, 1998.

ਸਿੱਖ ਰਹਿਤ ਮਰਯਾਦਾ, ਤੇਰਵਾਂ ਐਡੀਸ਼ਨ. ਅੰਮ੍ਰਿਤਸਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, 1977.

ਸੁਖਦਿਆਲ ਸਿੰਘ

ਖਾਲਸਾ ਰਾਸ਼ਟਰ ਦੇ ਸਿਰਜਣਹਾਰ ਗੁਰੂ ਗੋਬਿੰਦ ਸਿੰਘ. ਪਟਿਆਲਾ, ਟਵੰਟੀ ਡਰਸਟ ਸੇਨਚੁਰੀ ਪਬਲੀਕੇਸ਼ਨਜ਼, 2005.

ਸੋਢੀ, ਮੱਖਣ ਸਿੰਘ

ਸੰਤ ਖਾਲਸਾ ਪ੍ਰਕਾਸ਼, ਚੌਥਾ ਐਡੀਸ਼ਨ. ਸ੍ਰੀ ਅੰਮ੍ਰਿਤਸਰ, ਸੰਤ ਸਭਾ, ਮ.ਨ.

\*

ਸੰਪੂਰਨ ਸਿੰਘ

ਰਹਿਤਨਾਮਾ. ਅੰਮ੍ਰਿਤਸਰ, ਜਵਾਹਰ ਸਿੰਘ ਕ੍ਰਿਪਾਲ ਸਿੰਘ, 1946.

ਹਰਿਭਜਨ ਸਿੰਘ

ਖਾਲਸਾ ਅਕਾਲ ਪੁਰੁਖ ਕੀ ਫੌਜ. ਪਟਿਆਲਾ, ਗੁਰੂ ਨਾਨਕ ਦੇਵ ਮਿਸ਼ਨ, 2000.

**ਹਰੀ ਸਿੰਘ, ਟੀਕਾਕਾਰ**

ਖਾਲਸਾ ਸਤੋਤ ਗੁਰੂ ਮੰਤ੍ਰ ਮਹਾਤਮ. ਰੇਨੂ ਸਾਹਿਬ (ਦੁਰਾਹਾ ਮੰਡੀ), ਸ੍ਰੀ ਮਾਨ ਸੰਤ  
ਭਗਵਾਨ ਸਿੰਘ ਜੀ, 1948.

**ਕਪੂਰ ਸਿੰਘ**

ਬਿਖੁ ਮਹਿ ਅੰਮ੍ਰਿਤੁ, ਸੰਪਾਦਕ ਬਲਦੇਵ ਸਿੰਘ. ਤੀਜਾ ਐਡੀਸ਼ਨ. ਨੌਇਡਾ, ਬਲਦੇਵ  
ਸਿੰਘ, 2009.

**ਕਪੂਰ ਸਿੰਘ**

ਰਾਜ ਕਰੇਗਾ ਖਾਲਸਾ ਤੇ ਹੋਰ ਨਿਬੰਧ, ਸੰਪਾਦਕ ਗੁਰਮੁਖ ਸਿੰਘ. ਅੰਮ੍ਰਿਤਸਰ, ਸਿੰਘ  
ਬ੍ਰਦਰਜ਼, 2007.

**ਕੁਮਾਰ, ਮੋਹਨ ਸਿੰਘ**

ਵਿਸਾਖੀ ਸੋਵੀਨਰ. ਨਵੀਂ ਦਿੱਲੀ, ਗੁਰਪ੍ਰੀਤ ਪ੍ਰਕਾਸ਼ਨ, 1971.

**ਕੋਮਲ, ਦਾਨ ਸਿੰਘ**

ਮਰਜ਼ੀਵੜਾ ਖਾਲਸਾ ਪੰਥ. ਅੰਮ੍ਰਿਤਸਰ, ਸਿੰਘ ਬ੍ਰਦਰਜ਼, 2003.

ਖਾਲਸਾ ਜੀ ਕੇ ਬੋਲਬਾਲੇ. ਅੰਮ੍ਰਿਤਸਰ, ਭਗਤ ਪੂਰਨ ਸਿੰਘ ਪਿੰਗਲਵਾੜਾ, 1972.

ਖਾਲਸਾ ਰਹਿਤ ਪ੍ਰਕਾਸ਼. ਪਟਿਆਲਾ, ਪੰਜ ਖਾਲਸਾ, ਮ.ਨ.

ਖਾਲਸੇ ਦੀ ਸਾਜਨਾ; ਸਰੂਪ ਤੇ ਸ਼ਕਤੀ. ਦਿੱਲੀ, ਸਿੱਖ ਸਟੂਡੈਂਟਸ ਫੈਡਰੇਸ਼ਨ, ਮ.ਨ.

**\* ਗਰੋਵਰ, ਸੇਵਾ ਸਿੰਘ**

ਕੇਸ. ਅੰਮ੍ਰਿਤਸਰ, ਵਜੀਰ ਹਿੰਦ ਪ੍ਰੈਸ, ਮ.ਨ.

**ਗਿਆਨ ਸਿੰਘ, ਸੰਗ੍ਰਹਿ ਕਰਤਾ**

ਰਹਿਤਨਾਮਾ. ਅੰਮ੍ਰਿਤਸਰ, ਭਾਈ ਬੂਟਾ ਸਿੰਘ ਪ੍ਰਤਾਪ ਸਿੰਘ, ਮ.ਨ.

**ਗੁਰਚਰਨ ਸਿੰਘ**

ਵੈਸਾਖੀ ਦੀ ਸਾਖੀ; ਬਿ: 1756 ਈ. ਲੁਧਿਆਣਾ, ਪ੍ਰਕਾਸ਼ਕ ਨਾ ਮਲੁਮ, 1963.

**\* ਗੁਰਦਿੱਤ ਸਿੰਘ**

ਕੇਸਾਂ ਦੀ ਬਰਕਤ. ਅੰਮ੍ਰਿਤਸਰ, ਜੀਵਨ ਸਿੰਘ ਅਰਜਨ ਸਿੰਘ, ਮ.ਨ.

**ਗੋਵਿੰਦ ਸਿੰਘ**

ਇਤਿਹਾਸ ਗੁਰੂ ਖਾਲਸਾ, ਅਨੁਵਾਦਕ ਤੇ ਸੰਪਾਦਕ ਪ੍ਰਿਯੀਪਾਲ ਸਿੰਘ ਕਪੂਰ.  
ਅੰਮ੍ਰਿਤਸਰ, ਸਿੰਘ ਬ੍ਰਦਰਜ਼, 2003.

**ਜੋਗਿੰਦਰ ਸਿੰਘ**

ਸਰਬਤ ਖਾਲਸਾ ਜੀ ਕੀ ਅਰਦਾਸ. ਦਿੱਲੀ, ਸੁੰਦਰ ਸਰੂਪ ਪ੍ਰਕਾਸ਼ਨ, 1987.

**ਜੋਗਿੰਦਰ ਸਿੰਘ**

ਸੰਗਤ ਕੀਨੀ ਖਾਲਸਾ. ਦਿੱਲੀ, ਸੁੰਦਰ ਸਰੂਪ ਪ੍ਰਕਾਸ਼ਨ, 1986.

**ਜੋਗਿੰਦਰ ਸਿੰਘ**

ਖਾਲਸਾ ਜੀ ਦੇ ਬੋਲ ਬਾਲੇ. ਦਿੱਲੀ, ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, 1999.

**ਜੋਗਿੰਦਰ ਸਿੰਘ**

ਖਾਲਸਾ ਪੰਥ ਨੂੰ ਦਰਪੇਸ਼ ਚੁਣੌਤੀਆਂ. ਦਿੱਲੀ, ਸੁੰਦਰ ਸਰੂਪ ਪ੍ਰਕਾਸ਼ਨ, 1994.

**ਜੋਗਿੰਦਰ ਸਿੰਘ**

ਖਾਲਸੇ ਦਾ ਸਿਰਜਨਾਤਿਕ-ਮੰਡਲ. ਨਵੀਂ ਦਿੱਲੀ, ਸੁੰਦਰ ਸਰੂਪ ਪ੍ਰਕਾਸ਼ਨ, 1988.

**ਜੋਗਿੰਦਰ ਸਿੰਘ**

ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ ਤੇ ਚਾਲੀਆਂ ਮੁਕਤਿਆਂ ਦੀ ਕਮਾਈ. ਨਵੀਂ ਦਿੱਲੀ, ਸੁੰਦਰ ਸਰੂਪ ਪ੍ਰਕਾਸ਼ਨ, 1990.

**ਜੋਗਿੰਦਰ ਸਿੰਘ**

ਵਿਸਾਖੀ ਦੀ ਮਹਾਨਤਾ ਤੇ ਯੋਗਦਾਨ. ਨਵੀਂ ਦਿੱਲੀ, ਸੁੰਦਰ ਸਰੂਪ ਪ੍ਰਕਾਸ਼ਨ, 1989.

**ਜੋਗਿੰਦਰ ਸਿੰਘ**

1999 ਤੱਕ ਖਾਲਸਾ ਪੰਥ ਦੇ ਟੀਚੇ; ਵੈਸਾਖੀ ਦਾ ਸੰਦੇਸ਼. ਅਨੰਦਪੁਰ, ਸੁੰਦਰ ਸਰੂਪ ਪ੍ਰਕਾਸ਼ਨ, 1992.

\*

**ਤਰਲੋਕ ਸਿੰਘ**

ਪੰਜ ਪਿਆਰੇ. ਦਿੱਲੀ, ਪੰਜਾਬੀ ਟ੍ਰੈਕਟ ਸੁਸਾਇਟੀ, ਮ.ਨ.

\*

**ਤਰਲੋਕ ਸਿੰਘ (ਗਿਆਨੀ)**

ਗੁਰੂ ਪੰਥ ਖਾਲਸਾ. ਅੰਮ੍ਰਿਤਸਰ, ਬੂਟਾ ਸਿੰਘ ਪ੍ਰਤਾਪ ਸਿੰਘ, 1962.

**ਤਾਤਲੇ, ਸੰਤਾ ਸਿੰਘ**

ਖਾਲਸਈ ਵਚਿੱਤਰਤਾ. ਐਬਟਸਫੋਰਡ, ਬੀ. ਸੀ, 1998.

\*

**ਤਾਰਾ ਸਿੰਘ**

ਪੰਜ ਕਕਾਰ. ਨੈਰੋਬੀ, ਸੰਗਤ, ਮ.ਨ.

**ਤੇਜਾ ਸਿੰਘ**

ਖਾਲਸਾ ਰਹਿਤ ਪ੍ਰਕਾਸ਼. ਤਲਵੰਡੀ ਸਾਹਿਬੋ, ਸ੍ਰੀ ਦਰਬਾਰ ਦਮਦਮਾ ਸਾਹਿਬ, ਮ.ਨ.

ਦੀਵਾਨ ਵਿੱਚ ਬੈਠੇ ਪੰਜ ਪਿਆਰੇ ਸਾਜਨ ਬਾਰੇ ਅੰਰੰਗਜੇਬ ਦੇ ਜਾਸੂਸ ਦੀ ਅੱਖੀ ਡਿੱਠੀ ਆਖਰੀ ਰਿਪੋਰਟ。  
ਬਠਿੰਡਾ, ਭੁਚੇ ਕਲਾ, ਮ.ਨ.

ਪਦਮ, ਪਿਆਰਾ ਸਿੰਘ  
ਖਾਲਸਈ ਬੋਲ. ਪਟਿਆਲਾ, ਲੇਖਕ, 1997.

ਪਦਮ, ਪਿਆਰਾ ਸਿੰਘ  
ਰਹਿਤਨਾਮੇ. ਅੰਮ੍ਰਿਤਸਰ, ਸਿੰਘ ਬ੍ਰਦਰਜ਼, 2010.

ਪੂਰਨ ਸਿੰਘ  
ਖਾਲਸੇ ਦਾ ਆਦਰਸ਼ ਤੇ ਹੋਰ ਲੇਖ, ਸੰਪਾਦਕ ਗੁਰਮੁਖ ਸਿੰਘ. ਅੰਮ੍ਰਿਤਸਰ, ਸਿੰਘ  
ਬ੍ਰਦਰਜ਼, 2010.

ਪੰਜਾਬ ਸਰਕਾਰ, ਚੰਡੀਗੜ  
300 ਸਾਲਾ ਸਿਰਜਣਾ ਦਿਵਸ ਨੂੰ ਸਮਰਪਿਤ; ਪ੍ਰਗਟਿਓ ਖਾਲਸਾ ਪ੍ਰਮਾਤਮਾ ਕੀ ਮੌਜ.  
ਚੰਡੀਗੜ, ਲੇਖਕ, ਮ.ਨ.

\* ਬਿਸ਼ਨ ਸਿੰਘ  
ਕੇਸ ਤੇ ਖਾਲਸਾ ਜੀ. ਅੰਮ੍ਰਿਤਸਰ, ਸਿੰਘ ਬ੍ਰਦਰਜ਼, 1951.

ਭਸੀਨ, ਰਾਜਿੰਦਰ ਸਿੰਘ  
ਖੰਡੇ ਕੀ ਵੇਲਾ; ਜੀਵਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ. ਦਿੱਲੀ, ਸ਼ਿਲਾਲੇਖ, 1999.

ਮਹਿਬੂਬ, ਹਰਿੰਦਰ ਸਿੰਘ  
ਸਹਿਜੇ ਰਚਿਓ ਖਾਲਸਾ. ਅੰਮ੍ਰਿਤਸਰ, ਸਿੰਘ ਬ੍ਰਦਰਜ਼, 2004.

ਮਿੱਤਰ, ਗੋਪਾਲ ਸਿੰਘ  
ਕੇਸ ਰੱਬੀ ਦਾਤ. ਪਟਿਆਲਾ, ਗੁਰੂ ਨਾਨਕ ਦੇਵ ਮਿਸ਼ਨ, 1984.

\* ਰਣਧੀਰ ਸਿੰਘ  
ਪਤਤ ਨੂੰ ਅੰਮ੍ਰਿਤ ਦੀ ਲੋੜ. ਅੰਮ੍ਰਿਤਸਰ, ਨਾਹਰ ਸਿੰਘ, 1936.

ਰਾਮ ਸਿੰਘ  
ਖਾਲਸਾ ਪੰਥ. ਬੁੰਡਾਲਾ, ਲੇਖਕ, ਮ.ਨ.

ਲਾਭ ਸਿੰਘ  
ਗੁਰਮਤ ਇਤਹਾਸ; ਗੁਰੂ ਖਾਲਸਾ. ਅੰਮ੍ਰਿਤਸਰ, ਭਾਈ ਲਾਭ ਸਿੰਘ ਐਂਡ ਸਨਜ਼,  
1921.

ਵਾਸੂ, ਇੰਦਰਜੀਤ ਸਿੰਘ  
ਖਾਲਸਾ ਅਕਾਲ ਪੁਰਖ ਕੀ ਫ਼ਉਜ. ਪਟਿਆਲਾ, ਗੁਰੂ ਨਾਨਕ ਦੇਵ ਮਿਸ਼ਨ, 2000.

\*

### ਵੀਰ ਸਿੰਘ

ਖਾਲਸਾ ਦਾ ਜਨਮ. ਲਾਹੌਰ, ਯੂਨੀਵਰਸਿਟੀ ਸਿੱਖ ਐਸੋਸੀਏਸ਼ਨ, 1941.

### ਸ਼ਾਂਤ, ਸੁਖਦੇਵ ਸਿੰਘ

1699 ਦੀ ਵਿਸਾਖੀ; ਡਾ. ਗੰਡਾ ਸਿੰਘ ਮੈਮੋਰੀਅਲ ਟਰਸਟ ਦੀ 1996-97 ਦੀ  
ਪ੍ਰਤਿਯੋਗਤਾ ਵਿਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲਾ ਲੇਖ. ਪਟਿਆਲਾ, ਗੁਰੂ ਨਾਨਕ  
ਦੇਵ ਮਿਸ਼ਨ, 1998.

### ਗੁਰਦੁਆਰੇ

ਸ੍ਰੀ ਅਨੰਦਪੁਰ ਸਾਹਿਬ ਤੇ ਵੈਸਾਖੀ. ਨਵੀਂ ਦਿੱਲੀ, ਸੁੰਦਰ ਪ੍ਰਿੰਟਰਜ਼, 1983.

ਸ੍ਰੀ ਹੇਮਕੁੰਟ ਸਾਹਿਬ (ਯਾਤਰਾ ਗਾਈਡ). ਅੰਮ੍ਰਿਤਸਰ, ਭਗਤ ਪੂਰਨ ਸਿੰਘ ਪਿੰਗਲਵਾੜਾ, ਮ.ਨ.

ਸੰਖੇਪ ਇਤਿਹਾਸ ਸ੍ਰੀ ਅਨੰਦਪੁਰ ਸਾਹਿਬ. ਸ੍ਰੀ ਅੰਮ੍ਰਿਤਸਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,  
ਮ.ਨ.

### ਕੰਵਰ, ਸੇਰ ਸਿੰਘ

ਆਨੰਦਪੁਰ ਬਨਾਮ ਦਿੱਲੀ. ਅੰਮ੍ਰਿਤਸਰ, ਅਜੰਤਾ ਪ੍ਰਕਾਸ਼ਨ, 1977.

### ਗੁਰਦਿੱਤ ਸਿੰਘ

ਅਨੰਦਪੁਰ ਦੀ ਸਾਹਿਤ ਨੂੰ ਦੇਣ. ਪਟਿਆਲਾ, ਭਾਸ਼ਾ ਵਿਭਾਗ ਪੰਜਾਬ, 1967.

### ਦਿਲਗੀਰ, ਹਰਜਿੰਦਰ ਸਿੰਘ

ਅਨੰਦਪੁਰ ਸਾਹਿਬ. ਦੂਜਾ ਐਡੀਸ਼ਨ. ਬੈਲਜ਼ੀਅਮ, ਸਿੱਖ ਯੂਨੀਵਰਸਿਟੀ ਸੈਂਟਰ,  
2003.

### ਬਲਬੀਰ ਸਿੰਘ

ਪਾਊਂਟਾ ਸਾਹਿਬ. ਅੰਮ੍ਰਿਤਸਰ, ਖਾਲਸਾ ਟ੍ਰੈਕਟ ਸੋਸਾਇਟੀ, ਮ.ਨ.

### ਲੋਂਗੋਵਾਲ, ਹਰਚੰਦ ਸਿੰਘ

ਸ੍ਰੀ ਅਨੰਦਪੁਰ ਸਾਹਿਬ ਤੇ ਇਤਿਹਾਸਕ ਮਤਾ. ਦਿੱਲੀ, ਮ.ਨ.

## ਗੁਰਦੁਆਰਿਆਂ ਦੀ ਸੂਚੀ

### ਅੰਬਾਲਾ

ਗੁਰਦੁਆਰਾ ਖਾਨਪੁਰ

ਗੁਰਦੁਆਰਾ ਅਗੰਮਪੁਰ

ਗੁਰਦੁਆਰਾ ਟੋਕਾ ਸਾਹਿਬ

ਗੁਰਦੁਆਰਾ ਟੋਡਾ

ਗੁਰਦੁਆਰਾ ਘੋਲਾ

ਗੁਰਦੁਆਰਾ ਭੂਸਥਲਾ

ਗੁਰਦੁਆਰਾ ਮਰੋਦ ਸਾਹਿਬ

ਗੁਰਦੁਆਰਾ ਸੂਲੂਰ

ਗੁਰਦੁਆਰਾ ਜਗਾਧਰੀ

ਗੁਰਦੁਆਰਾ ਨਨਹੇੜਾ

ਗੁਰਦੁਆਰਾ ਬੂੜੀਆ

ਗੁਰਦੁਆਰਾ ਕਪਾਲ ਮੌਚਨ

ਗੁਰਦੁਆਰਾ ਗੋਲ ਪੁਰਾ

ਗੁਰਦੁਆਰਾ ਮਾਣਕ ਟਬਰਾ

ਗੁਰਦੁਆਰਾ ਰਾਣੀਕਾ ਰਾਏਪੁਰ

ਗੁਰਦੁਆਰਾ ਸਾਹਿਬ ਸੰਤਖ ਪੁਰਾ

ਗੁਰਦੁਆਰਾ ਅੰਬਾਲਾ

ਗੁਰਦੁਆਰਾ ਦੀਦਾਰ ਸਰ

ਗੁਰਦੁਆਰਾ ਖਿਦਰਾਬਾਦ

ਗੁਰਦੁਆਰਾ ਦੁਧਰੀ

ਗੁਰਦੁਆਰਾ ਕੋਟਲਾ

ਗੁਰਦੁਆਰਾ ਨਿਰਮੋਹ ਗੜ੍ਹ

ਗੁਰਦੁਆਰਾ ਅਟਕ ਸਾਹਿਬ

ਗੁਰਦੁਆਰਾ ਪ੍ਰਵਾਰ ਵਿਛੋੜਾ ਸਾਹਿਬ

ਗੁਰਦੁਆਰਾ ਰੋਧੜ

ਗੁਰਦੁਆਰਾ ਭੱਠਾ ਸਾਹਿਬ ਜੀ

ਗੁਰਦੁਆਰਾ ਢਕੌਲੀ (ਕਲਸੀਆ, ਡੇਰਾਬਸੀ)

ਗੁਰਦੁਆਰਾ ਸਾਹਿਬ ਲਾਹੌਰਪੁਰ (ਕਲਸੀਆ)

## ਹੁਸ਼ਿਆਰਪੁਰ

ਗੁਰਦੁਆਰਾ ਕੀਰਤਪੁਰ (ਹੁਸ਼ਿਆਰਪੁਰ)

## ਚਮਕੌਰ ਸਾਹਿਬ

ਗੁਰਦੁਆਰਾ ਕਤਲ ਗੜ੍ਹ

ਗੁਰਦੁਆਰਾ ਦਸਦਸਾ ਸਾਹਿਬ

ਗੁਰਦੁਆਰਾ ਜੰਡ ਸਾਹਿਬ

## ਲੁਧਿਆਣਾ

ਗੁਰਦੁਆਰਾ ਝਾੜ ਸਾਹਿਬ

ਗੁਰਦੁਆਰਾ ਸਾਹਿਬ ਮਾਛੀਵਾੜਾ

ਗੁਰਦੁਆਰਾ ਪੁਆਤ

ਗੁਰਦੁਆਰਾ ਸਾਹਿਬ ਘੁੰਗਰਾਲੀ

ਗੁਰਦੁਆਰਾ ਕੋਟ ਬੜਾ

ਗੁਰਦੁਆਰਾ ਸਾਹਿਬ ਕਨੋਚ

ਗੁਰਦੁਆਰਾ ਸਾਹਿਬ ਟਿਬਾ

ਗੁਰਦੁਆਰਾ ਸਾਹਿਬ ਸੰਗੋਵਾਲ

ਗੁਰਦੁਆਰਾ ਆਲਮਗੀਰ

ਗੁਰਦੁਆਰਾ ਫੁਲਾਹੀ ਸਾਹਿਬ

ਗੁਰਦੁਆਰਾ ਚੁਬਾਰਾ ਸਾਹਿਬ

ਗੁਰਦੁਆਰਾ ਟਾਹਲਾ ਸਾਹਿਬ

ਗੁਰਦੁਆਰਾ ਚਮੰਡੇ

ਗੁਰਦੁਆਰਾ ਸਾਹਿਬ ਮੋਹੀ

ਗੁਰਦੁਆਰਾ ਸੁਧਾਰ ਨਗਰ

ਗੁਰਦੁਆਰਾ ਹੇਰਾਂ

ਗੁਰਦੁਆਰਾ ਰਾਜੇਆਣਾ

ਗੁਰਦੁਆਰਾ ਬੇਰੀ ਸਾਹਿਬ (ਸੀਲੋਆਂਣੀ)

ਗੁਰਦੁਆਰਾ ਕਮਾਲਪੁਰ

ਗੁਰਦੁਆਰਾ ਬਸੀਆ

ਗੁਰਦੁਆਰਾ ਸਾਹਿਬ ਲੰਮੇ

ਗੁਰਦੁਆਰਾ ਸਾਹਿਬ ਮੱਲ੍ਹਾ

ਗੁਰਦੁਆਰਾ ਸਾਹਿਬ ਚੱਕਰ

ਗੁਰਦੁਆਰਾ ਰਾਏਕੋਟ (ਟਾਹਲੀਆਣਾ)

## ਫਿਰੋਜ਼ਪੁਰ

ਗੁਰਦੁਆਰਾ ਸਾਹਿਬ ਨਾਨਕਸਰ

ਗੁਰਦੁਆਰਾ ਪਾਕਾ ਸਾਹਿਬ

ਗੁਰਦੁਆਰਾ ਸਾਹਿਬ ਛੋਟੇ ਘਲ

ਗੁਰਦੁਆਰਾ ਸਾਹਿਬ ਮੱਲਣ

ਗੁਰਦੁਆਰਾ ਸਾਹਿਬ ਸ਼ੇਰ ਗੜ੍ਹ

ਗੁਰਦੁਆਰਾ ਸਾਹਿਬ ਹਰੀ ਪੁਰਾ

ਗੁਰਦੁਆਰਾ ਚਕ ਫਤਹਿ ਸਿੰਘ

ਗੁਰਦੁਆਰਾ ਗੁਪਤਸਰ

ਗੁਰਦੁਆਰਾ ਸਾਹਿਬ ਗੁਰੂ ਸਰ ਪਤੋਂ

ਗੁਰਦੁਆਰਾ ਲੋਹਗੜ ਸਾਹਿਬ (ਦੀਨਾ)

ਗੁਰਦੁਆਰਾ ਬੰਬੀਹਾ ਭਾਈ

ਗੁਰਦੁਆਰਾ ਬਾਜੀਦ ਪੁਰ ਦਾ ਨਾਉ 'ਤਿੱਤਰਸਰ' ਤੇ "ਜਾਮਨੀਸਰ"

ਗੁਰਦੁਆਰਾ ਸਾਹਿਬ ਗਿਦੜ ਬਾਹਾਂ

ਗੁਰਦੁਆਰਾ ਚੰਦ ਸਾਹਿਬ

## ਮੁਕਤਸਰ

ਗੁਰਦੁਆਰਾ ਮੁਕਤਸਰ ਸਾਹਿਬ

ਗੁਰਦੁਆਰਾ ਸਾਹਿਬ ਰੁਪਾਣਾ

ਗੁਰਦੁਆਰਾ ਸਾਹਿਬ ਭੁਲਰ

ਗੁਰਦੁਆਰਾ ਸਾਹਿਬ ਨਾਗੇ ਦੀ ਸਰਾਂ

## **ਛਰੀਦਕੋਟ**

ਗੁਰਦੁਆਰਾ ਸਾਹਿਬ ਭਗਤਾ

ਗੁਰਦੁਆਰਾ ਗੁਰੂਸਰ

ਗੁਰਦੁਆਰਾ ਬੌਲੀ ਸਾਹਿਬ

ਗੁਰਦੁਆਰਾ ਬਹਿਬਲ

ਗੁਰਦੁਆਰਾ ਸੁਰਗਾ ਪੁਰੀ, ਕੋਟ ਕਪੂਰਾ

ਗੁਰਦੁਆਰਾ ਰਾਮ ਸਰ

ਗੁਰਦੁਆਰਾ ਕਟਾਰ ਸਾਹਿਬ ਗੋਲੇਵਾਲਾ

ਗੁਰਦੁਆਰਾ ਸਾਹਿਬ ਦੋਦੇ ਵਾਲਾ

ਗੁਰਦੁਆਰਾ ਅਜੀਤ ਗਿਲ

ਗੁਰਦੁਆਰਾ ਮਹਿਮਾ ਸਿੰਘ ਵਾਲਾ

ਗੁਰਦੁਆਰਾ ਸਾਹਿਬ ਲੱਖੀ ਜੰਗਲ

ਗੁਰਦੁਆਰਾ ਸਾਹਿਬ ਰਾਮੇਆਣਾ

ਗੁਰਦੁਆਰਾ ਗੰਡੂ ਬੇਹ

ਗੁਰਦੁਆਰਾ ਸਿਰੀਏ ਵਾਲਾ

ਗੁਰਦੁਆਰਾ ਲੰਭਵਾਲੀ

## **ਬਠਿੰਡਾ**

ਗੁਰਦੁਆਰਾ ਸਾਹਿਬ ਭੁਚੋ

ਗੁਰਦੁਆਰਾ ਦੋਦਾ ਸਾਹਿਬ

ਗੁਰਦੁਆਰਾ ਕਿਲਾ ਬਠਿੰਡਾ

ਗੁਰਦੁਆਰਾ ਰਤਨ ਹਾਜੀ

ਗੁਰਦੁਆਰਾ ਭਾਗੂ

ਗੁਰਦੁਆਰਾ ਬੱਗ ਸਰ ਜੱਸੀ

ਗੁਰਦੁਆਰਾ ਸੁਜਾਖੇ ਆਣਾ

## **ਪਟਿਆਲਾ**

ਗੁਰਦੁਆਰਾ ਲੱਲ ਸਾਹਿਬ

ਗੁਰਦੁਆਰਾ ਕਟਾਣਾ ਸਾਹਿਬ

ਗੁਰਦੁਆਰਾ ਸਾਹਿਬ ਦੋਰਾਹਾ  
ਗੁਰਦੁਆਰਾ ਮਲੂਕਾ  
ਗੁਰਦੁਆਰਾ ਸਾਹਿਬ ਪੱਕਾ  
ਗੁਰਦੁਆਰਾ ਸਾਹਿਬ ਠਕਿਰੀ ਵਾਲਾ  
ਗੁਰਦੁਆਰਾ ਭਦੇੜ  
ਗੁਰਦੁਆਰਾ ਬੰਗ ਹੇਗ  
ਗੁਰਦੁਆਰਾ ਜੰਗੀਰਾਣਾ  
ਗੁਰਦੁਆਰਾ ਝੰਡਾ  
ਗੁਰਦੁਆਰਾ ਚੋਆ ਸਾਹਿਬ  
ਗੁਰਦੁਆਰਾ ਨਾਡਾ  
ਗੁਰਦੁਆਰਾ ਹਸਨਪੁਰ  
ਗੁਰਦੁਆਰਾ ਗੋਬਿੰਦਪੁਰਾ  
ਗੁਰਦੁਆਰਾ ਟਾਹਣਾ ਸਾਹਿਬ  
ਗੁਰਦੁਆਰਾ ਖੁਡਾਲ ਅਕਬਰ ਵਾਲੀ  
ਗੁਰਦੁਆਰਾ ਗੋਬਿੰਦ ਗੜ੍ਹ

### ਨਾਭਾ

ਗੁਰਦੁਆਰਾ ਦਿਆਲ ਪੁਰਾ  
ਗੁਰਦੁਆਰਾ ਗੰਗਾਸਾਗਰ ਜੈਤੋ  
ਗੁਰਦੁਆਰਾ ਟਿਬੀ ਸਾਹਿਬ  
ਗੁਰਦੁਆਰਾ ਸਾਹਿਬ ਸੁਨੀਅਰ  
ਗੁਰਦੁਆਰਾ ਰਾਜ ਗੜ੍ਹ

### ਕਰਨਾਲ

ਗੁਰਦੁਆਰਾ ਜੋਤੀਸਰ  
ਗੁਰਦੁਆਰਾ ਪਹੋਆ  
ਗੁਰਦੁਆਰਾ ਕੇਰਾ ਸਾਹਿਬ

### ਹਿਸਾਰ

ਗੁਰਦੁਆਰਾ ਝੋਰੜ

ਗੁਰਦੁਆਰਾ ਸਾਹਿਬ ਸਰਸਾ

ਗੁਰਦੁਆਰਾ ਮਧ ਸਿੰਘਾਣ

### ਬੀਕਾਨੇਰ

ਗੁਰਦੁਆਰਾ ਸਾਹਿਬ ਸੁਹੇਵਾ

ਗੁਰਦੁਆਰਾ ਸਾਹਿਬ ਭਾਦਰਾਬੀਕਾਨੇਰ

ਗੁਰਦੁਆਰਾ ਸੁਰਪੁਰ

### ਪਟਨਾ

ਗੁਰਦੁਆਰਾ ਹਰਿਮੰਦਰਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਨਮ ਅਸਥਾਨ

ਗੁਰਦੁਆਰਾ ਗੁਰੂ ਕਾ ਬਾਗ

ਗੁਰਦੁਆਰਾ ਗੋਬਿੰਦ ਘਾਟ

ਗੁਰਦੁਆਰਾ ਬੜੀ ਸੰਗਤ, ਗਉਘਾਟ

ਗੁਰਦੁਆਰਾ ਮੈਨੀ ਸੰਗਤ (ਬਾਲ ਲੀਲਾ)

### ਹਜੂਰ ਸਾਹਿਬ ਨੰਦੇੜ

ਗੁਰਦੁਆਰਾ ਅਬਿਚਲ ਨਗਰ

ਗੁਰਦੁਆਰਾ ਸ਼ਿਕਾਰ ਘਾਟ

ਗੁਰਦੁਆਰਾ ਸੰਗਤ ਸਾਹਿਬ

ਗੁਰਦੁਆਰਾ ਹੀਰਾ ਘਾਟ

ਗੁਰਦੁਆਰਾ ਗੋਬਿੰਦ ਬਾਂਗ

ਗੁਰਦੁਆਰਾ ਨਗੀਨਾ ਘਾਟ

ਗੁਰਦੁਆਰਾ ਬੰਦਾ ਬਾਨ

ਗੁਰਦੁਆਰਾ ਮਾਤਾ ਸਾਹਿਬ ਕੌਰ

ਗੁਰਦੁਆਰਾ ਮਾਲ ਟੇਕੜੀ

# Selected Articles in Punjabi

## ਗੁਰੂ ਗੋਬਿੰਦ ਸਿੰਘ

### ਹਰਦੇਵ ਸਿੰਘ

ਕਲਗੀਧਰ ਚਮਤਕਾਰ; ਭਾਈ ਵੀਰ ਸਿੰਘ ਦੀ ਵਿਲੱਖਣ ਇਤਿਹਾਸਕ ਕਲਾ. ਪੰਜਾਬ ਹਿਸਟਰੀ ਕਾਨਫਰੰਸ. 42ਵਾਂ ਸੈਸ਼ਨ,  
ਮਾਰਚ 6-8, 2003, ਪੰ. 447-451.

### ਕਵਿਤਾ ਰਾਣੀ

ਸ੍ਰੀ ਗੁਰ ਸੋਭਾ ਅਤੇ ਗੁਰੂ ਗੋਬਿੰਦ ਸਿੰਘ; ਇੱਕ ਆਲੋਚਨਾਤਮਕ ਅਧਿਐਨ. ਪੰਜਾਬ ਹਿਸਟਰੀ ਕਾਨਫਰੰਸ. 40ਵਾਂ ਸੈਸ਼ਨ,  
ਮਾਰਚ 14-16, 2008, ਪੰ. 62-67.

### ਮਨਵਿੰਦਰ ਸਿੰਘ

ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਸ੍ਰੋਤ ਵਜੋਂ ਗੁਰਬਿਲਾਸ ਪਾਤਸ਼ਾਹੀ ਦਸਵੀਂ (ਸੁੱਖਾ ਸਿੰਘ). ਪੰਜਾਬ ਹਿਸਟਰੀ ਕਾਨਫਰੰਸ.  
35ਵਾਂ ਸੈਸ਼ਨ, ਮਾਰਚ 6-8, 2003, ਪੰ. 87-90.

## ਜੀਵਨੀ

### ਸਾਗੂ, ਹਰਬੰਸ ਕੌਰ

ਡਾ. ਮਹਿੰਦਰ ਕੌਰ ਗਿੱਲ ਰਚਿਤ ਮਾਤਾ ਸੁੰਦਰੀ ਜੀ; ਇਕ ਅਧਿਐਨ. ਪੰਜਾਬ ਹਿਸਟਰੀ ਕਾਨਫਰੰਸ. 42ਵਾਂ ਸੈਸ਼ਨ, ਮਾਰਚ  
19-21, 2010, ਪੰ. 434-440.

## ਦਸਮ ਗ੍ਰੰਥ

### ਅਮਨ ਸਿੰਘ

ਦਸਮ ਗ੍ਰੰਥ ਦਾ ਕਰਤ੍ਰਿਤਵ; 18ਵੀਂ ਸਦੀ ਦੇ ਸਿੱਖ-ਸਾਹਿਤ ਦੇ ਸੰਦਰਭ ਵਿੱਚ. ਪੰਜਾਬ ਹਿਸਟਰੀ ਕਾਨਫਰੰਸ. 40ਵਾਂ  
ਸੈਸ਼ਨ, ਮਾਰਚ 14-16, 2008, ਪੰ. 22-24.

### ਗੁਰਚਰਨ ਸਿੰਘ

ਦਸਮ ਗ੍ਰੰਥ ਦਾ ਪ੍ਰਕਾਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਉਪਰਾਲਾ ਨਹੀਂ. ਪੰਜਾਬ ਹਿਸਟਰੀ ਕਾਨਫਰੰਸ. 39ਵਾਂ ਸੈਸ਼ਨ, ਮਾਰਚ  
16-18, 2007, ਪੰ. 813-825.

## ਜਫਰਨਾਮਾ

### ਕਤਲੋਰ, ਅਮਨ ਸਿੰਘ

ਜਫਰਨਾਮਤ; ਇੱਕ ਇਤਿਹਾਸਕ ਪੱਤਰ. ਪੰਜਾਬ ਹਿਸਟਰੀ ਕਾਨਫਰੰਸ. 41ਵਾਂ ਸੈਸ਼ਨ, ਮਾਰਚ 14-16, 2009, ਪੰ. 14-  
16.

ਭੱਟੀ, ਬਲਵਿੰਦਰਜੀਤ ਕੌਰ

ਸ਼੍ਰੀ ਗੁਰੂ ਗੋਬਿੰਦ ਸਿੰਘ ਰਚਿਤ ਜਫ਼ਰਨਾਮਾ ਵਿਚ ਪੇਸ਼ ਧਰਮ ਅਤੇ ਰਾਜਨੀਤੀ. ਪੰਜਾਬ ਹਿਸਟਰੀ ਕਾਨਫਰੰਸ. 43ਵਾਂ  
ਸੈਸ਼ਨ, ਮਾਰਚ 12-14, 2011, ਪੰ. 501-509.

ਦਲਜੀਤ ਸਿੰਘ

ਖਾਲਸਾ ਪੰਜ; ਸਥਾਪਨਾ, ਸਿਧਾਂਤ ਅਤੇ ਪ੍ਰਭਾਵ. ਪੰਜਾਬ ਹਿਸਟਰੀ ਕਾਨਫਰੰਸ. 37ਵਾਂ ਸੈਸ਼ਨ, ਮਾਰਚ 18-20, 2005,  
ਪੰ. 570-574.

# Books in Hindi

## **गुरु गोविन्द सिंह**

**इन्द्रजीत सिंह**

सन्त सिपाही (गुरु गोविन्द सिंह). करनाल, निर्दोष प्रकाशन, 1971.

**ककड़, अजीत सिंह, संपा.**

गुरु गोविन्द सिंह स्मारिका, संपादक अजीत सिंह ककड़ अथवा प्रेम प्रकाश शर्मा.  
पटियाला, भाषा विभाग पंजाब, 1987.

कलगी वाले के आदर्श अथवा दशम गुरु आदर्श विचार. अमृतसर, शहीद सिक्ख मिशनरी कालेज,  
1929.

**कौशिक, निर्मल**

श्री गुरु गोविन्द सिंह और निर्मल सन्त परम्परा. कोटकपूरा, श्री गुरु गोविन्द सिंह द्रस्ट,  
1999.

\* कल्पीवाले के आदर्श अथवा सिक्ख दसम गुरु आदर्श विचार. अमृतसर, खालसा ट्रैक्ट सोसायटी,  
1926.

**खुराना, सुभद्रा**

गुरु गोविन्दस्म. सहारनपुर, दधीचि हिन्दी साहित्य परिषद्, 1987.

\* **गुप्त, मैथिलीशरण**

गुरुकुल. चिरगाँव, साहित्य सदन, 1957.

**गोपाल सिंह**

गुरु गोविन्दसिंह. नई दिल्ली, नेशनल बुक द्रस्ट, 1967.

**गोयल, जयभगवान, संपा**

गुरु गोविन्द सिंह का वीरकाव्य. पटियाला, गुरु गोविन्द सिंह संस्थान, त.न.

\* **चक्रवर्ती, रामकृष्ण, अनु.**

गोविन्द रामायण. बनारस, साहित रत्नमाला, त.न.

\*  
चट्टोपाध्याय, जितेन्द्र मोहन, संपा.  
गीता गोविन्द. कोलकता, सुधीर कुमार मुखर्जी, 1937.

चन्द्र, सुभाष  
गुरु गोविंद सिंह. दिल्ली, गंगा प्रकाशन, 2000.

चौधरी, भारत भूषण  
गुरु गोविन्द सिंह के दरबारी कवि. दिल्ली, स्वास्तिक साहित्य सदन, 1976.

\*  
जसवंत सिंह  
गुरु गोविन्द सिंह. मथुरा, सिक्ख मिशनरी सोसायटी, 1935.

जसवन्त सिंह  
विद्या सागर के उपलब्ध -श्री गुरु गोविन्द सिंह जी महाराज के दरबारी कवियों की रचनाएं.  
लखनऊ, युनाइटेड सिख मिशन, 1955.

जसवन्त सिंह, संपा.  
श्री दशम गुरु काव्यामृतावतार अर्थात् श्री गुरु गोविन्द सिंह जी की अमृत वाणी का दिग-  
दर्शन. जयपुर, श्री गुरु नानक देव सत्संग सभा, 1935.

\*  
ठाकुर, सूर्यनाथ सिंह  
गुरु गोविन्द सिंह. दारागन्ज, छात्रहित्कारी पुस्तकमाला, 1939.

दौलत राय  
साहिबे कमाल गुरु गोविन्द सिंह जी. अमृतसर, गुरमति साहित्य चैरीटेबल ट्रस्ट, 1983.

निधान सिंह  
क्रांतिकारी सत्गुरु. दिल्ली, नामधारी संगत, 1947.

प्रसाद, श्यामनारायण  
गुरु गोविन्द सिंह महाकाव्य. नई दिल्ली, राजधानी ग्रन्थागार, 1967.

\* प्राण नाथ

गुरु गोविन्द सिंह. दिल्ली, राजपाल, 1958.

बेदी, हरमहेन्द्र सिंह

गुरु गोविन्द सिंह और पंजाब का हिन्दी वीर साहित्य. दिल्ली, निर्मल पब्लिकेशन्स्, 1999.

महीप सिंह

गुरु गोविन्द सिंह और उनकी हिन्दी कविता. दिल्ली, नेशनल पब्लिशिंग हाउस, 1969.

महीप सिंह

गुरु गोविन्द सिंह : एक युग-व्यक्तित्व. दिल्ली, उमेश प्रकाशन, 1974.

\*

मिश्र, कुमोदिनी

सिक्खों का बलिदान. बन्कीपुर, ग्रंथमाला कार्यालय, 1919.

रहबर, हंसराज

राष्ट्रनायक ; गुरु गोविन्द सिंह. दिल्ली, राजपाल एण्ड सन्ज़, त.न.

राजपाल, हुकुमचंद

गुरु गोविन्द सिंह की नैतिक मान्यताएं. नई दिल्ली, गोविन्द सदन, 1999.

वर्मा, लेखराज

गुरु गोविन्द गाथा. दिल्ली, अमृत पब्लिशिंग हाउस, 2001.

वर्मा, लेखराज सिंह

दशमेश दर्शन. साहिबाबाद, विभू प्रकाशन, त.न.

विनोद कुमार

गुरु गोविन्द सिंह का काव्य तथा दर्शन. अम्बाला, भागी पब्लिशर्स, 1973.

विनोद कुमार

गोविन्द रामायण. प्रथम संस्करण. दिल्ली, सन्मार्ग प्रकाशन, 1969.

वेणी प्रसाद

गुरु गोविन्द सिंह. तीसरा संस्करण. काशी, लक्ष्मी नारायण प्रैस, 1926.

वेणीप्रसाद

गुरु गोविन्दसिंह. पाँचवां संस्करण. काशी, काशी नागरी प्रचारिणी सभा, त.न.

\*

शर्मा, नन्दकिशोर

सिक्खों का उत्थान और पतन ; अर्थात् सिक्खों का संक्षिप्त इतिहास. चौथा संस्करण.  
काशी, नागरी प्रचारिणी सभा, 1947.

\*

शर्मा, राम बृक्षा

गुरु गोविन्द सिंह. लहरिया सराय, हिन्दू पुस्तक भण्डार, त.न.

सहगल, प्रसिन्नी

गुरु गोविन्द सिंह और उनका काव्य. लखनऊ, हिन्दी साहित्य, 1995.

सिख गुरुओं की हिन्दी-साहित्य को देन. पटियाला, भाषा विभाग पंजाब, 1987.

सिंगला, ममता

गुरु गोविन्द सिंह के काव्य में जातीय संघर्ष. दिल्ली, संजय प्रकाशन, 2005.

सीतल, सोहण सिंह

मानवता के गुरु ; गुरु गोविन्द सिंह जी. लुधियाना, लेखक, 1967.

सुकर्खा सिंह

गुरु बिलास, संपादक जय भगवान गोयल. पटियाला, भाषा विभाग पंजाब, 1970.

सुभाष चन्द्र

गुरु गोविन्द सिंह. दिल्ली, गंगा प्रकाशन, 2000.

हरबंस सिंह

गुरु गोविन्द सिंह, अनुवादक देवेन्द्र सत्यार्थी. चण्डीगढ़, गुरु गोविन्द सिंह फाउंडेशन, 1966.

हरबंस सिंह

गुरु गोविन्द सिंह, अनुवादक असद जैदी. नई दिल्ली, राधाकृष्ण प्रकाशन, 1980.

हरबंस सिंह

श्री गुरु गोविन्द सिंह - भगवत्-पाद-जीवनेतिवृत्तम, अनुवादक श्रुतिकान्त शर्मा. चंडीगढ़, गुरु गोविन्द सिंह फाउंडेशन, 1966.

हंस, उदयभानु

संत-सिपाही. पटियाला, पंजाबी युनिवर्सिटी, 1986.

### जीवन-चरित्र

\*

कौशल, रामस्वरूप

दस गुरु. लाहौर, दी पंजाब स्कूल सप्लाई डिपो, 1929.

\*

जसवंत सिंह

गुरु गोविन्द सिंह जी का जीवन चरित्र. मथुरा, लेखक, 1935.

\*

जसवंत सिंह

श्री गुरु गोविन्द सिंह जी का संक्षिप्त जीवन चरित्र और अमृत वाणी. मथुरा, दी युनाइटेड सिक्ख मिशनरी सोसाइटी, 1938.

नारायण, भक्त, संपा.

गुरु गोविन्द सिंह : जीवन और दर्शन. दिल्ली, सन्मार्ग प्रकाशन, 1969.

\* परमानन्द

गुरु गोबिन्द सिंह जी का जीवन चरित्र. लखनऊ, नवल किशोर प्रैस, 1904.

भारद्वाज, सरला

गुरु गोबिन्द सिंह और उनकी कथा ; विचित्र नाटक. जालन्धर, पंजाब हिन्दी साहित्य, 1998.

मान, ज्ञान सिंह

श्री गुरु गोबिन्द सिंह जी : जीवन एवं दर्शन. नई दिल्ली, क्लासिकल पब्लिशिंग कंपनी, 2011.

\* वाजपेयी, ओंकारनाथ

गुरु गोबिन्द सिंह. प्रयाग, ऊंकार प्रैस, 1927.

सत्यवलशास्त्री

गुरु गोबिन्द सिंह चरितम्. पटियाला, श्री गुरु गोबिन्द सिंह प्रतिष्ठानम्, 1967.

सपरा, मोहन, संपा.

गुरु गोबिन्द सिंह ; जीवनी. जालन्धर, एशियन पब्लिशर्ज़, 1969.

\* सुन्दर सिंह

श्री गुरु गोबिन्द सिंह जी का संक्षिप्त इतिहास. लखनऊ, लेखक, 1927.

सेनापति

गुरु शोभा ; गुरु गोबिंद सिंह के जीवन पर आधारित प्रबन्ध-काव्य संपादक जय भगवान गोयल. चंडीगढ़, पंजाब यूनिवर्सिटी, त.न.

## दशम ग्रंथ साहिब

कपूर, नवरत्न, लिपिकार

रामावतार. पटियाला, भाषा विभाग, पंजाब, त.न.

गुप्त, पूनम

कृष्णावतार का सौन्दर्य-दर्शन. दिल्ली, संजय प्रकाशन, 2008.

गुप्ता, विमला

दशम ग्रंथ में वीर रस. सरहिन्द, जैन संज्ञ पब्लिशर्ज, 1991.

चक्रवर्ती, इन्द्र सिंह, संपादक और टीकाकार

गोविन्द रामायण. बनारस, साहित्य रत्न-माला कार्यालय, 1953.

तनेजा, विनोद

श्री गुरु गोबिन्द सिंह जी तथा दशम ग्रन्थ ; विविध आयाम. अमृतसर, विभोर प्रकाशन, 2000.

भारद्वाज, ओम प्रकाश

दशमग्रन्थान्तर्गत रामावतार तथा कृष्णावतार का काव्य-शास्त्रीय अध्ययन. चण्डीगढ़, भाषा विभाग पंजाब, 1978.

सिंह, जोध, अनु.

श्री दसम गुरुग्रन्थ साहिब जी. लखनऊ, भुवन वाणी ट्रस्ट, प्रथम सैची, 1973.

### चंडी की वार

ओमप्रकाश

चंडी-चरित्र ; उक्ति विलास. नई दिल्ली, नेशनल पब्लिशिंग हाउस, 1979.

\*

खन्ना, रामप्यारी, संपा.

चंडी चरित्र. अमृतसर, लेखक, 1941.

गोबिन्द सिंह, गुरु

गुरु उक्ति बिलास ; दुर्गा सातशती का स्वतन्त्र अनुवाद. दिल्ली, वाल्युर दास, 1927.

### विचित्र नाटक

गोबिन्द सिंह, गुरु

विचित्र नाटक. अमृतसर, शिरोमणि गुरुद्वारा प्रबन्धक कमेटी, त.न.

\*

लाजवन्ती, रामकृष्ण, अनु.

बचित्र नाटक. नई दिल्ली, न्यु लिटरेचर, 1961.

शर्मा, ओप्रकाश, संपा.

विचित्र नाटक. दिल्ली, सन्मार्ग प्रकाशन, 1977.

## जफरनामा

धर्मन्द्र नाथ, अनु.

जफरनामा विजयपत्रम्. जयपुर, अखिल भारतीय भाषापीठ प्रकाशन, 1967.

नरैण सिंघ, टीकाकार

जफरनामा सटीक ; पातिशाही 10. अमृतसर, भाई चतर सिंघ जीवन सिंघ, 1998.  
युद्ध

अणीराय

जंगनामा गुरु गोबिन्द सिंह : धर्म योद्धा गुरु गोबिन्द सिंह जी के जीवन पर आधारित वीर काव्य, संपादक जयभगवान गोयल. चंडीगढ़, पंजाब विश्वविद्यालय, त.न.

## खालसा

अग्रवाल, वीणा

गुरु गोबिन्द सिंह और खालसा पंथ की स्थापना. नई दिल्ली, के.के. पब्लिकेशन्स, 2000.

अलग, सरूप सिंह

खालसे की सिरजना ; एक वरदान. दूसरा संस्करण. लुधियाना, लैखक, 1999.

कपूर, नवरत्न

खालसा पंथ विकास यात्रा और मानव-हितैषी आदर्श. पटियाला, विनय चंद कपूर, 2003.

## गुरुद्वारा

बगेल सिंह

श्री हेमकुण्ठ साहिब, अनुवादक हरमहेन्द्र सिंह बेटी. लुधियाना, पंजाबी राइटर्स कोआपरेटिव सोसाइटी, 1989.

# **Books in Urdu**

(Transliterated into English)

## **General Work**

Ram Saroop Singh

Kalgidhar Sri Guru Gobind Singh Ji. Lahore, The Panjab School, 1930.

## **Biographies**

Mehta, Anand Kishore

Ba-tasvir swaneh-i-umri; Guru Gobind Singh Ji. Lahore, Raman and Co., 1924.

Paigamber-e-Azam; Sri Gobind Singh Ji Maharaj. Amritsar, Bhai Mehar Singh Pratap Singh, 1932.

Rai, Daulat

Swaneh-i-umri; Guru Gobind Singh Ji. Lahore, Tazirane Kutab Publishers, 1910.

Tarikh-i-Punjab; Guru Nanak Dev ke agaaz se Guru Gobind Singh Ji ke vafaad tak. s.l., s.n., n.d.

Wahid Hussain (Giani)

Guru Gobind Singh ke bachon ka katal. Qadian, Maktaba Ahmadiya, n.d.

## **Zafarnama**

Arif, Khushi Ram

Bostane Jung, Zafarnama. Lahore, Tazirane Kutab Publishers, n.d.

Chirag-Ud-Din

Zafarnama Pothi. Lahore, Mustfa Press, 1900.

## **Khalsa**

Gian Singh (Giani)

Tawarikh Guru Khalsa. Amritsar, Wazir Hind Press, 1913.

# Theses and Dissertations

## **English Thesis**

Parminder Singh

Historical analysis of Gurbilas Patshahi 10 by Koer Singh. 2008.

## **English Dissertation**

Tuckar, Charanjit Singh

The concept of political philosophy of Guru Gobind Singh Ji. 1978.

## **ਖੋਜ-ਪ੍ਰਬੰਧ**

ਮਨਮੋਹਨ ਸਿੰਘ

ਦਸਮ ਗ੍ਰੰਥ ਵਿਚ ਮਿਥ ਰੂਪਾਂਤਰਣ; ਰੂਪ ਤੇ ਅਰਥ ਦਾ ਚਿੰਨ ਵਿਗਿਆਨਕ ਵਿਸ਼ਲੇਸ਼ਣ, 1994.

ਮਨਵਿੰਦਰ ਸਿੰਘ

ਗੁਰ ਬਿਲਾਸ ਪਾਤਸ਼ਾਹੀ 10; ਸੰਪਾਦਨ ਅਤੇ ਪਾਠ ਆਲੋਚਨਾ, 1993.

ਰਮਨਪ੍ਰੀਤ ਕੌਰ

ਦਸਮ ਗ੍ਰੰਥ ਦੀ ਸ਼ਬਦ ਬਣਤਰ, 2008.

### ਰਾਜਬਿੰਦਰ ਸਿੰਘ

ਪੰਜਾਬੀ ਕਵੀਸ਼ਰੀ ਵਿਚ ਸਿੱਖ ਗੁਰੂ ਸਾਹਿਬਾਨ ਬਾਰੇ ਪ੍ਰਸੰਗ; ਸਭਿਆਚਾਰਕ ਅਧਿਐਨ, 2001.

### ਖੋਜ-ਨਿਰੰਧ

#### ਚਾਹਲ, ਰਤਨ ਸਿੰਘ

ਚੰਡੀ ਦੀ ਵਾਰ ਵਿਚ ਅਲੰਕਾਰ, 1972.

### ਸ਼ੋਧ—ਪ੍ਰਬੰਧ

ਜਿਤੇਨਦਰ ਕੌਰ

ਭਕਿਤ ਸੰਗੀਤ ਮੈਂ ਸਿਕਖ ਗੁਰੂਆਂ ਕਾ ਯੋਗਦਾਨ, 1996

ਦਲਬੀਰ ਸਿੰਹ

ਸੰਸਕ੃ਤ ਸਾਹਿਤ्य ਮੈਂ ਸਿਕਖ ਗੁਰੂ ਵਰਣਨ ਕਾ ਆਲੋਚਨਾਤਮਕ ਅਧਿਯਨ, 1993

ਭੂਪਿੰਦਰ ਕੌਰ

ਗੁਰੂ ਨਾਨਕ ਦੇਵ ਕੇ ਭਕਿਤ—ਕਾਵਿ ਕੇ ਸਨ੍ਦਰਭ ਮੈਂ ਗੁਰੂ ਗੋਬਿੰਦ ਸਿੰਹ ਕੇ

ਭਕਿਤ ਕਾਵਿ ਕਾ ਅਵਦਾਨ, 2004

ਸ਼ਾਮੀਰ ਸਿੰਹ

ਕ੃਷ਣਾਵਤਾਰ (ਦਸ਼ਮ ਗ੍ਰੰਥ ਮੈਂ ਤਲਿਲਖਿਤ) ਕਾ ਵਿਸ਼ਲੇ਷ਣਾਤਮਕ ਅਧਿਯਨ, 1975

ਸਨ੍ਧੁ, ਹਰਜਿੰਦਰ ਕੌਰ

ਗੁਰੂ ਗੋਬਿੰਦ ਸਿੰਹ ਕੇ ਦਾਰਸ਼ਨਿਕ ਕਾਵਿ ਕਾ ਆਲੋਚਨਾਤਮਕ ਅਧਿਯਨ, 2004

ਸੀਮਾ

ਭਾਰਤ ਕੇ ਸਾਂਸਕ੃ਤਿਕ ਵਿਕਾਸ ਮੈਂ ਸਿਕਖ ਗੁਰੂਆਂ ਕਾ ਯੋਗਦਾਨ, 1999

ਸੁਨੀਤਾ

ਗੁਰੂ ਗੋਬਿੰਦ ਸਿੰਹ ਕੇ ਕਾਵਿ ਮੈਂ ਸਾਮਾਜਿਕ ਚਿੱਤਰ ਕਾ ਅਨੁਸ਼ੀਲਨ, 2004

## लघु शोध—प्रबन्ध

अग्निहोत्री, कुलदीप चन्द्र

अकाल उस्तति का साहित्यिक मूल्यांकन, 1972

अर्चना

गुरु गोबिन्द सिंह के विचित्र नाटक का साहित्येतिहासिक अनुशीलन, 1981

सुरेन्द्र कौर

कवि कंकण कृत 'दस गुरु कथा संखेप' के इतिहास लेखन और इतिहास—दर्शन की साहित्यकता, 1983